

ਸ਼ੁੱਕਰਵਾਰ, 7 ਅਪ੍ਰੈਲ, 2023

25 ਚੇਤ { ਨਾਨਕਸ਼ਾਹੀ 555  
ਬਿਕਰਮੀ 2080

ਜਿਲਦ/VOL. : 71

ਅੰਕ/NO. : 306

# ਨਵਾਂ ਜ਼ਮਾਨਾ

DAILY NAWAN ZAMANA • FRIDAY, 7 APRIL, 2023

ਜਲੰਧਰ

‘ਨਵਾਂ ਜ਼ਮਾਨਾ’ ਦੇ ਫੋਨ ਨੰਬਰ

ਪੁੱਛ-ਗਿੱਛ (ਰਿਸ਼ਪੈਸ਼ਨ)	0181-5097300
ਇਸ਼ਤਿਹਾਰ ਵਿਭਾਗ	0181-5097302
ਸਾਹਿਤ ਸੰਪਾਦਕ (ਐਡਵਰਟਾ)	0181-5097305
ਰੰਪਿਊਟਰ ਰੂਮ	0181-5097310
ਵੈੱਬ ਟੀ ਵੀ	0181-5133160

nawan zamana TV

ਕੀਮਤ/PRICE : 5.00 ਰੁਪਏ

Regd. No : Pb/JL-123/2021-23, (R.N.I.)-00068/57

E-mail : nawanzamana@gmail.com

www.nawanzamana.in

ਸਫ਼ੇ : 12

## ਉੱਚ ਸਿੱਖਿਆ ਦੇ ਸਰਕਾਰੀ ਅਦਾਰੇ ਰਹੇ ਮੁਕੰਮਲ ਬੰਦ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਸੰਘਰਸ਼ 25ਵੇਂ ਦਿਨ ਜੋਸ਼ ਨਾਲ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਮੁਕੰਮਲ ਵਿੱਤੀ ਗਰਾਂਟ ਜਾਰੀ ਕਰਵਾਉਣ ਅਤੇ 150 ਕਰੋੜ ਰੁਪਏ ਕਰਜ਼ੇ ਦੀ ਮੁਆਫੀ ਲਈ ਸਾਂਝਾ ਫਰੰਟ ਬਣਾ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੀ ਲਗਾਤਾਰਤਾ ਵਿੱਚ ਪੰਜਾਬ ਭਰ ਦੀਆਂ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ 6 ਅਪ੍ਰੈਲ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਵੀਰਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਕੰਮਲ ਤੌਰ 'ਤੇ ਬੰਦ ਰਹੀ। ਅੱਜ ਸਾਂਝੇ ਰੂਪ ਵਿੱਚ ਕਲਾਸਾਂ, ਅਧਿਆਪਨ ਅਤੇ ਵਿਭਾਗੀ ਕੰਮ ਦਾ ਬਾਈਕਾਟ ਕਰਦਿਆਂ ਮੋਰਚੇ ਗੇਟ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਗਰਮ ਵਿੱਚ ਵਿਦਿਆਰਥੀ ਆਗੂਆਂ ਪੀ

### ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਨੂੰ ਭਰਵਾਂ ਹੁੰਗਾਰਾ



ਐੱਸ ਯੂ ਤੋਂ ਅਮਨਦੀਪ ਖਿਉਵਾਲੀ, ਏ ਆਈ ਰਸਪਿੰਦਰ ਜਿੰਮੀ, ਪੀ ਐੱਸ ਯੂ (ਲਲਕਾਰ) ਤੋਂ ਐੱਸ ਐੱਫ ਤੋਂ ਵਰਿੰਦਰ ਖੁਰਾਣਾ, ਐੱਸ ਐੱਫ ਸੰਦੀਪ, ਭਸਵੀ ਤੋਂ ਅਭੀਸ਼ੇਕ, ਪੀ ਐੱਸ ਐੱਫ ਤੋਂ ਆਈ ਤੋਂ ਕਮਲ ਜਲੂਰ, ਪੀ ਆਰ ਐੱਸ ਯੂ ਤੋਂ ਰਵਿੰਦਰ ਰਵੀ ਅਤੇ ਪੀ ਐੱਸ ਯੂ ਰਧਾਵਾ ਤੋਂ

ਬਲਵਿੰਦਰ ਸੋਨੀ, ਅਧਿਆਪਕਾਂ ਵੱਲੋਂ ਪੂਰਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿੱਲੀ, ਡਾ. ਰਾਜਦੀਪ ਸਿੰਘ, ਡਾ. ਜਸਦੀਪ ਸਿੰਘ ਭੂਰ, ਡਾ. ਗੁਰਨਾਮ ਵਿਰਕ, ਡਾ. ਗੁਰਜੋਟ, ਡਾ. ਸੁਖਵਿੰਦਰ ਸਿੰਘ, ਕਰਮਚਾਰੀਆਂ ਤੋਂ ਕੁਲਵਿੰਦਰ ਕਕਰਾਲਾ, ਪਰਮਜੀਤ ਚਿੱਲੋਂ, ਹਰਦਾਸ, ਜਗਤਾਰ ਤੇ ਜਰਨੈਲ ਸਿੰਘ ਵੱਲੋਂ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਗਿਆ। ਪੇਨਸ਼ਨਰਾਂ ਵੱਲੋਂ ਡਾ. ਬਲਵਿੰਦਰ ਸਿੰਘ ਟਿਵਾਣਾ ਅਤੇ ਆਰ ਕੇ ਰੋਹੀਲਾ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਵੱਲੋਂ ਕਿਹਾ ਗਿਆ ਕਿ ਮੋਰਚੇ ਦਾ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ। ਮੋਰਚੇ ਦੀ ਸਟੇਜ ਤੋਂ 'ਸਿਆਸੀ ਭੇਡ' ਅਵਤਾਰ ਸਿੰਘ ਅਤੇ ਇਕਬਾਲ ਚੜਿੱਕ ਨੇ ਸਰਕਾਰ ਦੀਆਂ ਨੀਤੀਆਂ ਉੱਤੇ ਤਨਜ਼ ਕਰਦਿਆਂ ਆਪਣੀ ਪੱਕਾ ਕੀਤੀ।

## ਰਿਕਾਰਡ ਉਤਪਾਦਨ ਦੀ ਆਸ, ਖਰੀਦ ਨਿਯਮਾਂ 'ਚ ਢਿੱਲ ਛੇਤੀ

ਨਵੀਂ ਦਿੱਲੀ : ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਵੀਰਵਾਰ ਕਿਹਾ ਕਿ ਸਰਕਾਰ ਨੂੰ 2022-23 'ਚ ਰਿਕਾਰਡ 11.21 ਕਰੋੜ ਟਨ ਕਣਕ ਉਤਪਾਦਨ ਹੋਣ ਦੀ ਉਮੀਦ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) 'ਚ 11.21 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਕੇਂਦਰ ਜਲਦ ਹੀ ਪੰਜਾਬ ਅਤੇ ਹਰਿਆਣਾ 'ਚ ਕਣਕ ਦੀ ਖਰੀਦ ਲਈ ਗੁਣਵੱਤਾ ਦੇ ਮਿਆਰਾਂ 'ਚ ਢਿੱਲ ਦੇਣ ਬਾਰੇ ਵਿਚਾਰ ਕਰੇਗਾ। ਸਰਕਾਰੀ ਏਜੰਸੀ ਐੱਫ ਸੀ ਆਈ ਅਤੇ ਰਾਜ ਏਜੰਸੀਆਂ ਨੇ ਕਈ ਰਾਜਾਂ 'ਚ ਖਰੀਦ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨੇ ਸੋਮਵਾਰ ਕਿਹਾ ਸੀ ਕਿ ਵੱਡੇ ਉਤਪਾਦਕ ਰਾਜਾਂ 'ਚ ਹਾਲ ਹੀ 'ਚ ਹੋਈ ਬੋਮੋਸਮੀ ਬਾਰਿਸ਼ ਅਤੇ ਗਤਿਆਂ ਕਾਰਨ ਕਣਕ ਦੀ ਫਸਲ ਨੂੰ 8-10 ਫੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਕੁਝ ਰਾਜਾਂ 'ਚ ਗਰਮੀ ਕਾਰਨ ਕਣਕ ਦਾ ਉਤਪਾਦਨ ਮਾਮੂਲੀ ਤੌਰ 'ਤੇ ਘਟ ਕੇ



10.77 ਕਰੋੜ ਟਨ ਰਹਿ ਗਿਆ ਸੀ। ਚੋਪੜਾ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ 'ਚ ਖਰਾਬ ਮੌਸਮ ਕਾਰਨ ਕਣਕ ਦੀ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ। ਸਕੱਤਰ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਕਣਕ ਦੀ ਖਰੀਦ ਲਈ ਗੁਣਵੱਤਾ ਦੇ ਮਾਪਦੰਡਾਂ 'ਚ ਢਿੱਲ ਦਿੱਤੀ ਗਈ ਹੈ।

## ਭਾਜਪਾ ਨੇ ਭਗਤ ਸਿੰਘ ਤੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪਹੁੰਚਾਈ ਠੇਸ : ਅਰਸ਼ੀ

ਮਾਨਸਾ (ਆਰਮਾ ਸਿੰਘ ਪਮਾਰ, ਮੁਨੀਸ਼ ਕੁਮਾਰ)



ਦਲਿਤਾਂ, ਘੱਟ ਗਿਣਤੀਆਂ ਤੇ ਔਰਤਾਂ 'ਤੇ ਭਾਜਪਾ ਦੇ ਫਿਰਕੂ ਜਬਰ ਅਤੇ ਫਾਸ਼ੀਵਾਦੀ ਹਮਲਿਆਂ ਨੇ ਜਿਥੇ ਭਾਰੀਚਾਰਕ ਏਕਤਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ, ਉਥੇ ਹੀ ਸਾਡੇ ਕੌਮੀ ਨਾਇਕ ਸ਼ਹੀਦ ਏ-ਆਜ਼ਮ ਭਗਤ ਸਿੰਘ ਤੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਦੇ ਸੁਪਨਿਆਂ ਨੂੰ ਵੀ ਠੇਸ ਪਹੁੰਚਾਈ ਹੈ, ਜਿਸ ਦੀ ਰਾਖੀ ਅਤੇ ਬਚਾਅ ਲਈ ਸਦਾਚਾਰਨਾ ਨੂੰ ਕਾਇਮ ਰੱਖਣ, ਸੰਵਿਧਾਨ ਅਤੇ ਦੇਸ਼ ਬਚਾਓ ਦੇ ਨਾਅਰੇ ਹੇਠ ਪੂਰੇ ਦੇਸ਼ ਵਿੱਚ ਮੁਹਿੰਮ ਚਲਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਐਈ ਨੈਸ਼ਨਲ ਕੌਂਸਲ ਮੈਂਬਰ

ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸਾਬੀ ਅਰਸ਼ੀ ਨੇ ਚਿੱਤਾ ਜ਼ਾਹਰ ਕਰਦਿਆਂ ਕਿਹਾ ਕਿ ਆਰ ਐੱਸ ਐੱਸ ਵੱਲੋਂ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਧਰਮ ਅਤੇ ਜਾਤੀ ਵੰਡ

### ਐਂਟਨੀ ਦਾ ਬੇਟਾ ਭਾਜਪਾ 'ਚ



ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਏ ਕੇ ਐਂਟਨੀ ਦੇ ਕੋ ਐਂਟਨੀ ਨੇ ਪੁੱਤਰ ਅਨਿਲ

ਐਂਟਨੀ ਵੀਰਵਾਰ ਭਾਜਪਾ 'ਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀਆਂ ਪੀਯੂਸ਼ ਗੋਇਲ, ਮੁਰਲੀਧਰਨ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੌਘਾ ਦੀ ਮੌਜੂਦਗੀ ਉਹ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ 'ਚ ਸ਼ਾਮਲ ਹੋਏ। ਅਨਿਲ ਨੇ ਜਨਵਰੀ 'ਚ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।

### ਜੈਨ ਦੀ ਜ਼ਮਾਨਤ ਨਹੀਂ ਹੋਈ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਸਤੋਂਦਰ ਜੈਨ ਦੀ ਜ਼ਮਾਨਤ ਅਰਜ਼ੀ ਵੀਰਵਾਰ ਰੱਦ ਕਰ ਦਿੱਤੀ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ 30 ਮਈ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਤਿਹਾੜ ਜੇਲ੍ਹ 'ਚ ਬੰਦ ਹੈ। ਜੈਨ 'ਤੇ ਚਾਰ ਕੇਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਦਾ ਦੋਸ਼ ਹੈ। ਕੋਰਟ ਨੇ ਕਿਹਾ ਕਿ ਉਹ ਪੁਰਾਵਾਜ਼ੀ ਵਿਅਕਤੀ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਜਾਂਚ ਨੂੰ ਪ੍ਰਭਾਵਤ ਕਰ ਸਕਦਾ ਹੈ।

### ਯੂਟਿਊਬ 'ਤੇ ਐੱਨ ਐੱਸ ਏ ਲਾਗੂ

ਮਦੁਰਾਈ : ਬਿਹਾਰ ਦੇ ਪਰਵਾਸੀ ਮਜ਼ਦੂਰਾਂ 'ਤੇ ਹਮਲੇ ਦੀ ਫਰਜ਼ੀ ਵੀਡੀਓ ਨੂੰ ਵਾਇਰਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਯੂਟਿਊਬ ਮਨੀਸ਼ ਕਸ਼ਯਪ ਵਿਰੁੱਧ ਤਾਮਿਲਨਾਡੂ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਸ਼ੇਸ਼ ਪੁਲਿਸ ਟੀਮ ਨੇ ਉਸ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਸੀ।

### ਮੰਦਰ ਦੀ ਕੰਧ 'ਤੇ ਭਾਰਤ ਵਿਰੋਧੀ ਨਾਅਰੇ

ਓਟਵਾ : ਕੈਨੇਡਾ ਵਿਚਲੇ ਓਟਾਵਾ ਦੇ ਵਿੰਡਸਰ 'ਚ ਮੰਦਰ ਦੀ ਕੰਧ 'ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਲਿਖੀ ਮਿਲੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਦੋ ਮਸ਼ਕੂਕਾਂ ਦੀ ਭਾਲ ਹੈ। ਇਹ ਸਾਰੀ ਘਟਨਾ ਸੀ ਸੀ ਟੀ ਵੀ 'ਚ ਕੈਂਦ ਹੋ ਗਈ ਹੈ।

### ਕੋਰੋਨਾ ਦੇ 5335 ਨਵੇਂ ਕੇਸ

ਨਵੀਂ ਦਿੱਲੀ : ਦੇਸ਼ ਵਿੱਚ ਇਕ ਦਿਨ 'ਚ 5,335 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਵਿਡ ਮਰੀਜ਼ਾਂ ਦੀ ਗਿਣਤੀ 4, 47, 39, 054 ਹੋ ਗਈ ਹੈ। ਇਹ ਪਿਛਲੇ 195 ਦਿਨਾਂ 'ਚ ਰੋਜ਼ਾਨਾ ਰਿਪੋਰਟ ਕੀਤੇ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 25,587 ਹੋ ਗਈ ਹੈ। ਪਿਛਲੇ ਸਾਲ 23 ਸਤੰਬਰ ਨੂੰ ਵਾਇਰਸ ਦੇ 5,383 ਕੇਸ ਸਾਹਮਣੇ ਆਏ ਸਨ। ਕਰਨਾਟਕ ਅਤੇ ਮਹਾਰਾਸ਼ਟਰ 'ਚ ਦੋ-ਦੋ ਅਤੇ ਕੇਰਲ ਤੇ ਪੰਜਾਬ 'ਚ ਇਕ-ਇਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,30,929 ਹੋ ਗਈ ਹੈ।

### ਸਾਉਦੀ ਅਰਬ ਤੇ ਈਰਾਨ ਡਿਪਲੋਮੈਟਿਕ ਮਿਸ਼ਨ ਮੁੜ ਖੋਲ੍ਹਣ ਲਈ ਸਹਿਮਤ

ਬੀਜਿੰਗ : ਸਾਉਦੀ ਅਰਬ ਅਤੇ ਈਰਾਨ ਨੇ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ 'ਚ ਡਿਪਲੋਮੈਟਿਕ ਮਿਸ਼ਨਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਚੀਨ 'ਚ ਵੀਰਵਾਰ ਈਰਾਨ ਅਤੇ ਸਾਉਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਸ ਸੰਬੰਧ 'ਚ ਸਮਝੌਤਾ ਹੋਇਆ। ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਦਾ ਅਧਿਐਨ ਕਰਨ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਹੈ। ਸਾਉਦੀ ਅਰਬ ਅਤੇ ਈਰਾਨ ਲੰਮੇ ਸਮੇਂ ਤੋਂ ਖੇਤਰੀ ਵਿਰੋਧੀ ਰਹੇ ਹਨ ਤੇ ਹੁਣ ਚੀਨ ਦੀ ਮਦਦ ਨਾਲ ਦੋਵੇਂ ਨੇੜੇ ਆ ਰਹੇ ਹਨ।

## ਭਾਜਪਾ ਦੀ ਕਾਰਜਸ਼ੈਲੀ ਹਨੁਮਾਨ ਵਰਗੀ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਵਰ੍ਹੇਦਿਆਂ ਕਿਹਾ ਕਿ ਉਨ੍ਹਾਂ ਦਾ ਸੱਭਿਆਚਾਰ ਪਰਵਾਰਵਾਦ, ਵੰਸ਼ਵਾਦ, ਜਾਤੀਵਾਦ ਅਤੇ ਖੇਤਰਵਾਦ ਦਾ ਰਿਹਾ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਸੱਭਿਆਚਾਰ ਹਰ ਦੇਸ਼ ਵਾਸੀ ਨੂੰ ਨਾਲ ਲੈ ਕੇ ਚੱਲਣ ਦਾ ਹੈ। ਭਾਜਪਾ ਦੇ 44ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ

### ਦੇਸ਼ ਕੋ ਬਚਾ ਲੋ...

ਸੰਸਦ ਭਵਨ ਨੇੜੇ ਵੀਰਵਾਰ ਇੱਕ ਵਿਅਕਤੀ ਨੇ ਆਤਮਦਹਾ ਦੀ ਕੋਸ਼ਿਸ਼ ਕੀਤੀ। ਰੋਹਿਣੀ ਦਾ ਰਾਜ ਕੁਮਾਰ ਸ਼ਰਮਾ ਘਾਟਨ ਮੰਤਰੀ ਨਰਿੰਦਰ ਮੋਦੀ ਦੇ ਬਿਲਾਵ ਅਤੇ ਰਾਹੁਲ ਗਾਂਧੀ ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਿਹਾ ਸੀ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਪਤਾਲ ਲਿਜਾਣ ਤੋਂ ਪਹਿਲਾਂ ਉਹ 'ਦੇਸ਼ ਕੋ ਬਚਾ ਲੋ' ਦੇ ਨਾਅਰੇ ਲਾ ਰਿਹਾ ਸੀ।

### ‘ਆਪ’ ਨੇ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ) ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਿੰਕੂ ਦੇ ਨਾਂ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ—ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਉਮੀਦਵਾਰੀ 'ਤੇ ਮੌਹ ਲਗਾ ਦਿੱਤੀ ਹੈ.. ਸੁਭਕਾਮਨਾਵਾਂ। ਜਲੰਧਰ ਲੋਕ ਸਭਾ ਸੀਟ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ਲਈ 10 ਮਈ ਨੂੰ ਵੋਟਿੰਗ ਹੋਣੀ ਹੈ। ਨਤੀਜਾ 13 ਮਈ ਨੂੰ ਆਵੇਗਾ। 20 ਅਪ੍ਰੈਲ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ

### ਮਹਿੰਗਾਈ ਖਿਲਾਫ ਜੰਗ ਖਤਮ ਨਹੀਂ ਹੋਈ : ਰਿਜ਼ਰਵ ਬੈਂਕ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ (2023-24) ਲਈ ਪ੍ਰਚੁਨ ਮਹਿੰਗਾਈ ਦਰ ਦੇ ਅਨੁਮਾਨ ਨੂੰ ਮਾਮੂਲੀ ਘਟਾ ਕੇ 5.2 ਫੀਸਦੀ ਕਰ ਦਿੱਤਾ ਹੈ। ਫਰਵਰੀ ਦੀ ਮਹਿੰਗਾਈ ਸਮੀਖਿਆ 'ਚ 5.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ ਕੇਂਦਰੀ ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਮਹਿੰਗਾਈ ਨਾਲ ਜੰਗ ਹਾਲ ਖਤਮ ਨਹੀਂ ਹੋਈ। 2023-24 ਦੀ ਪਹਿਲੀ ਦੋ-ਮਾਸਿਕ ਮੁਦਰਾ ਸਮੀਖਿਆ ਬੈਠਕ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਵੱਲੋਂ ਕੱਚੇ ਤੇਲ ਦਾ ਉਦਪਾਦਨ ਘਟਾਉਣ ਦੇ ਫੈਸਲੇ ਦੇ ਕਾਰਨ ਮਹਿੰਗਾਈ ਬਰਕਰਾਰ ਹੈ। ਅਰਥ

### 26 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀ ਏ ਗ੍ਰਿਫਤਾਰ

ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਮੁਹਿੰਮ ਤਹਿਤ ਚੰਡੀਗੜ੍ਹ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ 'ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਅੰਕੁਸ਼ ਸਰੀਨ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਈਵੇਟ ਤੌਰ 'ਤੇ ਪ੍ਰੋਕਟਿਡ ਕਰ ਹੋਏ ਉਕਤ ਸੀ.ਏ. ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਸਿੰਧੂ



## ਗੁੱਡ ਫਰਾਈਡੇਅ

ਦੇ ਪਾਵਨ ਅਵਸਰ 'ਤੇ ਪ੍ਰਭੂ ਯਿਸੂ ਮਸੀਹ ਜੀ ਨੂੰ ਯਾਦ ਕਰਦੇ ਹਾਂ

ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ

ਆਪ ਸਭ ਨੂੰ ਪ੍ਰਭੂ ਯਿਸੂ ਮਸੀਹ ਜੀ ਵੱਲੋਂ ਮਾਨਵਤਾ ਦੀ ਮੁਕਤੀ ਲਈ ਪ੍ਰਚਾਰੀਆਂ ਗਈਆਂ ਮਹਾਨ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਅਪਨਾਉਣ ਦੀ ਅਪੀਲ ਕਰਦੀ ਹੈ

ਮੁਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

## ਅੱਜ-ਨਾਮਾ

ਕੋਰੋਨਾ ਉੱਠ ਰਿਹਾ ਭਾਰਤ ਦੇਸ਼ ਅੰਦਰ, ਮੁੜ-ਮੁੜ ਉੱਠਦੀ ਇਹਦੀ ਹੈ ਛੱਲ ਮੀਆਂ।  
ਜਿਨ੍ਹਾਂ ਕੋਈ ਹੋਂਦ ਕੋਰੋਨਾ ਦੀ ਮੰਨਣੀ ਨਹੀਂ, ਸੋਚਣ ਜੋਗੀ ਨਹੀਂ ਉਨ੍ਹਾਂ ਲਈ ਗੱਲ ਮੀਆਂ।  
ਖਤਰਾ ਸਮਝਣ ਕੁਝ ਜਿਹੜੇ ਸੁਚੇਤ ਹੋ ਕੇ, ਸੋਚਣਾ ਉਨ੍ਹਾਂ ਬੱਸ ਸਮੇਂ ਸਿਰ ਹੱਲ ਮੀਆਂ।  
ਰਹਿ ਗਈ ਕਮੀ ਜਦ ਜਿੱਥੇ ਸਰਕਾਰ ਵੱਲੋਂ, ਲਾਹਿੰਦੜੀ ਫਿਰ ਵਾਲ ਦੀ ਖੱਲ ਮੀਆਂ।  
ਜੋ ਵੀ ਕਰਨਾ ਈ ਸਮੇਂ ਸਿਰ ਪਊ ਕਰਨਾ, ਪਿਛਲਾ ਯਾਦ ਪਊ ਰੱਖਣਾ ਕਹਿਰ ਮੀਆਂ।  
ਕੁਝ-ਕੁਝ ਹਲਚਲ ਤਾਂ ਹੁੰਦੀ ਸੁਣੀਂਦੀ ਏ, ਕਦੀ ਵੀ ਆ ਸਕਦੀ ਨਵੀਂ ਲਹਿਰ ਮੀਆਂ।

### ਅਕਾਲ ਤਖਤ ਤੋਂ ਦਿੱਲੀ ਤੱਕ ਨਗਰ ਕੀਰਤਨ ਸ਼ੁਰੂ

ਅੰਮ੍ਰਿਤਸਰ : ਦਿੱਲੀ ਫਤਹਿ ਦਿਵਸ ਦੇ ਸੰਬੰਧ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀਰਵਾਰ ਅਕਾਲ ਤਖਤ ਤੋਂ ਦਿੱਲੀ ਤੱਕ ਨਗਰ ਕੀਰਤਨ ਸ਼ੁਰੂ ਕੀਤਾ ਗਿਆ। ਨਗਰ ਕੀਰਤਨ ਵਿੱਚ ਸ਼ਾਮਲ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਨਗਰ ਕੀਰਤਨ ਰਾਤ ਅੰਬਾਲਾ 'ਚ ਵਿਸ਼ਰਾਮ ਕਰੇਗਾ ਅਤੇ ਭਲਕੇ ਦਿੱਲੀ ਦੇ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਸਮਾਪਤ ਹੋਵੇਗਾ। 8 ਅਤੇ 9 ਅਪਰੈਲ ਨੂੰ ਦਿੱਲੀ ਵਿਖੇ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਗੁਰਮਤਿ ਸਮਾਗਮ ਲਾਲ ਕਿਲ੍ਹਾ ਵਿਖੇ ਵੀ ਹੋਵੇਗਾ। ਇਹ ਸਮਾਗਮ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਵੀ ਸਮਰਪਿਤ ਕੀਤਾ ਗਿਆ ਹੈ। ਨਗਰ ਕੀਰਤਨ ਜਲੰਧਰ, ਲੁਧਿਆਣਾ, ਖੰਨਾ, ਰਾਜਪੁਰਾ ਤੋਂ ਹੁੰਦਾ ਹੋਇਆ ਅੰਬਾਲਾ ਪੁੱਜੇਗਾ।

-ਤੀਸ ਮਾਰ ਖਾਂ

ਰਾਮਗੜੀਆ ਵੈੱਲਫੇਅਰ ਕੌਲ ਨੇ ਰਾਸ਼ਨ ਵੰਡਿਆ



ਜਗਰਾਇ (ਅਮਿਤ ਖੰਨਾ)-ਰਾਮਗੜੀਆ ਵੈੱਲਫੇਅਰ ਕੌਲ ਨੇ ਰਾਸ਼ਨ ਵੰਡਿਆ ਠੇਕੇਦਾਰ ਐਸੋਸੀਏਸ਼ਨ ਜਗਰਾਇ ਵੱਲੋਂ ਗੁਰਦੇਵਾਰਾ ਵਿਸ਼ਕਰਮਾ ਮੰਦਰ ਅੰਡਾ ਰਾਏਕੋਟ ਵਿਖੇ ਹਰਕੇ ਮਹੀਨੇ ਦੀ ਤਰ੍ਹਾਂ ਇਸ ਮਹੀਨੇ 17 ਜ਼ਰੂਰਤਮੱਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਰਪ੍ਰਸਤ ਬਾਬਾ ਮੋਹਣ ਸਿੰਘ ਸੰਗੂ ਤੋਂ ਹਰਜਿੰਦਰ ਸਿੰਘ ਮੁਖੜ ਜਗਦੇਵ ਸਿੰਘ ਮਹਾਤਮ ਨੇ ਕਿਹਾ ਕਿ ਇਹ ਸੇਵਾ ਪਿਛਲੇ 12 ਸਾਲਾਂ ਤੋਂ ਲਗਾਤਾਰ ਰਾਸ਼ਨ ਵੰਡਦੇ ਆ ਰਹੀ ਹੈ, ਸਾਨੂੰ ਜ਼ਰੂਰਤਮੱਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਮਾਜ ਵਿੱਚ ਸਮਾਜ ਸੇਵੀ ਕੰਮ ਕਰਨ ਚਾਹੀਦੇ ਹਨ। ਇਸ ਮੌਕੇ ਸਰਪ੍ਰਸਤ ਦਰਸ਼ਨ ਸਿੰਘ ਸੰਗੂ, ਸਰਪ੍ਰਸਤ ਬਾਬਾ ਮੋਹਣ ਸਿੰਘ ਸੰਗੂ, ਸਰਪ੍ਰਸਤ ਬਲਵੰਤ ਸਿੰਘ ਪਨੌਸਰ, ਸੁਰਜੀਤ ਸਿੰਘ ਐੱਸ ਡੀ ਓ ਖਜ਼ਾਨਚੀ ਦਰਸ਼ਨ ਸਿੰਘ ਕਲਸੀ, ਜਸਵੰਤ ਸਿੰਘ ਸੰਗੂ, ਰਾਜਵੰਤ ਸਿੰਘ ਸੰਗੂ, ਨਛੱਤਰ ਸਿੰਘ ਕਲਸੀ, ਪ੍ਰਿੰਸੀਪਲ ਜਗਮੋਹਨ ਸਿੰਘ, ਮਨਮੋਹਨ ਸਿੰਘ ਕਲਸੀ, ਤੁਪਿੰਦਰ ਸਿੰਘ ਉਭੀ, ਤਰਲੋਚਨ ਸਿੰਘ ਪਨੌਸਰ, ਹਰਜਿੰਦਰ ਸਿੰਘ ਮੁਖੜ, ਭਵਨਜੀਤ ਸਿੰਘ ਉਭੀ, ਹਰਦਿਆਲ ਸਿੰਘ ਮੁੱਡੇ, ਬਿਲਕਿੰਡ ਠੇਕੇਦਾਰ ਐਸੋਸੀਏਸ਼ਨ ਪ੍ਰਧਾਨ ਰਾਜਿੰਦਰ ਸਿੰਘ ਰਿੰਗੂ, ਸਰਪ੍ਰਸਤ ਜਗਦੇਵ ਸਿੰਘ ਮਹਾਤਮ, ਭਵਨਜੀਤ ਸਿੰਘ ਉਭੀ, ਬਲਵਿੰਦਰ ਸਿੰਘ ਪੰਪਾ, ਜਿੰਦਰ ਸਿੰਘ ਵਿਦਵਾਈ ਆਦਿ ਹਾਜ਼ਰ ਸਨ।

ਮਿੱਡਾ ਵਾਸੀਆਂ ਨਾਡਾ ਨਾ ਵੇਚਣ ਦਾ ਕੀਤਾ ਲਿਖਤੀ ਪ੍ਰਣ



ਮਲੋਟ (ਗੁਰਮੀਤ ਸਿੰਘ ਮੱਕੜ)-ਉਪ ਕਪਤਾਨ ਬਲਕਾਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਕਬਰਵਾਲਾ ਦੀ ਪੁਲਸ ਵਲੋਂ ਨਸ਼ੇ ਵੇਚਣ ਵਾਲਿਆਂ 'ਤੇ ਸ਼ਿਕਾਇਤ ਕਰਦੇ ਹੋਏ ਥਾਣਾ ਅਫਸਰ ਨੇ ਪਿੰਡ ਮਿੱਡਾ ਦੇ ਕਰੀਬ ਦੋ ਦਰਜਨ ਲੋਕਾਂ ਨੂੰ ਹਲਕਾ ਵਿਦਵਾਇਕ ਗੁਰਮੀਤ ਸਿੰਘ ਮੁੱਡੀਆਂ ਦੀ ਮੌਜੂਦਗੀ ਵਿਚ ਨਾਡਾ ਵੇਚਣ ਦਾ ਪ੍ਰਣ ਕੀਤਾ। ਥਾਣਾ ਕਬਰਵਾਲਾ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਨੂੰ ਰੋਕਣ ਲਈ ਚਲਾਏ ਸਰਚ ਆਓਆਨ ਤਹਿਤ ਪਿੰਡਾਂ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਖੋਜਣ ਲਈ ਚਲਾਏ ਗਏ ਹਨ। ਨਾਲ-ਨਾਲ ਉਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਪਿੰਡ ਮਿੱਡਾ ਦੇ ਦੋ ਦਰਜਨ ਦੇ ਕਰੀਬ ਪਿੰਡ ਵਾਸੀਆਂ ਨੇ ਹਲਕਾ ਲੋਕੀ ਤੋਂ ਵਿਵਾਇਕ ਗੁਰਮੀਤ ਸਿੰਘ ਮੁੱਡੀਆਂ ਦੀ ਮੌਜੂਦਗੀ ਵਿਚ ਲਿਖਤੀ ਪ੍ਰਣ ਕੀਤਾ ਕਿ ਉਹ ਐੱਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਨਾਡਾ ਨਹੀਂ ਵੇਚਣਗੇ। ਉਨ੍ਹਾਂ ਕਿਹਾ ਕਿ ਇਹ ਇਕ ਵਧੀਆ ਕਦਮ ਹੈ ਅਤੇ ਉਹ ਹਰ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਇਸੇ ਤਰ੍ਹਾਂ ਆਉਣ, ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।

ਬਾਲਕ੍ਰਿਸ਼ਨ ਗੋਗੀਆ ਨੇ ਨਗਰ ਕੌਲ ਦਾ ਚਾਰਜ ਸੰਭਾਲਿਆ



ਤਪਾ ਮੰਡੀ (ਅਰੁਣ ਗੋਇਲ)-ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕਰਕੇ ਨਗਰ ਕੌਲ ਸੰਗਰੂਰ ਦੇ ਕਾਰਜਸ਼ੀਲ ਅਫਸਰ ਬਾਲਕ੍ਰਿਸ਼ਨ ਗੋਗੀਆ ਨੂੰ ਨਗਰ ਕੌਲ ਤਪਾ ਦਾ ਵੀ ਵਾਧੂ ਚਾਰਜ ਦੇ ਦਿੱਤਾ ਹੈ, ਜਿਨ੍ਹਾਂ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਰਜਸ਼ੀਲ ਅਫਸਰ ਤਪਾ ਪੁੱਜਣ 'ਤੇ ਸਮੂਹ ਸਟਾਫ਼ ਤੇ ਕੁਝ ਸ਼ਿਫਟਾਂ ਨੇ ਜੀ ਆਇਆਂ ਕਿਹਾ। ਨਵ-ਨਿਯੁਕਤ ਕਾਰਜਸ਼ੀਲ ਅਫਸਰ ਨੇ ਦੱਸਿਆ ਕਿ ਸ਼ਹਿਰ ਦੇ ਜੀ ਵੀ ਆਰੂ ਕੰਮ ਪਏ ਹਨ, ਉਹ ਜਲਦੀ ਸ਼ੁਰੂ ਕਰਵਾ ਦਿੱਤੇ ਜਾਣਗੇ ਤੇ ਮੰਡੀ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੱਲ ਪ੍ਰਾਪਤੀ ਟੈਕਸ, ਸੀਵੇਰਜ, ਪਾਣੀ ਦਾ ਬਚਾਇਆ ਗਿਆ ਹੈ, ਵੀ ਬਚ ਦਿੱਤਾ ਜਾਵੇ, ਕਿਉਂਕਿ ਇਨ੍ਹਾਂ ਪੈਸਿਆਂ ਨਾਲ ਹੀ ਸ਼ਹਿਰ ਦੇ ਵਿਕਾਸ ਕੰਮ ਕਰਵਾਏ ਜਾਣਗੇ। ਲਗਭਗ ਸੱਤਾ ਦੋ ਸਾਲ ਪਹਿਲਾਂ ਸ੍ਰੀ ਗੋਗੀਆ ਤਪਾ ਨਗਰ ਕੌਲ ਤਪਾ ਵਿਖੇ ਸੇਵਾ ਨਿਭਾਅ ਚੁੱਕੇ ਹਨ। ਇਸ ਮੌਕੇ ਕੌਲ ਲਾਭ ਸਿੰਘ ਚਹਿਲ, ਡਾ. ਬਾਲ ਚੰਦ ਬਾਂਸਲ, ਦੀਪਕ ਗੋਇਲ ਗੋਗ ਤੇ ਸਮੂਹ ਮੁਲਾਜ਼ਮ ਹਾਜ਼ਰ ਸਨ।

ਮੱਲੂ ਚੈਰੀਟੇਬਲ ਟਰੱਸਟ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ



ਜਗਰਾਇ (ਸੰਜੀਵ ਅਰੋੜਾ)-ਜਿਉਣ ਸਿੰਘ, ਜਗੀਰ ਸਿੰਘ, ਭਾਗ ਸਿੰਘ ਮੱਲੂ ਚੈਰੀਟੇਬਲ ਟਰੱਸਟ ਵੱਲੋਂ 29ਵਾਂ ਰਾਸ਼ਨ ਵੰਡ ਸਮਾਰੋਹ ਪਿੰਡ ਮੱਲੂ ਵਿਖੇ ਕਰਵਾਇਆ ਗਿਆ, ਜਿਸ 'ਚ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸੇਵਾ ਦੇ ਸਰਪ੍ਰਸਤ ਭਾਗ ਸਿੰਘ ਮੱਲੂ ਨੇ ਕਿਹਾ ਕਿ ਐੱਸ ਤੇ ਸਮੇਂ 'ਚ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਜਿਉਣ ਸਿੰਘ, ਜਗੀਰ ਸਿੰਘ, ਭਾਗ ਸਿੰਘ ਮੱਲੂ ਚੈਰੀਟੇਬਲ ਟਰੱਸਟ ਦਾ ਮਕਸਦ ਜਿੱਥੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਹੈ, ਉੱਥੇ ਪੜ੍ਹਾਈ 'ਤੇ ਗੁਰੀਆਰ ਬੱਚਿਆਂ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਕੈਵਲਜੀਤ ਸਿੰਘ ਮੱਲੂ ਨੇ ਕਿਹਾ ਕਿ ਜਿਉਣ ਸਿੰਘ ਜਗੀਰ ਸਿੰਘ ਭਾਗ ਸਿੰਘ ਮੱਲੂ ਚੈਰੀਟੇਬਲ ਟਰੱਸਟ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਉੱਥੇ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦਾ ਮਕਸਦ ਸਿਰਫ਼ ਤੇ ਸਿਰਫ਼ ਲੋੜਵੰਦਾਂ ਦੀ ਮਦਦ ਕਰਨਾ ਨਹੀਂ ਹੈ। ਇਸ ਮੌਕੇ ਕੈਵਲਜੀਤ ਸਿੰਘ ਮੱਲੂ, ਕੁਲਜੀਤ ਸਿੰਘ, ਜਯੋਤੀ ਸਿੰਘ, ਪੁੰਮਿੰਦਰ ਸਿੰਘ, ਪਾਮਜੀਤ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸਵਿੰਦਰ ਸਿੰਘ ਤੇ ਗਿੰਦਰ ਸਿੰਘ ਆਦਿ ਹਾਜ਼ਰ ਸਨ।

ਰੌਇਲ ਗਲੋਬਲ ਸਕੂਲ ਦੇ ਅਧਿਆਪਕ ਹੋਏ ਤਕਤ ਸ੍ਰੀ ਦਮਦਮਾ ਸਾਹਿਬ ਨਤਮਸਤਕ



ਭੋਧੀ (ਧਰਮਵੀਰ ਬਰਮਾ)-ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਅਧਿਆਪਕ ਪ੍ਰਿੰਸੀਪਲ ਸੁਮੀਤ ਯੋਗਿਤਾ ਭਾਟੀਆ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤ ਸਮੇਂ ਤਕਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਕੰਮ ਕਰਨ ਤੋਂ ਪਹਿਲਾਂ ਪ੍ਰਧਾਨਮਾ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੈ, ਇਸ ਲਈ ਅਸੀਂ ਸਮੂਹ ਸਟਾਫ਼ ਗੁਰਦੇਵਾਰਾ ਸਾਹਿਬ ਆਸ਼ੀਰਵਾਦ ਲੈਣਾ ਪਹੁੰਚੇ ਹਾਂ। ਇਸ ਤੋਂ ਪਹਿਲਾਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦਾ ਪਾਠ ਵੀ ਸਕੂਲ ਵਿੱਚ ਕਰਵਾਇਆ ਸੀ। ਇਸ ਨਾਲ ਅਧਿਆਪਕਾਂ ਨੂੰ ਰੁਝੇਵੇਂ ਰੋੜੇ ਸਭਿਉਲ ਵਿੱਚੋਂ ਨਿਕਲ ਕੇ ਆਪਣੇ ਪਾਠ ਨੂੰ ਤਰੋੜਾ ਜਾ ਸਕੇਗਾ। ਸਕੂਲ ਚੇਅਰਮੈਨ ਚੇਅਰਮੈਨ ਜੋਹਲ ਨੇ ਇਸ ਯਾਤਰਾ ਦਾ ਆਯੋਜਨ ਕੀਤਾ। ਵਿਦੇਸ਼ੀ ਅਧਿਆਪਕਾਂ ਨੇ ਵੀ ਇਸ ਦੌਰਾ ਦਾ ਆਨੰਦ ਮਾਣਿਆ ਤੇ ਲੋਗ ਛਕਿਆ।

ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਨਿਰਾਗਨ ਇੰਜੀਨੀਅਰ ਨੂੰ ਮੈਂਬਰਸ਼ਿਪ



ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਨਿਰਾਗਨ ਇੰਜੀਨੀਅਰ ਨੂੰ ਮੈਂਬਰਸ਼ਿਪ ਵਿਰੋਜਪੁਰ (ਅੰਬਕ ਸ਼ਰਮਾ)-ਜਲ ਸਪਲਾਈ ਤੇ ਸੈਨੀਟੇਸ਼ਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਵੱਲੋਂ ਜਥੇਬੰਦੀ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਜਲ ਸਪਲਾਈ ਮੰਤਰੀ ਵੱਲੋਂ ਮੀਟਿੰਗ ਲਈ ਦਿੱਤੇ ਸਮੇਂ ਦੇ ਮੰਦਿਰਨ ਅੱਲ ਜਲ ਸਪਲਾਈ ਤੇ ਸੈਨੀਟੇਸ਼ਨ ਮੁੱਖ ਦਫਤਰ ਵਿਖੇ ਦਿੱਤਾ ਜਾਣ ਵਾਲਾ ਪਠਾਨ ਮੁਲਤਵੀ ਕਰਕੇ ਸੂਬੇ ਭਰ ਵਿੱਚ ਨਿਰਾਗਨ ਇੰਜੀਨੀਅਰਾਂ ਨੂੰ ਮੰਗ ਪੱਤਰ ਪੇਂਡ ਗਏ। ਇਸ ਲਈ ਤਹਿਤ ਜ਼ੋਨ ਡਿਰੈਕਟਰ ਵੱਲੋਂ ਨਿਰਾਗਨ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਹਲਕਾ ਡਿਰੈਕਟਰ ਰਾਹੀਂ ਮੈਂਬਰਸ਼ਿਪ ਦਿੱਤਾ ਗਿਆ। ਇਸ ਮੌਕੇ ਜ਼ੋਨ ਪ੍ਰਧਾਨ ਇੰਜੀਨੀਅਰ ਗੁਰਮੁੱਖ ਸਿੰਘ ਤੇ ਸਕੱਤਰ ਇੰਜੀਨੀਅਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਮੂਹ ਜੂਨੀਅਰ ਇੰਜੀਨੀਅਰ ਤੇ ਪਦਉੱਨਤ ਉਪ-ਮੰਡਲ ਇੰਜੀਨੀਅਰ ਸਮੂਹਿਕ ਛੱਟੀ 'ਤੇ ਹੋਏ। ਆਗੂਆਂ ਨੇ ਕਿਹਾ ਕਿ ਜੇਕਰ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਰਥਿਕ ਨਤੀਜੇ ਨਹੀਂ ਨਿਕਲੇ ਤਾਂ ਸੰਘਬੰਧ ਨੂੰ ਪੰਜਾਬ ਪੱਧਰ 'ਤੇ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇੰਜ. ਸੁਖਜੀਤ ਸਿੰਘ, ਇੰਜ. ਜਸਵੰਤ ਸਿੰਘ, ਇੰਜ. ਪਾਲਵਿੰਦਰ ਸਿੰਘ, ਇੰਜ. ਅਜੀਤ ਸਿੰਘ, ਇੰਜ. ਸਿਧਾਰਥ ਭੰਡਾਰੀ ਤੇ ਜ਼ੋਨ ਦੇ ਸਮੂਹ ਮੈਂਬਰ ਹਾਜ਼ਰ ਸਨ।

ਪੀ ਏ ਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ



ਲੁਧਿਆਣਾ (ਐੱਮ ਐੱਸ ਭਾਟੀਆ, ਕੈਰਟਰ ਕਬੂਰੀਆ, ਪ੍ਰਦੀਪ ਬਰਮਾ) ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਸਥਾਨਕ ਵਿਦਿਆਰਥੀ ਭਵਨ ਵਿਖੇ ਹੋਈ ਜਨਰਲ ਬਾਡੀ ਮੀਟਿੰਗ ਦੌਰਾਨ ਅਗਲੇ ਦੇ ਸਾਲ ਲਈ ਦੁਬਾਰਾ (1 ਅਪ੍ਰੈਲ, 2023 ਤੋਂ 31 ਮਾਰਚ, 2025) ਸੁਖਦੇਵ ਸਿੰਘ ਨੂੰ ਪ੍ਰਧਾਨ ਤੇ ਆਸਾ ਸਿੰਘ ਪੰਨੂੰ ਨੂੰ ਜਨਰਲ ਸਕੱਤਰ ਸਰਵਸੋਮਤੀ ਨਾਲ ਚੁਣਿਆ ਗਿਆ। ਚੋਣ ਤੋਂ ਪਹਿਲਾਂ ਪਿਛਲੇ ਮਹੀਨੇ ਸਦੀਵੀ ਵਿੱਛੜ ਗਏ ਮੈਂਬਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਮੋਦੀ ਦੀ ਕਥਨੀ ਤੇ ਕਰਨੀ ਵਿਚਾਲੇ ਫਰਕ : ਖੜਗੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਦੇਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ ਦੀ ਗੱਲ ਕਰਦੀ ਹੈ, ਪਰ ਇਸ ਦੀ ਕਥਨੀ ਤੇ ਕਰਨੀ ਵਿੱਚ ਫਰਕ ਹੈ। 50 ਲੱਖ ਕਰੋੜ ਰੁਪਏ ਦਾ ਬਜਟ ਸੋਧ 'ਚ ਬਿਨਾਂ ਚਰਚਾ ਤੋਂ 12 ਮਿੰਟਾਂ 'ਚ ਪਾਸ ਹੋ ਗਿਆ। ਵਿਰੋਧੀ ਪਿਠ ਅਭਾਨੀ ਸਮੂਹ ਨਾਲ ਸੰਬੰਧਤ ਮਾਮਲੇ ਦੀ ਜਾਂਚ ਸਾਂਝੀ ਸੋਧਦੀ ਕਮੇਟੀ (ਜੇ ਪੀ ਸੀ) ਤੋਂ ਕਰਾਉਣ ਦੀ ਮੰਗ ਕਰਦੀ ਰਹੀ, ਪਰ ਸਰਕਾਰ ਸਰਕਾਰ ਇਸ ਲਈ ਰਾਜੀ ਨਹੀਂ ਹੋਈ।

ਹੋਰਨੀ ਹੋ ਕਿ ਸਰਕਾਰ ਕਿਸ ਗੱਲ ਤੋਂ ਡਰ ਰਹੀ ਹੈ, ਜਦੋਂ ਕਮੇਟੀ 'ਚ ਬਹੁਮਤ ਸੱਤਾ ਰਾਹੀਂ ਘੋਰ ਹੋਵੇਗਾ। ਜੇ ਪੀ ਸੀ ਨਹੀਂ ਬਣਾਈ, ਪਰ ਰਾਹਗੁਰ ਗਾਂਧੀ ਦੇ ਲੰਡਨ ਵਿਚਲੇ ਭਾਸ਼ਣ ਦਾ ਰੌਲਾ ਪਾ ਕੇ ਜਲਤਾ ਦਾ ਧਿਆਨ ਅਭਾਨੀ ਮਾਮਲੇ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ।

ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ 'ਚ ਧਾਰਮਕ ਸਮਾਗਮ



ਨਾਡਾ (ਵਰਿੰਦਰ ਵਰਮਾ)-ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਅਹਾਤੇ 'ਚ ਸਥਿਤ ਬਾਬਾ ਅਜਾਪਾਲ ਸਿੰਘ ਖਾਲਸਾ ਪਬਲਿਕ ਸਕੂਲ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਨਵੇਂ ਸੈਸ਼ਨ ਸ਼ੁਰੂ ਹੋਣ ਦੀ ਖੁਸ਼ੀ 'ਚ ਇੱਕ ਵਿਸ਼ਾਲ ਧਾਰਮਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅੰਬਕ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਸਕੂਲ 'ਚ ਧਾਰਮਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਦੂਧ ਨਿਵਾਰਨ ਸਾਹਿਬ ਜਾਣਕਾਰ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੁੱਗੇ, ਸਮਾਜ ਸੇਵੀ ਦੀਪਕ ਨਾਗਪਾਲ, ਯੂਥ ਆਗੂ ਜਸਬੰਧ, ਜਥੇਦਾਰ ਕੁਲਦੀਪ ਸਿੰਘ ਅਲਹੜੇ, ਜਥੇਦਾਰ ਜਸਬੰਧ ਸਿੰਘ ਚੌਧਰੀ ਮਾਜਰਾ, ਸੁਪਰਵਾਈਜ਼ਰ ਹਰਜਿੰਦਰ ਸਿੰਘ, ਇੰਦਰਜੀਤ ਸਿੰਘ ਮਿੱਟੂ ਸਰਪੰਚ, ਸੁਖਵਿੰਦਰ ਸਿੰਘ ਐੱਸ ਡੀ ਓ, ਬਲਦੇਵ ਗੁਰਦੇਵ ਸਿੰਘ ਚੌਧਰੀ, ਅਮਰਿੰਦਰ ਸਿੰਘ ਮੋਨੜ ਗੁਰਦੁਆਰਾ ਰੋਹਤਾ ਸਾਹਿਬ, ਸਤਿਗੁਰ ਸਿੰਘ ਪ੍ਰਧਾਨ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ, ਰਣਜੀਤ ਸਿੰਘ ਪ੍ਰਧਾਨ ਅਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।

...ਸਫਾ 1 ਦੇ ਬਾਕੀ

ਉੱਚ ਸਿੱਖਿਆ ਦੇ ਸਰਕਾਰੀ...

ਕਰੋੜ ਦੀ ਗਰਾਂਟ ਜਾਰੀ ਕੀਤੀ ਗਈ ਹੈ, ਪ੍ਰੰਤੂ ਇਸ ਨੂੰ ਲਿਖਤੀ ਤੌਰ 'ਤੇ ਸੰਪੱਤ ਨਹੀਂ ਕੀਤਾ ਗਿਆ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਜਨਤਕ ਖੇਤਰ ਦੇ ਉੱਚ ਵਿਦਿਆਲਿਆਂ ਦੀਆਂ ਯੂਨੀਵਰਸਿਟੀਆਂ ਨੂੰ ਪ੍ਰਾਥਮਿਕਤਾ ਨਹੀਂ ਹੈ, ਜਿਸ ਕਰਕੇ ਸਰਕਾਰ ਗਰਾਂਟ ਦੀ ਨੀਤੀ ਸੰਪੱਤ ਨਹੀਂ ਕਰ ਰਹੀ। ਇਸੇ ਤਰ੍ਹਾਂ 150 ਕਰੋੜ ਦੇ ਕਰਜ਼ੇ ਨੂੰ ਮੁਆਫ਼ ਕਰਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਮੋਰਚੇ ਦੇ ਆਗੂਆਂ ਨੇ ਸੰਪੱਤ ਕੀਤਾ ਕਿ ਪੰਜਾਬ ਸਰਕਾਰ ਨੂੰ ਮੋਰਚੇ ਵੱਲੋਂ ਸੱਦਾ ਦਿੰਦਿਆਂ ਕਿਹਾ ਕੇ ਮੋਰਚੇ ਨਾਲ ਵਿਚੋਲੇ ਭੇਜਣ ਦੀ ਥਾਂ ਸਿੱਧੀ ਗੱਲਬਾਤ ਕੀਤੀ ਜਾਵੇ। ਆਗੂਆਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਤੌਰ 'ਤੇ ਪੂਰੇ ਸਾਲ ਦੀ 360 ਕਰੋੜ ਗਰਾਂਟ ਦਿੱਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਅਤੇ ਯੂਨੀਵਰਸਿਟੀ ਦਾ ਸਾਰਾ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਮੋਰਚੇ ਦੇ ਸੱਦੇ ਉੱਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਨਵਾਬ ਸ਼ੇਰ ਮੁਹੰਮਦ ਖਾਨ ਸੰਸਥਾ ਮਲੋਰਕੋਟਲਾ, ਪੰਜਾਬੀ ਯੂਨੀਵਰਸਿਟੀ ਨੇਬਰਹੜ ਕੈਂਪਸ ਦੋਹਲਾ ਸੀਰਾ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਾਲਜ ਮਹਿੰਦਰਾ ਅੰਦਰਪੁਰ ਸਾਹਿਬ, ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੜ ਕੈਂਪਸ, ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ, ਮਾਤਾ ਸੁੰਦਰੀ ਕਾਲਜ ਮਾਨਸਾ, ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਸਰਕਾਰੀ ਕਾਲਜ (ਲੜਕੀਆਂ) ਜਲਾਲਾਬਾਦ, ਯੂਨੀਵਰਸਿਟੀ ਕਾਲਜ ਮੁਨਕ, ਪੰਜਾਬੀ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ, ਯੂਨੀਵਰਸਿਟੀ ਕਾਲਜ ਬਰਨਾਲਾ,

ਇੰਜ: ਕੁਲਵੀਰ ਸਿੰਘ ਠੀਕਰੀਵਾਲਾ ਦੇ ਪਿਤਾ ਦਾ ਦਿਹਾਂਤ



ਮਹਿਲ ਕਲਾਂ (ਬਲਵਿੰਦਰ ਵਸੀਦੇ, ਪ੍ਰਦੀਪ ਲੋਗਰਾ)-ਟੈਕਨੀਕਲ ਸਰਵਿਸਿਜ ਯੂਨੀਅਨ ਦੇ ਸਰਕਲ ਸਕੱਤਰ ਇੰਜੀਨੀਅਰ ਕੁਲਵੀਰ ਸਿੰਘ ਐਲਕ ਠੀਕਰੀਵਾਲਾ ਦੇ ਪਿਤਾ ਮਾ. ਕਰਤਾਰ ਸਿੰਘ ਐਲਕ (84) ਦਿਲ ਦਾ ਦੌਰਾ ਪੈਣ ਕਰਕੇ ਸਦੀਵੀ ਵਿਛੋੜਾ ਦੇ ਗਏ। ਐੱਸ ਠੀਕਰੀਵਾਲਾ ਦੇ ਸ਼ਾਸ਼ਨਾਘਾਟ ਵਿਖੇ ਵੱਡੀ ਗਿਣਤੀ ਨਾਲ ਐੱਸ ਨੇ ਮਾ. ਕਰਤਾਰ ਸਿੰਘ ਦੇ ਐਂਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਵੱਖ ਵੱਖ ਆਗੂਆਂ ਨੇ ਕਿਹਾ ਕਿ ਮਾ. ਕਰਤਾਰ ਸਿੰਘ ਐਲਕ ਆਪਣੇ ਸਮੇਂ 'ਚ ਸਫਲ, ਇਮਾਨਦਾਰ, ਸਿੱਖਿਆ ਕਿੱਤੇ ਨੌਜਵਾਨ, ਇੰਜ. ਇੰਦਰਜੀਤ ਸਿੰਘ, ਮਾ. ਮਨੋਹਰ ਲਾਲ, ਸੁਖਦੇਵ ਸਿੰਘ ਨੌਜਵਾਨ, ਇੰਜ. ਇੰਦਰਜੀਤ ਸਿੰਘ, ਇੰਜ. ਹਰਭੋਲ ਸਿੰਘ ਆਦਿ ਹਾਜ਼ਰ ਸਨ।

ਸੀ ਪੀ ਆਈ ਆਗੂ

ਲਖਮੀ ਚੰਦ ਦਾ ਦਿਹਾਂਤ

ਸੰਗਰੂਰ (ਪ੍ਰਵੀਣ ਸਿੰਘ)-ਕਾਮਰੇਡ ਲਖਮੀ ਚੰਦ ਮੈਂਬਰ ਤਹਿਸੀਲ ਕਮੇਟੀ ਸੀ ਪੀ ਆਈ ਸੰਗਰੂਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿਛੇ ਦੋ ਪੁੱਤਰ, ਦੋ ਨੂੰਹਾਂ ਤੇ ਇੱਕ ਪੁੱਤੀ ਛੱਡ ਗਏ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਦੱਬੀ ਕੁਚਲੀ ਲੋਕਾਂ ਤੇ ਮਜ਼ਦੂਰ ਜਮਾਤ ਦੇ ਲੋਧੇ ਲਗਾਈ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕੌਲ ਸੰਗਰੂਰ ਦੇ ਤਹਿਸੀਲ ਸਕੱਤਰ ਦੇ ਮੀਤ ਸੈਕਟਰੀ ਰਹਿ ਚੁੱਕੇ ਹਨ। ਉਹ ਹਰ ਘੱਲ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਲਗਾਈ ਹੈ। ਉਹ ਚਾਣਾ ਦਾ ਦੋਸਤ ਤੇ ਪ੍ਰਿਥਵ ਨੂੰ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਪਾਰਟੀ ਨੂੰ ਵੀ ਘਾਟਾ ਪਿਆ। ਉਨ੍ਹਾਂ ਦੀ ਮੌਤ 'ਤੇ ਜ਼ਿਲ੍ਹਾ ਆਗੂਆਂ ਤੇ ਸਾਰੀ ਤਹਿਸੀਲ ਕਮੇਟੀ ਕਾ. ਨਿਰਮਲ ਸਿੰਘ ਬਟਿੰਦਰਾ, ਕਾ. ਦਰਸ਼ਨ ਸਿੰਘ ਦੁਰਾ, ਕਾ. ਨਵਜੀਤ ਸਿੰਘ, ਕਾ. ਮੁਹੰਮਦ ਖਲੀਲ, ਕਾ. ਰਾਮ ਸਿੰਘ ਬੀਬੜੀ, ਕਾ. ਭਜਨ ਸਿੰਘ, ਕਾ. ਗੁਰਮੁੱਖ ਸਿੰਘ ਬੇਬੇਪੀਰ, ਕਾ. ਜਰਨੈਲ ਸਿੰਘ ਮਾਝੀ, ਕਾ. ਬੇਅੰਤ ਸਿੰਘ, ਕਾ. ਅਮਰਜੀਤ ਸਿੰਘ ਬਿਲਕਲਪ, ਕਾ. ਬਲਕਾਰ ਸਿੰਘ ਨਦਾਮਪੁਰ, ਕਾ. ਰਾਮ ਸਿੰਘ, ਕਰਮ ਸਿੰਘ ਜਯਮੀ, ਕਾ. ਦਰਸ਼ਨ ਸਿੰਘ ਧੂਰੀ, ਕਾ. ਰਾਮ ਸਿੰਘ ਉਪਾਠੀ, ਕਾ. ਸੀਤਾ ਰਾਮ ਸਰਮਾ, ਕਾ. ਮੋਨਰ ਸਿੰਘ ਪੁੰਨਾਵਾਲਾ, ਕਾ. ਸੁਖਪਾਲ ਸਿੰਘ, ਕਾ. ਕੁਲਵੰਤ ਸਿੰਘ ਗੱਗੜਪੁਰ ਸਾਬੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਸਾਢੇ 45 ਘੰਟੇ ਹੀ

ਚੱਲੀ ਲੋਕ ਸਭਾ

ਨਵੀਂ ਦਿੱਲੀ : ਲੋਕ ਸਭਾ ਦੀ ਬੈਠਕ ਵੀਹਵਾਰ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਬਜਟ ਸੈਸ਼ਨ ਦੌਰਾਨ ਸਥਾਨ ਦਾ ਦੂਜਾ ਗੱਡ ਅਭਾਨੀ ਸਮੂਹ ਨਾਲ ਸੰਬੰਧਤ ਮਾਮਲੇ ਦੀ ਜਾਂਚ ਲਈ ਸਾਂਝੀ ਸੋਧਦੀ ਕਮੇਟੀ (ਜੇ ਪੀ ਸੀ) ਬਣਾਉਣ ਦੀ ਵਿਰੋਧੀ ਪਿਠ ਦੇ ਕੀਤੀ ਗਈ। ਉਹ ਚਾਣਗੇ ਗਾਂਧੀ ਵੱਲੋਂ ਲੰਡਨ 'ਚ ਲੋਕਤੰਤਰ ਖਾਰ ਕੀਤੀ ਟਿਪਣੀ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਵੱਲੋਂ ਸਾਬਕਾ ਕਾਂਗਰਸ ਪ੍ਰਧਾਨ 'ਤੇ ਮੁਆਫ਼ੀ ਸੋਧਦੀ ਲਿਖਤੀ ਜੱਥ ਪਾਉਣ ਕਾਰਨ ਹੰਗਾਮਾ ਦਾ ਸ਼ਿਕਾਰ ਹੋ ਗਿਆ। ਇਸੇ ਦੌਰਾਨ ਰਾਜ ਸਭਾ ਦਾ 259ਵਾਂ ਸੈਸ਼ਨ ਵੀ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਸੈਸ਼ਨ ਦੌਰਾਨ ਸੱਤਾਧਾਰੀ ਪਿਠ ਅਤੇ ਵਿਰੋਧੀ ਪਿਠ ਦੇ ਮੈਂਬਰਾਂ ਦੇ ਹੰਗਾਮੇ ਕਾਰਨ 103 ਘੰਟੇ 30 ਮਿੰਟ ਦੇ ਕੰਕਰਾਜ 'ਚ ਕੁਕਾਵਟ ਪਈ। ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸੈਸ਼ਨ ਮੈਂਬਰਾਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਤਿਰੰਗਾ ਮਾਰਚ ਕੀਤਾ। ਕਾਂਗਰਸ ਤੋਂ ਇਲਾਵਾ ਡੀ ਐੱਮ ਕੇ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਖੱਬੀਆਂ ਪਾਰਟੀਆਂ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਸੈਸ਼ਨ ਮੈਂਬਰਾਂ ਨੇ ਸਵੇਰੇ 11.30 ਵਜੇ ਮਾਰਚ ਸ਼ੁਰੂ ਕੀਤਾ। ਹੱਥਾਂ ਵਿੱਚ ਤਿਰੰਗਾ ਲੈ ਕੇ ਇਹ ਸੈਸ਼ਨ ਮੈਂਬਰ 'ਲੋਕਤੰਤਰ ਦੀ ਹੱਤਿਆ ਬੰਦ ਕਰੋ' ਦੇ ਨਾਅਰੇ ਲਗਾ ਰਹੇ ਸਨ।

ਰਾਜਪਾ ਨੇ ਭਗਤ ਸਿੰਘ ...

ਅਧਾਰਤ ਧਰੁਵੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵੱਲ ਨਿਰਦੇਸ਼ ਲੱਗੇ ਨਿਸ਼ਾਨਾ ਬਣਾ ਕੇ ਭਾਵੇਂ ਸਿਆਸੀ ਮਨੋਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਸੀ ਪੀ ਆਈ ਵੱਲੋਂ ਦੇਸ਼ ਪੱਧਰ 'ਤੇ ਵਾਸੀਕਰੀ ਤਾਕਤਾਂ ਤੇ ਵਿਰਕਾਪਸਤੀ ਖਿਲਾਫ ਦੋਸ਼ ਦੀ ਟੋਕਤਾ ਤੇ ਅਪੰਡਤਾ ਦੀ ਰਾਖੀ ਲਈ ਰਾਜਪਾ ਵਿਰੋਧੀ ਸ਼ਕਤੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ, ਤਾਂ ਕਿ ਰਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ਮੀਟਿੰਗ ਮੌਕੇ ਡਾ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ 14 ਅਪ੍ਰੈਲ ਤੋਂ 15 ਮਈ ਤੱਕ ਦੇਸ਼-ਵਿਆਪੀ ਪਦ ਯਾਤਰਾ ਮੁਹਿੰਮ ਤਹਿਤ ਮਾਨਸਾ ਅਤੇ ਬੁਢਲਾਡਾ ਵਿਖੇ ਕਾਨਫਰੰਸਾਂ ਕੀਤੀ ਜਾਣਗੀਆਂ। ਮੀਟਿੰਗ ਵੇਦ ਪ੍ਰਕਾਸ਼ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੀ ਤਿਆਰੀ ਸੰਬੰਧੀ 14 ਅਪ੍ਰੈਲ ਬੁਢਲਾਡਾ ਅਤੇ 15 ਅਪ੍ਰੈਲ ਨੂੰ ਮਾਨਸਾ ਸਬ-ਡਵੀਜ਼ਨ ਦੀਆਂ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਜ਼ਿਲ੍ਹਾ ਕੌਲ ਵੱਲੋਂ ਇੱਕ ਜਜ਼ਬਾ ਮਤਾ ਪਾਸ

ਮਹਿੰਗਾਈ ਖਿਲਾਫ ਜੰਗ ...

ਵਿਵਸਥਾ 'ਚ ਚੱਲ ਰਹੀ ਸੁਰਜੀਤੀ ਨੂੰ ਹੋਰ ਗੁਲਾਕਾ ਦੇਣ ਲਈ ਬੈਂਕ ਨੇ ਨੀਤੀਗਤ ਦਰ ਰੇਪ 'ਚ ਹੋਰ ਵਾਧਾ ਨਹੀਂ ਕੀਤਾ ਅਤੇ ਇਸ ਨੂੰ 6.5 ਫੀਸਦੀ 'ਤੇ ਰੱਖਿਆ ਹੈ। ਇਸ ਦੇ ਨਾਲ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੇ ਆਰਥਕ ਵਿਕਾਸ ਦੇ ਅਨੁਮਾਨ ਨੂੰ ਮਾਮੂਲੀ ਵਧਾ ਕੇ 6.5 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਹ 6.4 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ।

'ਆਪ' ਨੇ ਸੁਸ਼ੀਲ ...

ਹੈ। ਰਿੰਗੂ ਨੇ ਪਹਿਲੀ ਵਾਰ 2017 ਵਿੱਚ ਜਲੰਧਰ ਪੱਛਮੀ ਤੋਂ ਚੋਣ ਲੜੀ ਸੀ। ਉਹ ਆਪਣੇ ਵਿਰੋਧੀ ਨੂੰ 17334 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਸਨ। ਰਿੰਗੂ ਖੁੱਬਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਾਰਟੀ ਸੁਧਾਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਉਨ੍ਹਾਂ ਦਾ ਪਾਰਟੀ 'ਚ ਆਉਣ 'ਤੇ ਸਵਾਗਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।



# ਨਵਾਂ ਜਮਾਨਾ

ਸ਼ੁੱਕਰਵਾਰ, 7 ਅਪ੍ਰੈਲ 2023

## ਮਹਿਲਾਵਾਂ ਦੀ ਦਸ਼ਾ

ਵਿਸ਼ਵ ਬੈਂਕ ਦੀ ਹਾਲੀਆ ਰਿਪੋਰਟ ਮੁਤਾਬਕ ਲਗਭਗ 2 ਅਰਬ 40 ਕਰੋੜ ਕੰਮਕਾਜੀ ਉਮਰ ਦੀਆਂ ਮਹਿਲਾਵਾਂ ਉਨ੍ਹਾਂ ਅਰਥ-ਵਿਵਸਥਾਵਾਂ 'ਚ ਰਹਿੰਦੀਆਂ ਹਨ, ਜਿੱਥੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਹਨ। ਬਰਾਬਰੀ ਤੱਕ ਪੁੱਜਣ ਲਈ ਅਜੇ ਵੀ ਉਨ੍ਹਾਂ ਨੂੰ 50 ਸਾਲ ਲੱਗ ਜਾਣਗੇ। ਮਹਿਲਾ, ਵਪਾਰ ਤੇ ਕਾਨੂੰਨ ਨਾਂਅ ਦੀ 2023 ਦੀ ਇਹ ਸਾਲਾਨਾ ਰਿਪੋਰਟ 190 ਅਰਥ-ਵਿਵਸਥਾਵਾਂ ਵਿਚ ਮਹਿਲਾਵਾਂ ਦੇ ਆਰਥਕ ਮੌਕਿਆਂ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨਾਂ ਨੂੰ ਮਾਪਣ ਦਾ ਅਧਿਐਨ ਹੈ। ਇਸ ਵਿਚ ਮਹਿਲਾਵਾਂ ਦੀ ਆਰਥਕ ਭਾਈਵਾਲੀ ਨੂੰ ਪ੍ਰਭਾਵਤ ਕਰਨ ਵਾਲੇ 8 ਖੇਤਰਾਂ— ਗਤੀਸ਼ੀਲਤਾ, ਕੰਮ ਵਾਲੀ ਥਾਂ, ਵੇਤਨ, ਵਿਆਹ, ਪਿਤਰੀ-ਸੱਤਾ, ਉਦਮਤਾ, ਸੰਪਤੀ ਤੇ ਪੈਨਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨਾਂ ਤੇ ਨਿਯਮਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਸੋਧਣ ਦੀ ਗੱਲ ਕਹੀ ਗਈ ਹੈ। ਰਿਪੋਰਟ ਮੁਤਾਬਕ ਦੁਨੀਆ ਭਰ 'ਚ ਸਿਰਫ 77 ਫੀਸਦੀ ਮਹਿਲਾਵਾਂ ਕੋਲ ਕਾਨੂੰਨੀ ਅਧਿਕਾਰ ਹਨ। 176 ਅਰਥ-ਵਿਵਸਥਾਵਾਂ ਨੇ ਅਜਿਹੇ ਕਾਨੂੰਨੀ ਅੜਿੱਕੇ ਕਾਇਮ ਰੱਖੇ ਹੋਏ ਹਨ, ਜਿਹੜੇ ਮਹਿਲਾਵਾਂ ਦੀ ਪੂਰਨ ਆਰਥਕ ਭਾਈਵਾਲੀ ਨੂੰ ਰੋਕਦੇ ਹਨ। ਰਿਪੋਰਟ ਮੁਤਾਬਕ ਕਰੀਬ 90 ਕਰੋੜ ਕੰਮਕਾਜੀ ਉਮਰ ਦੀਆਂ ਮਹਿਲਾਵਾਂ ਨੇ ਪਿਛਲੇ ਇਕ ਦਹਾਕੇ 'ਚ ਕਾਨੂੰਨੀ ਬਰਾਬਰੀ ਹਾਸਲ ਕੀਤੀ ਹੈ। 86 ਦੇਸ਼ਾਂ ਵਿਚ ਮਹਿਲਾਵਾਂ ਨੂੰ ਨੌਕਰੀ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ 95 ਦੇਸ਼ਾਂ ਵਿਚ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਨਹੀਂ ਮਿਲਦੀ। ਅੱਜ ਦੀ ਤਰੀਕ ਵਿਚ ਸਿਰਫ 14 ਅਰਥ-ਵਿਵਸਥਾਵਾਂ—ਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਜਰਮਨੀ, ਯੂਨਾਨ, ਆਈਸਲੈਂਡ, ਆਇਰਲੈਂਡ, ਲਾਤਵੀਆ, ਲਗਜ਼ਮਬਰਗ, ਨੀਦਰਲੈਂਡ, ਪੁਰਤਗਾਲ, ਸਪੇਨ ਤੇ ਸਵੀਡਨ ਵਿਚ ਹੀ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਹਨ। ਅਮਰੀਕਾ ਤੇ ਇੰਗਲੈਂਡ ਇਸ ਸੂਚੀ 'ਚ ਨਹੀਂ ਆਉਂਦੇ। 65 ਦੇਸ਼ਾਂ ਵਿਚ ਮਹਿਲਾਵਾਂ ਲਈ ਕੁਝ ਕੰਮ ਕਰਨ 'ਤੇ ਰੋਕਾਂ ਹਨ, ਜਿਵੇਂ ਥਾਈਲੈਂਡ ਵਿਚ 10 ਮੀਟਰ ਤੋਂ ਵੱਧ ਉੱਚੀ ਮਚਾਣ 'ਤੇ ਕੰਮ ਨਹੀਂ ਕਰ ਸਕਦੀਆਂ। ਰੂਸ ਵਿਚ ਤੇਲ ਤੇ ਗੈਸ ਖੁਦਾਈ ਡਿਲਿੰਗ ਨਹੀਂ ਕਰ ਸਕਦੀਆਂ। ਕੈਮਰੂਨ 'ਚ ਖਾਣਾਂ ਦੇ ਅੰਦਰ ਕੰਮ ਨਹੀਂ ਕਰ ਸਕਦੀਆਂ। ਤਾਜਿਕਸਤਾਨ 'ਚ ਰੇਲਵੇ ਜਾਂ ਸੜਕੀ ਟਰਾਂਸਪੋਰਟ ਤੇ ਸ਼ਹਿਰੀ ਹਵਾਬਾਜ਼ੀ 'ਚ ਕੰਮ ਨਹੀਂ ਕਰ ਸਕਦੀਆਂ। ਤੁਰਕੀ 'ਚ ਅੰਡਰਗਰਾਊਂਡ ਜਾਂ ਪਾਣੀ ਹੇਠ ਕੋਬਲ ਵਿਛਾਉਣ, ਸੀਵਰੇਜ ਤੇ ਸੁਰੰਗ ਨਿਰਮਾਣ ਦਾ ਕੰਮ ਨਹੀਂ ਕਰ ਸਕਦੀਆਂ।

ਰਿਪੋਰਟ ਵਿਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਅੰਦੋਲਨਾਂ ਦੇ ਸਦਕਾ ਇਥੇ 2005 ਵਿਚ ਘਰੇਲੂ ਹਿੰਸਾ ਖਿਲਾਫ ਕਾਨੂੰਨ ਪਾਸ ਕਰਾਇਆ ਗਿਆ, ਪਰ ਵੇਤਨ ਤੇ ਪੈਨਸ਼ਨ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨ, ਵਿਰਾਸਤ ਤੇ ਸੰਪਤੀ ਦੇ ਅਧਿਕਾਰਾਂ ਨੂੰ ਪ੍ਰਭਾਵਤ ਕਰਨ ਵਾਲੇ ਕਾਨੂੰਨ ਮਹਿਲਾਵਾਂ ਨੂੰ ਬਰਾਬਰੀ ਪ੍ਰਦਾਨ ਕਰਨ ਵਿਚ ਅੜਿੱਕਾ ਬਣੇ ਹੋਏ ਹਨ। ਰਿਪੋਰਟ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੂਰਨ ਵਿਕਾਸ ਨਹੀਂ ਕਰ ਸਕਦਾ, ਜੇ ਉਸ ਦੀ ਤਰੱਕੀ ਵਿਚ ਮਹਿਲਾਵਾਂ ਦੀ ਭਾਈਵਾਲੀ ਪੂਰੀ ਨਾ ਹੋਵੇ। ਅਜਿਹੇ ਦੇਸ਼ ਵਿਕਾਸ ਦੀ ਦੌੜ ਵਿੱਚੋਂ ਬਾਹਰ ਹੋ ਜਾਣਗੇ, ਜਿਹੜੇ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦੇਣਗੇ। ਕਿਰਤ ਸ਼ਕਤੀ ਵਿਚ ਵੱਡੀ ਗਿਣਤੀ 'ਚ ਮਹਿਲਾਵਾਂ ਦਾ ਦਾਖਲਾ ਤੇ ਬਣੇ ਰਹਿਣਾ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਉਨ੍ਹਾਂ ਨੂੰ ਤਾਕਤਵਰ ਬਣਾ ਕੇ ਆਤਮ ਨਿਰਭਰ ਬਣਾਉਂਦਾ ਹੈ, ਜਿਸ ਨਾਲ ਉਹ ਜ਼ੋਰ-ਜ਼ੁਲਮ ਖਿਲਾਫ ਆਵਾਜ਼ ਉਠਾਉਣ ਦਾ ਹੌਸਲਾ ਕਰਦੀਆਂ ਹਨ।

## ਪਾਠਕ ਸੌਥ

ਅਵਾਰਾ ਤੇ ਪਿੱਟਬੁੱਲ ਕੁੱਤਿਆਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇ ?

ਅਵਾਰਾ ਅਤੇ ਪਿੱਟਬੁੱਲ ਕੁੱਤਿਆਂ ਨੇ ਲੋਕਾਂ ਦਾ ਜੀਵਨ ਹਰਮ ਕੀਤਾ ਹੋਇਆ ਹੈ, ਕਿਤੇ ਨਾ ਕਿਤੇ ਮੰਦਭਾਗੀ ਖਰਬ, ਵੀਡੀਓ ਜਾਂ ਅਖਬਾਰਾਂ ਰਾਹੀਂ ਦੇਖਣ, ਪੜ੍ਹਨ ਜਾਂ ਸੁਣਨ ਨੂੰ ਮਿਲਦੀ ਹੈ, ਕਿਵੇਂ ਪਿੱਟਬੁੱਲ ਕੁੱਤੇ ਬੱਚਿਆਂ ਨੂੰ ਨੱਚ-ਨੱਚ ਕੇ ਮਾਰ ਦਿੰਦੇ ਨੇ, ਪੜ੍ਹ, ਸੁਣ ਅਤੇ ਦੇਖ ਕੇ ਦਿਲ ਪਸੀਜ ਜਾਂਦਾ ਹੈ, ਮਨ ਦੁਖੀ ਹੁੰਦਾ ਹੈ, ਕਿਵੇਂ ਅੱਖਾਂ ਸਾਹਮਣੇ ਕਿਸੇ ਦਾ ਚਿਰਾਗ ਝੁਝ ਗਿਆ। ਸਰਕਾਰ ਨੂੰ ਪਿੱਟਬੁੱਲ ਕੁੱਤੇ ਰੱਖਣ ਤੇ ਪੂਰਨ ਤੌਰ 'ਤੇ ਪਾਬੰਧੀ ਲਗਾਉਣੀ ਚਾਹੀਦੀ ਹੈ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪੂਰਨ ਵਿਰਾਮ ਲਗਾਇਆ ਜਾ ਸਕੇ ਅਤੇ ਜੇ ਅਵਾਰਾ ਕੁੱਤੇ ਹਨ, ਇਸ ਦਾ ਵੀ ਹੱਲ ਕੱਢਣਾ ਹੋਵੇਗਾ। ਆਮ ਦੇਖਿਆ ਜਾਂਦਾ ਹੈ ਕਿ ਗਰਮੀਆਂ ਵਿੱਚ ਅਵਾਰਾ ਕੁੱਤੇ ਹਲਕਾ ਜਾਂਦੇ ਨੇ, ਜੋ ਰਾਗੀਰਾਂ ਨੂੰ ਹੀ ਨਹੀਂ, ਸਗੋਂ ਪਸ਼ੂਆਂ ਨੂੰ ਵੀ ਕਈ ਵਾਰ ਕੱਟ ਦਿੰਦੇ ਨੇ, ਜਿਸ ਨਾਲ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਨਾਲ ਲੋਕਾਂ ਦੇ ਮਨ ਵਿੱਚ ਇੱਕ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਅਵਾਰਾ ਕੁੱਤੇ ਆਮ ਤੌਰ 'ਤੇ ਮਨ ਵਿੱਚ ਦੇਖਣ ਨੂੰ ਮਿਲਦੇ ਨੇ। ਇਹ ਠੀਕ ਹੈ ਕਿ ਇਨ੍ਹਾਂ ਨੂੰ ਕਾਬੂ ਕਰਨ ਲਈ ਸਰਕਾਰ ਦਾ ਖਰਚਾ ਹੋਵੇਗਾ, ਪਰੰਤੂ ਪਿੱਟਬੁੱਲ ਕੁੱਤਿਆਂ 'ਤੇ ਕਾਬੂ ਪਾਉਣ ਲਈ ਤਾਂ ਇੱਕ ਨੋਟੀਫਿਕੇਸ਼ਨ ਹੀ ਸ਼ਾਇਦ ਕਾਫੀ ਹੈ, ਜਿਸ ਵਿੱਚ ਸਜ਼ਾ ਅਤੇ ਜੁਰਮਾਨਾ ਦੱਸੇ ਰੱਖੇ ਜਾਣ ਅਤੇ ਪੀੜਤ ਪਰਵਾਰ ਨੂੰ ਮੁਆਵਜ਼ਾ ਸੰਬੰਧਤ ਪਿੱਟਬੁੱਲ ਮਾਲਕ ਕੋਲੋਂ ਉਸੇ ਸਮੇਂ ਹੀ ਦਿਵਾਇਆ ਜਾਵੇ। ਇਸ ਵਿੱਚ ਇਹ ਵੀ ਸ਼ਾਮਲ ਕੀਤਾ ਜਾਵੇ ਜੇਕਰ ਪਿੱਟਬੁੱਲ ਦੇ ਡਰ ਨਾਲ ਵੀ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਵੀ ਇਸ ਦੀ ਭਰਪਾਈ ਮਾਲਕ ਕਰੇਗਾ। ਫਿਰ ਸ਼ਾਇਦ ਇਸ 'ਤੇ ਕਾਬੂ ਪਾਇਆ ਜਾ ਸਕੇ।

ਕੰਵਰਦੀਪ ਸਿੰਘ ਭੱਲਾ (ਪਿੱਪਲਾਵਾਲਾ), 99881-94776

### ਨਿੱਜੀ ਸਕੂਲਾਂ 'ਤੇ ਲਗਾਮ ਕੱਸੋ

ਬੀਤੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੋਸ ਵੱਲੋਂ ਇੱਕ ਈਮੇਲ emofficepunjab@gmail.com ਜਾਰੀ ਕੀਤੀ ਗਈ। ਇਸ ਦਾ ਮੁੱਖ ਮੰਤਵ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਹੱਠ ਵਾਲੀ ਲੁੱਟ ਨੂੰ ਰੋਕਣਾ ਹੈ। ਜੇ ਮਾਪਿਆਂ ਨੂੰ ਲਗਦਾ ਹੈ ਕਿ ਉਨ੍ਹਾਂ ਕੋਲੋਂ ਸਕੂਲਾਂ ਵਾਲੇ ਵਾਧੂ ਫੀਸ ਵਸੂਲ ਕਰ ਰਹੇ ਹਨ ਜਾਂ ਪਿਛਲੇ ਸਾਲ ਦੇ ਮੁਕਾਬਲੇ ਫੀਸਾਂ 'ਚ ਲੋੜੋਂ ਵੱਧ ਵਾਧਾ ਕੀਤਾ ਗਿਆ ਹੈ ਤਾਂ ਉਹ ਇਸ ਈਮੇਲ 'ਤੇ ਆਪਣੀ ਦਰਖਾਸਤ ਭੇਜ ਸਕਦੇ ਹਨ। ਇਸੇ ਤਰ੍ਹਾਂ ਹੀ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਵੱਲੋਂ ਅਧਿਆਪਕਾਂ ਦੀ ਕੀਤੀ ਜਾ ਰਹੀ ਲੁੱਟ ਸੰਬੰਧੀ ਵੀ ਕੋਈ ਨੋਸ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀ ਸਖਤ ਮਿਹਨਤ ਨਾਲ ਕੀਤੀ ਕਮਾਈ 'ਤੇ ਕਿਸੇ ਤਰ੍ਹਾਂ ਦਾ ਕੋਈ ਭਾਰ ਨਾ ਪੈ ਸਕੇ। ਪ੍ਰਾਈਵੇਟ ਸਕੂਲਾਂ ਦੇ ਮਾਲਕ ਜਾਂ ਪ੍ਰਬੰਧਕ ਅਧਿਆਪਕਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਕਾਗਜ਼ਾਂ 'ਚ ਕੁਝ ਦੱਸਦੇ ਹਨ ਤੇ ਹਕੀਕਤ 'ਚ ਇਹ ਤਨਖਾਹਾਂ ਕੁਝ ਹੋਰ ਹੀ ਹੁੰਦੀਆਂ ਹਨ। ਇਸ ਤਰ੍ਹਾਂ ਦੀ ਲੁੱਟ ਨਾਲ ਅਧਿਆਪਕਾਂ ਦਾ ਮਾਲੀ ਨੁਕਸਾਨ ਹੁੰਦਾ ਹੈ ਤੇ ਸਕੂਲ ਮਾਲਕਾਂ ਦੀ ਚਾਂਦੀ। ਸਰਕਾਰ ਨੂੰ ਅਜਿਹੀਆਂ ਧਾਂਦਲੀਆਂ ਨੂੰ ਰੋਕਣ ਲਈ ਸਖਤ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਵਿਦਿਆ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।

ਪਰਮਜੀਤ ਸਿੰਘ ਬੇਰ ਤਿਖਾ ਗੁਰਦਾਸਪੁਰ, 94644-27651

# ਮੌਜੂਦਾ ਸਥਿਤੀ 'ਚ ਪੰਜਾਬੀਆਂ 'ਤੇ ਪ੍ਰਵਾਸ ਹੰਢਾਉਣ ਦਾ ਦਬਾਅ ਹੋਰ ਵਧੇਗਾ



ਗੁਰਮੀਤ ਸਿੰਘ ਪੁਲਾਹੀ

ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹਿਣ ਦਿੱਤੇ ਗਏ। ਇਸ ਵਾਸਤੇ ਸੁਮੇਵਾਰ ਕੋਣ ਹੈ, ਇਹ ਇੱਕ ਵੱਖਰਾ ਸਵਾਲ ਹੈ, ਪਰ ਇਸ ਵੇਲੇ ਪੰਜਾਬੀਆਂ ਦੇ ਮਨਾਂ ਵਿੱਚ ਸ਼ੋਕ, ਚਿੰਤਾ, ਫ਼ਿਕਰ, ਬੇਭਰੋਸਗੀ ਵਧ ਗਈ ਹੈ। ਸਭ ਤੋਂ ਵੱਧ ਫ਼ਿਕਰ ਉਨ੍ਹਾਂ ਪੰਜਾਬੀ ਮਾਪਿਆਂ ਨੂੰ ਹੈ, ਜਿਨ੍ਹਾਂ ਦੇ ਬੱਚੇ, ਬੱਚੀਆਂ ਜਵਾਨ ਹੋ ਗਏ ਹਨ ਜਾਂ ਹੋ ਰਹੇ ਹਨ। ਫ਼ਿਕਰ ਉਨ੍ਹਾਂ ਦਾ ਹੁਣ ਦੋਹਰਾ, ਤੇਹਰਾ ਹੈ। ਬੱਚਿਆਂ ਨੂੰ ਬੁਰੀ ਸੰਗਤ ਤੋਂ ਕਿਵੇਂ ਬਚਾਉਣਾ ਹੈ? ਬੱਚਿਆਂ ਨੂੰ ਗੈਰਸਟਰਾਂ ਤੋਂ ਕਿਵੇਂ ਬਚਾਉਣਾ ਹੈ? ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਦੂਰ ਰੱਖਣਾ ਹੈ? ਇਸ ਦਾ ਇੱਕ ਹੱਲ ਉਨ੍ਹਾਂ ਨੂੰ ਸਾਹਮਣੇ ਦਿਸਦਾ ਹੈ। ਬੱਚਿਆਂ ਨੂੰ ਪ੍ਰਦੇਸ਼ੀ ਤੌਰ 'ਤੇ ਆਉਣਾ ਚਾਹੀਦਾ ਹੈ, ਆਉਣ ਤੋਂ ਪਹਿਲਾਂ ਪਾ ਦਿਓ। ਹਾਲਾਤ ਦੇ ਸਾਹਮਣੇ ਸਿਰ ਝੁਕਾ ਕੇ, ਉਨ੍ਹਾਂ ਨੂੰ ਪ੍ਰਭਾਵੀ ਦੇ ਬਹਾਨੇ, ਆਇਲਿਟਸ ਕੀਤੀਆਂ ਲੜਕੀਆਂ ਦੇ ਪੈਸੇ ਨਾਲ ਖਰੀਦੇ ਵਰ ਬਣਾ ਕੇ, ਰੱਗਾਂ ਦੇ ਰੁੱਗ ਰੁਪੜੀਏ ਏਜੇਂਟਾਂ ਨੂੰ ਦੇ ਕੇ ਅਮਰੀਕਾ ਤੇ ਹੋਰ ਮੁਲਕਾਂ ਦੀਆਂ ਸਰਹੱਦਾਂ ਟਪਾਉਣ ਲਈ ਜਾਨ ਜੋਖਮ 'ਚ ਪਾਕੇ ਬਸ ਗੱਲੋਂ ਲਾਗ ਦਿਓ। ਉਨ੍ਹਾਂ ਪਿਆਰੀਆਂ, ਦੁਲਾਰੀਆਂ ਜਾਨਾਂ ਨੂੰ ਜਿਨ੍ਹਾਂ ਨੂੰ ਮੱਖਣਾਂ, ਪੇਂਡਿਆਂ, ਦੁੱਧ, ਮਲਾਈਆਂ ਖੁਆ ਕੇ ਲਾਡਾਂ ਨਾਲ ਪਾਲਿਆ, ਪੋਸਿਆ ਅਤੇ ਪ੍ਰਵਾਨ ਚੜ੍ਹਾਇਆ ਹੈ। ਨੌਜਵਾਨ, ਅੱਧਖੜ, ਬਜ਼ੁਰਗ, ਬੱਚੇ, ਬੱਚੀਆਂ ਝੋਲੇ ਝੁੱਕੇ ਪਾਸਪੋਰਟ ਬਣਵਾ ਬਸ ਤੁਰੇ ਹੀ ਜਾ ਰਹੇ ਹਨ। ਕੋਈ ਹੱਦ-ਬੰਨਾ ਹੀ ਨਹੀਂ। ਪਾਸਪੋਰਟ ਦਫ਼ਤਰ ਭਰੇ ਪਏ ਹਨ। ਏਜੇਂਟਾਂ ਦੇ ਦਫ਼ਤਰਾਂ 'ਚ ਵਾਰ ਫੇਰ ਹੀ ਕੋਈ ਨਹੀਂ। ਆਇਲਿਟਸ ਸੈਂਟਰ ਤੁੰਨੇ ਪਏ ਹਨ। ਅਤੇ ਜਹਾਜ਼ਾਂ 'ਚ ਪੰਜਾਬੀਆਂ ਦੀ ਭਰਮਾਰ ਅਚੰਭਾ ਨਹੀਂ ਜਾਪਦੀ। ਕਿਸੇ ਵੀ ਬਾਹਰਵੀਂ ਪੜ੍ਹੇ ਨੂੰ ਪੁੱਛ ਲਓ, ਕੀ ਕਰਦੇ ਹੋ, ਅੱਗੋਂ ਜਵਾਬ ਮਿਲਦਾ ਆਇਲਿਟਸ। ਕਿਸੇ ਬੇੜੇ ਵੱਧ ਉਮਰ ਵਾਲੇ ਨੂੰ ਪੁੱਛ ਲਓ ਕਿ ਪੰਜਾਬੀਆਂ ਦੇ ਮਿਲਦਾ ਹੈ ਬਸ ਲੱਭ ਰਹੇ ਆਂ ਕੋਈ ਏਜੇਂਟ, ਜੋ ਬੜਾ ਬੰਨੇ ਲਾ ਦਏ। ਕੋਈ ਵਿਰਲਾ-ਟਾਵੀ ਲੜਕਾ, ਲੜਕੀ ਮਿਲਦਾ ਹੈ, ਜਿਹੜਾ ਬੈਂਕ ਦੀ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਦਾ ਹੋਵੇ, ਆਈ.ਏ.ਐੱਸ., ਪੀ.ਸੀ.ਐੱਸ., ਆਈ.ਪੀ.ਐੱਸ. ਆਦਿ ਮੁਕਾਬਲੇ ਦੇ ਇਮਤਿਹਾਨ 'ਚ ਬੈਠਣ ਦੀ ਸੋਚ ਰੱਖਦਾ ਹੋਵੇ। ਮਜ਼ਬੂਰੀ ਵੱਸ ਬਚੇ-ਖੁਚੇ ਪਲੱਸ ਟੂ ਪਾਸ ਨੌਜਵਾਨ ਯੁਵਕ-ਯੁਵਤੀਆਂ ਆਰਟਸ ਕਾਲਜ, ਪ੍ਰੋਫੈਸ਼ਨਲ ਕਾਲਜ 'ਚ ਦਾਖ਼ਲਾ ਲੈਂਦੇ ਹਨ। ਕੋਰਸ

ਪਾਸ ਕਰਦੇ ਹਨ ਅਤੇ ਮਨ 'ਚ ਇਹ ਧਾਰੀ ਬੈਠੇ ਹੁੰਦੇ ਹਨ ਕਿ ਨੌਕਰੀ ਤਾਂ ਮਿਲਣੀ ਨਹੀਂ, ਡਿਗਰੀਆਂ ਦਾ ਆਖਰ ਵਾਇਦਾ ਕੀ? ਬੇਰੁਜ਼ਗਾਰੀ ਨੇ ਪੰਜਾਬੀਆਂ ਦੀ ਮੱਤ ਹੀ ਮਾਰ ਦਿੱਤੀ ਹੋਈ ਹੈ। ਦੇਸ਼ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਵਾਲੇ ਸੂਬਿਆਂ 'ਚ ਪੰਜਾਬ ਇੱਕ ਹੈ। ਇਹ ਜਾਣਦਿਆਂ ਹੋਇਆਂ ਵੀ ਕਿ ਵਿਦੇਸ਼ ਜਾ ਕੇ ਨੌਜਵਾਨਾਂ ਨੂੰ ਸਿਰਫ ਨਾਅ ਦੀ ਪੜ੍ਹਾਈ ਕਰਨੀ ਹੈ। ਫਿਰ ਟਰੱਕ ਚਲਾਉਣਾ ਹੈ, ਰੈਸਟੋਰੈਂਟਾਂ 'ਚ ਕੰਮ ਕਰਨਾ ਹੈ, ਲੋਭ ਵਾਲੇ ਹੋਰ ਕੰਮ ਕਰਨੇ ਹਨ। ਪਰਮਾਨੋਟ ਰੈਜ਼ੀਡੈਂਟ ਬਣਨ ਲਈ ਇਹ ਸਭ ਸ਼ਰਤਾਂ ਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪੀ ਆਰ ਤੋਂ ਬਾਅਦ ਲੋਭ ਹੀ ਕਰਨੀ ਹੈ, ਪਰ ਤਸੱਲੀ ਉਹਨਾਂ ਨੂੰ ਇਸ ਗੱਲ ਦੀ ਰਹਿੰਦੀ ਹੈ ਕਿ ਉਹਨਾ ਨੂੰ ਮਜ਼ਦੂਰੀ ਤਾਂ ਇੰਜ਼ਦਾਰ ਮਿਲੇਗੀ, ਇਥੋਂ ਵਾਂਗ ਨਹੀਂ ਕਿ ਲੈਕਚਰਾਰ, ਅਧਿਆਪਕ, ਐੱਮ ਬੀ ਏ ਪ੍ਰਬੰਧਕ ਨੂੰ 10,000 ਰੁਪਏ ਮਹੀਨਾ ਹੱਥ ਆਉਣਾ ਹੈ, ਜਿਸ ਨਾਲ ਇਕੱਠਾ ਬੰਦਾ ਦੇ ਡੰਗ ਦੀ ਰੋਟੀ ਵੀ ਮਸਾਂ ਤੋਰਦਾ ਹੈ, ਮਾਪਿਆਂ ਪੱਲੇ ਕੀ ਪਏਗਾ? ਪੜ੍ਹਾਈ ਲਈ ਲਿਆ ਕਰਜ਼ਾ ਕਿਵੇਂ ਉਤਾਰੇਗਾ? ਆਪਣਾ ਅਗਲਾ ਗ੍ਰਹਿਸਥ ਜੀਵਨ ਕਿਵੇਂ ਗੁਜ਼ਾਰੇਗਾ? ਪ੍ਰਵਾਸ ਪ੍ਰਵਰਤੀ ਦੁਨੀਆ ਭਰ 'ਚ ਹੈ। ਲੋਕ ਚੰਗੇ ਰੁਜ਼ਗਾਰ, ਵਿਆਹ-ਸ਼ਾਦੀ, ਪੜ੍ਹਾਈ ਅਤੇ ਕਈ ਵੇਰ ਜਾਨ ਬਚਾਉਣ ਦੀ ਮਜ਼ਬੂਰੀ ਖ਼ਾਤਰ ਪ੍ਰਦੇਸ਼ੀ ਤੌਰ ਜਾਂਦੇ ਹਨ। ਪ੍ਰਵਾਸ ਤਾਂ ਦੇਸ਼ ਵਿੱਚ ਵੀ ਹੁੰਦਾ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕ ਰੁਜ਼ਗਾਰ ਲਈ ਜਾਂਦੇ ਹਨ। ਜਿਹੜੇ ਲੋਕ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਜਾ ਵਸਦੇ ਹਨ, ਉਨ੍ਹਾਂ ਨੂੰ ਉਥੋਂ ਦੇ ਹਾਲਾਤ ਅਨੁਸਾਰ ਵੱਡੀਆਂ ਕੋਸ਼ਿਸ਼ਾਂ ਬਾਅਦ ਹੀ ਅੱਧਿਆਈਆਂ ਝਾਗ ਕੇ ਸੌਖ ਮਿਲਦੀ ਹੈ। ਪੈਸੇ ਦੀ ਤੰਗੀ, ਨੌਕਰੀ ਦਾ ਫ਼ਿਕਰ, ਰਿਹਾਇਸ਼ ਦਾ ਪ੍ਰਬੰਧ, ਉਥੋਂ ਦੀ ਬੋਲੀ, ਸੱਭਿਆਚਾਰ ਦਾ ਵਧੇਰੇ ਅਤੇ ਦਿੱਖਤਾਂ ਭਰਿਆ ਜੀਵਨ ਕੁਝ ਸਾਲ ਤਾਂ ਉਨ੍ਹਾਂ ਲਈ ਜਿਉਣ-ਮਰਨ ਬਰੋਬਰ ਰਹਿੰਦਾ ਹੈ, ਫਿਰ ਵੀ ਲੋਕ ਇਸੇ ਰਾਹ ਖੰਡੇ ਹਨ। ਪਹਿਲੀ ਜਨਵਰੀ-2023 ਨੂੰ ਛਾਪੀ ਇੱਕ ਰਿਪੋਰਟ ਅਨੁਸਾਰ ਸਾਲ 2022 'ਚ 70,000 ਪੰਜਾਬੀ ਕੈਨੇਡਾ ਲਈ ਪ੍ਰਵਾਸ ਕਰ ਗਏ। ਪੰਜਾਬ 'ਚ ਸੁਖਾਵੇਂ ਹਾਲਤ ਨਾ ਰਹਿਣ ਦੇ ਮੱਦੇਨਜ਼ਰ 2016 ਤੋਂ ਫਰਵਰੀ 2021 ਤੱਕ ਲਗਭਗ 9.84 ਲੱਖ ਪੰਜਾਬੀ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਪ੍ਰਵਾਸ ਕਰ ਗਏ। ਇਨ੍ਹਾਂ ਅਤੇ 3.79 ਲੱਖ ਵਿਦਿਆਰਥੀਆਂ ਦੇ 6 ਲੱਖ ਤੋਂ ਜ਼ਿਆਦਾ ਵਰਕਰ ਸਨ। ਇਸ ਗਿਣਤੀ-ਮਿਣਤੀ ਦੀ ਸੂਚਨਾ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ ਮੁਕਲੀਧਰਨ ਨੇ 19 ਫਰਵਰੀ 2022 ਨੂੰ ਲੋਕ ਸਭਾ 'ਚ ਦਿੱਤੀ ਸੀ। ਅਸਲ 'ਚ ਤਾਂ 19 ਵੀਂ ਸਦੀ ਤੋਂ ਪੰਜਾਬੀ ਪੰਜਾਬ ਤੋਂ ਦੂਜੇ ਦੇਸ਼ਾਂ ਨੂੰ ਚਾਹਿਆ ਅਤੇ



ਅਣਚਾਹਿਆ ਪ੍ਰਵਾਸ ਕਰ ਰਹੇ ਹਨ। ਪਹਿਲੀ ਸੋਸਰ ਜੰਗ ਵੇਲੇ ਭਾਰਤੀ ਫੌਜ 'ਚ ਵੱਡੀ ਗਿਣਤੀ ਪੰਜਾਬੀ ਭਰਤੀ ਕੀਤੇ ਗਏ, 19ਵੀਂ ਸਦੀ ਦੇ ਅੰਤ ਤੱਕ ਭਾਰਤੀ ਫੌਜ ਵਿੱਚ ਅੰਧੀ ਨਫਰੀ ਪੰਜਾਬੀਆਂ ਦੀ ਸੀ, ਭਾਵ ਅੱਧੀ ਫੌਜ। ਉਨ੍ਹਾਂ ਵਿੱਚੋਂ ਅੱਧੇ ਸਿੱਖ ਸਨ। ਇਸੇ ਤਰ੍ਹਾਂ ਬ੍ਰਿਟਿਸ਼ ਰਾਜ ਵੇਲੇ ਸਿੱਖਾਂ ਨੂੰ ਕਾਰੀਗਰ ਦੇ ਤੌਰ 'ਤੇ ਭਰਤੀ ਕਰਕੇ ਅਫਰੀਕੀ ਕਲੋਨੀਆਂ ਕੀਨੀਆ, ਯੂਗਾਂਡਾ, ਤਨਜ਼ਾਨੀਆ ਭੇਜਿਆ ਗਿਆ। ਉਪਰੰਤ ਕੈਨੇਡਾ, ਅਮਰੀਕਾ, ਯੂ.ਕੇ ਅਤੇ ਹੋਰ ਦੇਸ਼ਾਂ 'ਚ ਪੰਜਾਬੀਆਂ ਨੇ ਵਹੀਰਾਂ ਘੱਤ ਦਿੱਤੀਆਂ। ਕਦੇ ਵਿਦੇਸ਼ ਗਏ ਪੰਜਾਬੀਆਂ ਨੇ ਆਪਣੇ ਸੂਬੇ 'ਚ ਜ਼ਮੀਨ, ਜਾਇਦਾਦ ਖਰੀਦਣ, ਘਰ ਬਣਾਉਣ ਲਈ ਖੋਜਾਂਤ ਰਕਮਾਂ ਭੇਜੀਆਂ। ਖ਼ਾਸ ਕਰਕੇ ਦੁਆਬੇ ਖਿੱਤੇ 'ਚ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ। ਖ਼ਾਸ ਕਰਕੇ ਪਿੰਡਾਂ 'ਚ। ਸਰਬ ਸਾਂਝੇ ਕੰਮ ਕੀਤੇ ਗਏ। ਗਰਾਊਂਡਾਂ, ਸਕੂਲ, ਅੰਡਰਗਰਾਊਂਡ ਸੀਵਰੇਜ, ਬੁਢਾਪਾ ਪੈਨਸ਼ਨਾਂ, ਲੜਕੀਆਂ ਦੀ ਪੜ੍ਹਾਈ ਤੇ ਵਿਆਹਾਂ ਲਈ ਰਕਮਾਂ ਖਰਚੀਆਂ, ਪਰ ਅੱਜ ਪੰਜਾਬ ਦੇ ਉਨ੍ਹਾਂ ਪੰਜਾਬੀਆਂ ਦੀ ਸੋਚ ਬਦਲ ਗਈ ਹੈ। ਉਹ ਆਪਣੀਆਂ ਜ਼ਮੀਨਾਂ, ਜਾਇਦਾਦ ਪੰਜਾਬ 'ਚੋਂ ਵੇਚ ਕੇ ਉਨ੍ਹਾਂ ਮੁਲਕਾਂ 'ਚ ਲੈ ਜਾ ਰਹੇ ਹਨ, ਜਿਥੇ ਉਨ੍ਹਾਂ ਦੇ ਘਰ ਹਨ, ਜਾਇਦਾਦ ਹੈ, ਬੱਚੇ ਹਨ (ਜਿਹੜੇ ਪੰਜਾਬ ਵੱਲ ਮੂੰਹ ਨਹੀਂ ਕਰਦੇ)। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਰਹਿਣ ਦੇ ਲਾਇਕ ਹੀ ਨਹੀਂ ਰਹਿਣ ਦਿੱਤਾ। ਇਥੇ ਇਹੋ ਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕੋਈ ਵੀ ਸੁਝਵਾਨ ਆਪਣੀ ਔਲਾਦ, ਆਪਣਾ ਘਰ, ਇਥੇ ਬਰਬਾਦ ਨਹੀਂ ਕਰਨਾ ਚਾਹੇਗਾ, ਭਾਵੇਂ ਕਿ ਉਨ੍ਹਾਂ ਦਾ ਤੋਹ, ਪਿਆਰ ਆਪਣੀ ਜਨਮ ਭੂਮੀ ਨਾਲ ਅੱਤਾਂ ਦਾ ਹੈ। ਦੂਜਾ ਹੁਣ ਪੰਜਾਬ ਵਿੱਚੋਂ ਜਿਸ ਤੇਜ਼ੀ ਨਾਲ ਪ੍ਰਵਾਸ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਕਦੇ

# ਸਕੂਲ ਆਫ ਐਮੀਨੈਂਸ : 'ਗੁਆਂਢ ਸਕੂਲ' ਦੀ ਥਾਂ 'ਕੰਪਲੈਕਸ ਸਕੂਲ' ਨੂੰ ਤਰਜੀਹ

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵੱਲੋਂ ਬੀਤੇ ਵਰ੍ਹੇ ਜਾਰੀ ਕੀਤੇ ਮਨੁੱਖੀ ਵਿਕਾਸ ਇੰਡੈਕਸ ਅਨੁਸਾਰ ਯੂਰਪੀਅਨ ਮੁਲਕ ਸਵਿਟਜ਼ਰਲੈਂਡ ਨੂੰ ਆਪਣੇ ਵਸਨੀਕਾਂ ਲਈ ਸਿਹਤਮੰਦ ਜੀਵਨ ਅਤੇ ਸਿਆਰੀ ਸਿੱਖਿਆ ਪ੍ਰਬੰਧ ਦੁਨੀਆ ਭਰਵਾਉਣ ਦੇ ਮਾਪਦੰਡਾਂ ਅਨੁਸਾਰ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਪਹਿਲੇ ਦਰਜੇ 'ਤੇ ਰੱਖਿਆ ਗਿਆ ਹੈ। ਹੁਣ ਤੱਕ ਮਿਲੇ ਨੋਬਲ ਪੁਰਸਕਾਰਾਂ ਦੇ ਅਧਿਕਾਰ ਅਨੁਸਾਰ 113 ਜੇਤੂ ਵੀ ਸਵਿਟਜ਼ਰਲੈਂਡ ਨਾਲ ਸੰਬੰਧਤ ਹਨ। ਉੱਚ ਪੱਧਰ ਦੀ ਮੁਫਤ ਸਿੱਖਿਆ ਹੋਣ ਕਾਰਨ ਜ਼ਿਆਦਾਤਰ ਸਵਿਸ ਨਿਵਾਸੀ ਆਪਣੇ ਬੱਚਿਆਂ ਨੂੰ ਪਬਲਿਕ ਸਕੂਲਾਂ ਵਿੱਚ ਭੇਜਣਾ ਚੁੱਕਦੇ ਹਨ। ਦਰਅਸਲ 26 ਕੈਂਟਨਾਂ (ਸੂਬਿਆਂ) ਵਿੱਚ ਵੰਡੇ ਇਸ ਮੁਲਕ ਦੇ ਸਿੱਖਿਆ ਪ੍ਰਬੰਧ ਅੰਦਰ ਵੱਖ-ਵੱਖ ਸੱਭਿਆਚਾਰਾਂ ਤੇ ਭਾਸ਼ਾਵਾਂ ਅਧਾਰਿਤ ਵਿਆਪਕ ਪੱਧਰ ਦੀ ਵਿਭਿੰਨਤਾ ਹੈ। ਸਵਿਟਜ਼ਰਲੈਂਡ ਦੇ ਸਿੱਖਿਆ ਖੇਤਰ ਵਿੱਚ ਵਿਕਾਸ ਦਾ ਅਧਾਰ, ਮਜ਼ਬੂਤ ਡੈਡਰਲਿਜ਼ਮ ਤਹਿਤ ਹਰੇਕ ਕੈਂਟਨ ਦੀਆਂ ਸਥਾਨਕ ਲੋੜਾਂ ਅਨੁਸਾਰ ਸਿੱਖਿਆ ਦੇ ਵੱਖਰੇ ਨਿਯਮ, ਵੱਖਰੀ ਅਥਾਰਟੀ ਤੇ ਵੱਖਰੇ ਪਾਠਕ੍ਰਮ ਅਤੇ ਵਧੇਰੇ ਜਮਹੂਰੀ ਸਿੱਖਿਆ ਪ੍ਰਬੰਧ ਦੇ ਅੱਸਾਂ ਨੂੰ ਮਹੱਤਤਾ ਦੇਣਾ ਹੈ। ਯੂਨੀਵਰਸਿਟੀ ਆਫ ਗੇਟੇਨਬਰਗ (ਸਵੀਡਨ) ਦੀ ਵੱਕਾਰੀ ਸੰਸਥਾ ਵੀ-ਡੈਮ ਨੇ ਸਾਲ 2022 ਦੌਰਾਨ ਜਮਹੂਰੀਅਤ ਦੀ ਸਥਿਤੀ ਸੰਬੰਧੀ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਸਵਿਟਜ਼ਰਲੈਂਡ ਨੂੰ ਜਿੱਥੇ ਉਦਾਹਰਣ ਵਾਲੀ ਲੋਕਤੰਤਰ ਦੀ ਸ਼੍ਰੇਣੀ ਤਹਿਤ 179 ਮੁਲਕਾਂ 'ਚੋਂ ਚੌਥੇ ਸਥਾਨ 'ਤੇ ਰੱਖਿਆ ਹੈ, ਉਥੇ ਭਾਰਤ ਨੂੰ 97ਵੇਂ ਸਥਾਨ 'ਤੇ ਰੱਖਿਆ ਹੈ। 'ਚੋਟਾਵੀ ਲੋਕਤੰਤਰ' ਤੋਂ 'ਤਾਨਾਸ਼ਾਹੀ ਲੋਕਤੰਤਰ' ਦੀ ਸ਼੍ਰੇਣੀ ਵਿੱਚ ਤਬਦੀਲ ਕੀਤਾ ਹੈ। ਭਾਰਤ ਵਿੱਚ ਲੋਕਤੰਤਰੀ ਕਦਮਾਂ-ਕੀਮਤਾਂ ਨੂੰ ਖਰੋਹੇ ਅਤੇ ਸੱਤਾ ਦੇ ਵਧੇਰੇ ਕੇਂਦਰੀਕਰਨ ਦਾ ਪ੍ਰਗਟਾਵਾ, ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਸੰਸਦ ਦੇ ਦੋਨਾਂ ਸਦਨਾਂ, ਵਿਧਾਨ ਸਭਾਵਾਂ, ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਕਰਗੇ ਨਾਲ ਬਿਨਾਂ ਵਿਆਪਕ ਸਲਾਹ-ਮਸ਼ਵਰਾ ਕੀਤੇ ਹੀ ਨਵੀਂ ਸਿੱਖਿਆ ਨੀਤੀ-2020 ਨੂੰ ਦੇਸ਼ ਦੇ ਲੋਕਾਂ 'ਤੇ ਲਾਗੂ ਕਰਨ ਤੋਂ ਵੀ ਹੁੰਦਾ ਹੈ। ਨਵੀਂ ਸਿੱਖਿਆ ਨੀਤੀ-2020 ਮੂਲ ਰੂਪ ਵਿੱਚ ਸਿੱਖਿਆ ਦੇ ਭਰਵੇਂਕਰਨ ਰਾਹੀਂ ਇਸ ਨੂੰ ਪਿਛਾਖੜੀ, ਗੈਰ ਵਿਗਿਆਨਕ, ਗੈਰ ਜਮਹੂਰੀ

ਅਤੇ ਮੱਧਯੁਗੀ ਬਣਾਉਣ ਵੱਲ ਸੋਧਿਤ ਹੈ। ਇਹ ਨੀਤੀ ਭਾਰਤ ਦੀਆਂ ਵਿਭਿੰਨਤਾਵਾਂ ਨੂੰ ਮਾਨਤਾ ਦੇਣ ਦੀ ਥਾਂ ਇੱਕ ਗਾਸਟਰ-ਇੱਕ ਭਾਸ਼ਾ-ਇੱਕ ਧਰਮ ਰੂਪੀ ਭਾਸ਼ੀ ਵਿਚਾਰ 'ਤੇ ਵਧੇਰੇ ਜ਼ੋਰ ਦਿੰਦੀ ਹੈ ਅਤੇ ਘੱਟ-ਗਿਣਤੀਆਂ ਤੇ ਹੋਰਨਾਂ ਨਿਮਨ ਵਰਗਾਂ ਨੂੰ ਮਿਲਣਯੋਗ ਵਜ਼ੀਫੇ ਜਾਂ ਰਾਖਵਾਂਕਰਨ ਜਾਰੀ ਰੱਖਣ 'ਤੇ ਵੀ ਚੁੱਪ ਹੈ। ਉਝ ਤਾਂ ਇਹ ਸਿੱਖਿਆ ਨੀਤੀ ਭਾਰਤੀ ਜਨਤਾ ਪਾਰਟੀ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਏਜੇਂਡੇ ਨੂੰ ਹੀ ਅੱਗੇ ਵਧਾਉਂਦੀ ਹੈ, ਪ੍ਰੰਤੂ ਇਸ ਲਿਖਤ ਨੂੰ ਅਗੇਂ ਨਵੀਂ ਸਿੱਖਿਆ ਨੀਤੀ ਵੱਲੋਂ ਨਿੱਜੀਕਰਨ ਦੇ ਏਜੇਂਡੇ ਤਹਿਤ ਸੁਝਾਏ ਕੰਪਲੈਕਸ ਸਕੂਲ ਮਾਡਲ ਅਤੇ ਪੰਜਾਬ ਸਰਕਾਰ ਦੀ ਸਕੂਲ ਆਫ ਐਮੀਨੈਂਸ ਸਕੀਮ 'ਤੇ ਕੇਂਦਰਿਤ ਰੱਖਿਆ। ਨਵੀਂ ਸਿੱਖਿਆ ਨੀਤੀ ਰਾਹੀਂ 'ਗੁਆਂਢ ਸਕੂਲ' ਦੀ ਥਾਂ 'ਕੰਪਲੈਕਸ ਸਕੂਲ' ਨੂੰ ਤਰਜੀਹ: ਸਿੱਖਿਆ ਦੇ ਖੇਤਰ ਵਿੱਚ ਮਾਅਰਕੇ ਮਾਰਨ ਵਾਲੇ ਜ਼ਿਆਦਾਤਰ ਦੇਸ਼ਾਂ ਨੇ 'ਕਾਮਨ ਸਕੂਲ ਪ੍ਰਣਾਲੀ' ਅਤੇ 'ਗੁਆਂਢ ਸਕੂਲ' ਦੇ ਸੰਕਲਪ ਨੂੰ ਲਾਗੂ ਕਰਨ ਦਾ ਉੱਦਮ ਕੀਤਾ ਹੈ। ਭਾਰਤ ਵਿੱਚ ਵੀ ਸਿੱਖਿਆ ਕਮਿਸ਼ਨ (1964-66) ਨੇ ਡਾ. ਡੀ.ਐੱਸ. ਕੋਠਾਰੀ ਦੀ ਪ੍ਰਧਾਨਗੀ ਹੇਠ ਕਾਮਨ ਸਕੂਲ ਦੇ ਸੰਕਲਪ ਦੀ ਸਿਫਾਰਸ਼ ਕੀਤੀ, ਜਿਸ ਅਨੁਸਾਰ ਜਨਤਕ ਸਿੱਖਿਆ ਦੀ ਇਸ ਪ੍ਰਣਾਲੀ ਤਹਿਤ ਸਕੂਲੀ ਸਿੱਖਿਆ ਦੇ ਸਾਰੇ ਪੜਾਵਾਂ ਤੱਕ ਸਾਰੇ ਸੰਕਲਪ ਦੀ ਸਿਫਾਰਸ਼ ਕੀਤੀ, ਜਿਸ ਅਨੁਸਾਰ ਜਨਤਕ ਸਿੱਖਿਆ ਦੀ ਇਸ ਪ੍ਰਣਾਲੀ ਤਹਿਤ ਸਕੂਲੀ ਸਿੱਖਿਆ ਦੇ ਸਾਰੇ ਪੜਾਵਾਂ ਤੱਕ ਸਾਰੇ ਸੰਕਲਪ ਦੀ ਸਿਫਾਰਸ਼ ਕੀਤੀ ਗਈ ਹੈ। ਸਕੂਲਾਂ ਦੀ ਗਿਣਤੀ ਅਤੇ ਸਿੱਖਿਆ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਘਟਾਉਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਿਹਾਇਸ਼ ਨੇੜਲੇ ਸਕੂਲਾਂ ਵਿੱਚ ਵਿਦਿਆ ਗ੍ਰਹਿਣ ਕਰਨ ਦੇ ਅਧਿਕਾਰ ਤੋਂ ਵੀ ਦੂਰ ਕਰਨ ਦਾ ਨਿਸ਼ਾਨਾ ਹੈ। ਇਸ ਤਰ੍ਹਾਂ ਇਹ ਸਿੱਖਿਆ ਨੀਤੀ ਐਲਾਨੀਆ ਤੌਰ 'ਤੇ 'ਕਾਮਨ ਸਕੂਲ ਪ੍ਰਣਾਲੀ' ਅਤੇ 'ਗੁਆਂਢ ਸਕੂਲ' ਦੇ ਸੰਕਲਪ ਨੂੰ ਤਿਲਾਂਜਲੀ ਦਿੰਦੀ ਹੋਈ ਕਾਪੋਰੇਟ ਪੱਖੀ ਕੰਪਲੈਕਸ ਸਕੂਲ ਢਾਂਚਾ ਪੜ੍ਹਾ ਕਰਨ ਵੱਲ ਸੋਧਿਤ ਹੈ। ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਦੀ ਪੜ੍ਹ ਵਿੱਚ ਪੈਰ ਰੱਖਣ ਦੀ ਤਿਆਰੀ: ਪੰਜਾਬ ਦੇ ਲੋਕਾਂ ਲਈ ਸਿਹਤ ਅਤੇ ਸਿੱਖਿਆ ਦਾ ਚੰਗਾ ਪ੍ਰਬੰਧ ਦੇਣ ਦੇ ਨਾਅਰੇ ਨਾਲ ਸੱਤਾ ਵਿੱਚ ਆਈ 'ਆਪ' ਸਰਕਾਰ ਵੱਲੋਂ ਪੀ.ਐੱਮ. ਸ਼੍ਰੀ (ਪ੍ਰਧਾਨ ਮੰਤਰੀ ਸਕੂਲ ਫਾਰ ਰਾਇਜਿੰਗ ਇੰਡੀਆ) ਸਕੀਮ ਤਹਿਤ ਨਵੀਂ ਸਿੱਖਿਆ ਨੀਤੀ-2020 ਨੂੰ 1 ਅਪ੍ਰੈਲ 2023 ਤੋਂ ਲਾਗੂ ਕਰਨ ਲਈ ਪੰਜਾਬ ਦੇ 228 ਸਿੱਖਿਆ ਬਲਾਕਾਂ ਵਿੱਚ 456 ਸਕੂਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਜਾਰੀ ਪੱਤਰਾਂ ਰਾਹੀਂ ਸੂਬੇ ਵਿੱਚ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪ੍ਰਾਇਮਰੀ ਸਕੂਲਾਂ ਅਤੇ ਇੱਕੋ ਕੰਪਲੈਕਸ ਜਾਂ 500 ਮੀਟਰ ਵਿੱਚ ਪੈਂਦੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀ ਪ੍ਰਸਤਾਵਿਤ ਮਰਜਿੰਗ ਲਈ ਵੀ ਜਾਣਕਾਰੀ ਇਕੱਠੀ ਕੀਤੀ ਗਈ ਹੈ। 'ਕੰਪਲੈਕਸ ਸਕੂਲ' ਏਜੇਂਡੇ ਦੀ ਦਿਸ਼ਾ ਵੱਲ ਵਧਦਿਆਂ ਸਿੱਖਿਆ ਸ਼ਾਸਤਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਲਿਆਂਦੀ 'ਸਕੂਲ ਆਫ ਐਮੀਨੈਂਸ (ਐੱਸ.ਐੱਸ.)' ਸਕੀਮ ਤਹਿਤ ਨਵੀਂ ਸਿੱਖਿਆ ਨੀਤੀ ਦੇ ਕੰਪਲੈਕਸ ਸਕੂਲ ਮਾਡਲ ਦੀ ਤਰਜ਼ 'ਤੇ 117 ਸੀਨੀਅਰ ਸੈਕੰਡਰੀ ਸਕੂਲਾਂ (ਛੇਵੀਂ ਤੋਂ ਬਾਰ੍ਹਵੀਂ ਜਮਾਤਾਂ) ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੇ ਦਾਖਲੇ ਬੰਦ ਕਰਨ ਅਤੇ ਨੌਵੀਂ

ਦੂਜੇ ਪਾਸੇ ਨਵੀਂ ਸਿੱਖਿਆ ਨੀਤੀ-2020 ਤਹਿਤ ਭਾਵੇਂ ਕਿ ਪੜ੍ਹਾਈ ਅੱਧਵਾਟੇ ਛੱਡਣ ਦੀ ਦਰ ਨੂੰ ਘਟਾਉਣ ਅਤੇ ਸਾਲ 2030 ਤੱਕ ਕੁੱਲ ਦਾਖਲਾ ਅਨੁਪਾਤ ਨੂੰ 100 ਫੀਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜੋ ਕਿ 6-8 ਜਮਾਤ ਲਈ 90.9 ਫੀਸਦੀ, 9-10 ਅਤੇ 11-12 ਜਮਾਤ ਲਈ ਕ੍ਰਮਵਾਰ 79.3 ਅਤੇ 56.5 ਫੀਸਦੀ ਦੱਸਦੀ ਹੈ, ਪਰ ਨਾਲ ਹੀ ਵਿਭਿੰਨ ਸਮੇਂ ਵਿੱਚ ਸਾਰੇ ਰਿਹਾਇਸ਼ੀ ਇਲਾਕਿਆਂ ਵਿੱਚ ਖੋਲ੍ਹੇ ਗਏ ਪ੍ਰਾਇਮਰੀ, ਮਿਡਲ ਤੇ ਹੋਰ ਛੋਟੇ ਸਕੂਲਾਂ ਨੂੰ ਜਾਰੀ ਰੱਖਣ ਵਿੱਚ ਆਰਥਿਕ ਅੜਿੱਕੇ ਹੋਣ ਦਾ ਹਵਾਲਾ ਦੇ ਕੇ ਇਨ੍ਹਾਂ ਦੀ ਗਿਣਤੀ ਸੀਮਤ ਕਰਨ ਅਤੇ ਵੱਖ-ਵੱਖ ਵੇਨਰੀਆਂ ਦੇ ਸਕੂਲਾਂ ਦੀ ਥਾਂ ਕਾਮਨ ਸਕੂਲ ਪ੍ਰਬੰਧ ਬਣਾਉਣ ਦੀ ਥਾਂ ਵੱਖ-ਵੱਖ ਪੱਧਰ ਦੇ (ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਆਦਿ) ਸਕੂਲਾਂ ਦਾ ਰਲੇਵਾਂ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ 5 ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਇੱਕੋ ਕੰਪਲੈਕਸ ਸਕੂਲਾਂ ਦਾ ਨਿਰਮਾਣ ਕਰਦਿਆਂ ਇੱਥੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਰੱਖਣ ਅਤੇ ਬਾਕੀ ਸਕੂਲਾਂ ਨੂੰ ਹੇਠਲੀਆਂ ਜਮਾਤਾਂ ਤੱਕ ਸੀਮਤ ਕਰਨ ਦਾ ਸੁਝਾਅ ਵੀ ਸ਼ਾਮਲ ਹੈ। ਕੰਪਲੈਕਸ ਸਕੂਲ ਅਧੀਨ ਆਉਂਦੇ ਸਕੂਲਾਂ ਦਰਮਿਆਨ ਸਰੋਤਾਂ ਦੀ ਵੰਡ ਵਿੱਚ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਕੂਲਾਂ ਦੀ ਗਿਣਤੀ ਅਤੇ ਸਿੱਖਿਆ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਘਟਾਉਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਿਹਾਇਸ਼ ਨੇੜਲੇ ਸਕੂਲਾਂ ਵਿੱਚ ਵਿਦਿਆ ਗ੍ਰਹਿਣ ਕਰਨ ਦੇ ਅਧਿਕਾਰ ਤੋਂ ਵੀ ਦੂਰ ਕਰਨ ਦਾ ਨਿਸ਼ਾਨਾ ਹੈ। ਇਸ ਤਰ੍ਹਾਂ ਇਹ ਸਿੱਖਿਆ ਨੀਤੀ ਐਲਾਨੀਆ ਤੌਰ 'ਤੇ 'ਕਾਮਨ ਸਕੂਲ ਪ੍ਰਣਾਲੀ' ਅਤੇ 'ਗੁਆਂਢ ਸਕੂਲ' ਦੇ ਸੰਕਲਪ ਨੂੰ ਤਿਲਾਂਜਲੀ ਦਿੰਦੀ ਹੋਈ ਕਾਪੋਰੇਟ ਪੱਖੀ ਕੰਪਲੈਕਸ ਸਕੂਲ ਢਾਂਚਾ ਪੜ੍ਹਾ ਕਰਨ ਵੱਲ ਸੋਧਿਤ ਹੈ।

ਤੋਂ ਬਾਰ੍ਹਵੀਂ ਜਮਾਤਾਂ ਵਿੱਚ ਵੀ ਮੈਰਿਟ ਅਧਾਰਿਤ ਦਾਖਲੇ ਨੂੰ ਵਿਤਕਰੇ ਦੇ ਨਵੇਂ ਮਾਪਦੰਡ ਵਜੋਂ ਪੇਸ਼ ਕੀਤਾ ਹੈ। ਇਹਨਾਂ 117 ਸਕੂਲਾਂ ਵਿੱਚ ਯੋਗਤਾ ਪ੍ਰੀਖਿਆ ਦੇ ਅਧਾਰ 'ਤੇ ਸਰਕਾਰੀ ਸਕੂਲਾਂ ਵਿੱਚੋਂ 75 ਫੀਸਦੀ ਅਤੇ ਬਾਕੀ ਸਕੂਲਾਂ ਵਿੱਚੋਂ 25 ਫੀਸਦੀ ਦਾਖਲੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਅਭਿਆਸੀ ਪ੍ਰੋਜੈਕਟ 'ਸਕੂਲ ਆਫ ਐਮੀਨੈਂਸ' ਸਕੀਮ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮਸਲਾਨ ਕਿਸੇ ਵੀ ਉਸਾਰੂ ਵਿਗਿਆਨਕ ਸਿੱਖਿਆ ਮਾਡਲ ਵਿੱਚ ਸਭ ਤੋਂ ਪਹਿਲਾਂ ਸਿੱਖਿਆ ਦੇ ਅਧਾਰ ਭਾਵ ਪੀ-ਪ੍ਰਾਇਮਰੀ ਤੋਂ ਮਿਡਲ ਤੱਕ ਦੀ ਸਿੱਖਿਆ ਨੂੰ ਉਤਮ ਅਤੇ ਮਿਆਰੀ ਬਣਾਉਣ ਦਾ ਟੀਚਾ ਹੋਣਾ ਚਾਹੀਦਾ ਹੈ, ਪਰ ਐੱ

# ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੱਦੇ 'ਤੇ ਵੱਖ-ਵੱਖ ਕਾਲਜਾਂ 'ਚ ਹੜਤਾਲ



ਜਲਾਲਾਬਾਦ



ਪਾਤੜਾਂ



ਮਾਨਸਾ

**ਬਠਿੰਡਾ (ਬਖ਼ਤੋਰ ਵਿੱਲੋਂ)**  
ਪੰਜਾਬੀ ਯੂਨੀਵਰਸਿਟੀ ਪਟਿਆਲਾ ਬਚਾਓ ਮੋਰਚਾ ਦੇ ਸੱਦੇ 'ਤੇ ਅੱਜ ਪੰਜਾਬ ਭਰ ਦੇ ਵਿਦਿਆਰਥੀ ਅਦਾਰਿਆਂ ਵਿੱਚ ਹੜਤਾਲ ਕੀਤੀ ਗਈ। ਇਸੇ ਤਹਿਤ ਇੱਥੋਂ ਦੇ ਸਰਕਾਰੀ ਹਜ਼ਿਰਦਾਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਮੂਹ ਵਿਦਿਆਰਥੀਆਂ ਵੱਲੋਂ ਹੜਤਾਲ ਕਰਦੇ ਹੋਏ ਰੋਸ ਰੈਲੀ ਕੀਤੀ ਗਈ। ਇਸ ਮੌਕੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਦਾ ਵਿੱਤੀ ਘਾਟਾ ਦੂਰ ਕਰਨ ਤੇ ਇਸ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਲਈ ਰੋਸ ਰੈਲੀ ਕਰੀ ਸੰਘਰਸ਼ ਤਹਿਤ ਅੱਜ ਪੰਜਾਬ ਦੇ ਉੱਚ ਵਿਦਿਆਰਥੀ ਅਦਾਰਿਆਂ 'ਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਹੜਤਾਲ ਤਹਿਤ ਅੱਜ ਕਲਾਸਾਂ ਬੰਦ ਕਰਕੇ ਵਿਦਿਆਰਥੀਆਂ ਤੇ ਸਟਾਫ਼ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ ਕਰਦੇ ਹੋਏ ਹੜਤਾਲ ਕੀਤੀ। ਇਸ ਮੌਕੇ ਪੀ.ਐੱਸ.ਐੱਸ. (ਲਲਕਾਰ) ਦੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਬਜਟ ਵਿੱਚ ਕਟੌਤੀ ਕਰਕੇ ਆਮ ਆਦਮੀ ਪਾਰਟੀ ਨੇ

ਕਿਰਤੀ ਲੋਕਾਂ ਤੋਂ ਸਿੱਖਿਆ ਖੋਹਣ ਦਾ ਕੰਮ ਕੀਤਾ ਸੀ, ਪਰ ਇਸ ਸੰਘਰਸ਼ ਨੇ ਪੰਜਾਬ ਸਰਕਾਰ ਨੂੰ ਪਿੱਛੇ ਮੁੜਨ ਲਈ ਮਜਬੂਰ ਕੀਤਾ ਹੈ। ਉਚੇਰੀ ਸਿੱਖਿਆ ਲਈ ਕੋਈ ਬੇਬੰਦੀ ਕਰਨਾ ਹੋਣਾ ਨਾਲ ਸਰਕਾਰ ਵੱਲੋਂ ਸਾਰਾ ਖਰਚਾ ਚੱਕਣ ਦੀ ਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਕਦੇ ਵੀ ਘਾਟੇ ਦਾ ਸ਼ਿਕਾਰ ਨਾ ਹੋਵੇ। ਮੁੱਖ ਮੰਤਰੀ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਆ ਕੇ ਇਸ ਦਾ ਕਰਜ਼ਾ ਮਾਫ਼ ਕਰਨ ਦੇ ਕੀਤੇ ਵਾਅਦੇ ਨੂੰ ਵੀ ਇਸ ਸੰਘਰਸ਼ ਰਾਹੀਂ ਹੀ ਪੂਰਾ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕਿਹਾ ਕਿ ਪਹਿਲੀ ਤਿਮਾਹੀ ਲਈ 90 ਕਰੋੜ ਰੁਪਏ ਗੁੱਟ ਇਸ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ। ਇਸ ਗੁੱਟ ਵਿੱਚ ਯੂਨੀਵਰਸਿਟੀ ਦੇ ਕੈਂਸਟੀਚਿਊਓਟ ਕਾਲਜਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਪੈਸਾ ਖਰਚਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੈਜਨਲ ਸੈਂਟਰ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਤੇ ਟੀ.ਪੀ.ਓ. ਕਾਲਜ ਰਾਮਪੁਰਾ ਵਲ ਵਿੱਚ ਵੀ ਹੜਤਾਲ ਕਰਕੇ ਵਿਦਿਆਰਥੀਆਂ ਨੇ ਰੋਸ ਜਤਾਇਆ।

**ਜਲਾਲਾਬਾਦ (ਪਰਮਜੀਤ ਢਾਬਾਂ, ਜੀਤ ਕੁਮਾਰ)** : ਪੰਜਾਬੀ ਯੂਨੀਵਰਸਿਟੀ ਪਟਿਆਲਾ ਬਚਾਓ ਮੋਰਚਾ ਦੇ ਸੱਦੇ 'ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਅਦਾਰਿਆਂ ਵਿੱਚ ਵਿਦਿਆਰਥੀਆਂ ਵੱਲੋਂ ਹੜਤਾਲ ਕਰਵਾ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਦਰਜ ਕਰਵਾਇਆ ਗਿਆ। ਇਸ ਸੱਦੇ ਤਹਿਤ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਤੇ ਸਰਕਾਰੀ ਆਈ ਟੀ ਆਈ ਫ਼ਾਜ਼ਿਲਕਾ ਵਿਖੇ ਏ ਆਈ ਐੱਸ ਐੱਫ਼ ਤੇ ਜ਼ਿਲ੍ਹਾ ਪ੍ਰਧਾਨ ਰਮਨ ਧਰਮ ਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮਚੜ, ਨੌਹਾ ਰਾਣੀ, ਆਕਾਸ਼ਦੀਪ ਕੌਰ, ਆਈ ਟੀ ਆਈ ਤੇ ਪ੍ਰਧਾਨ ਮਨੋਹਰ ਸਿੰਘ, ਮੀਤ ਪ੍ਰਧਾਨ ਗੁਰਦੀਪ ਕੌਰ, ਸਿਮਰਨ ਰਾਣੀ, ਗੀਤਾਂ ਰਾਣੀ ਤੇ ਜ਼ਿਲ੍ਹਾ ਕੌਂਸਲ ਮੋਹਰ ਬੁਧਿੰਦਰ ਸਿੰਘ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਾਜ਼ਰ ਸਿੱਖਿਆਰਥੀਆਂ ਨੂੰ ਸੰਬੰਧਤ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਉੱਚ ਵਿਦਿਆ ਦਾ

ਨਿੱਜੀਕਰਨ ਤੇ ਪ੍ਰਾਈਵੇਟ ਕਰਕੇ ਬਜ਼ਾਗੀ ਵਸਤੂ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਾਬਰ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਦਿੱਤੇ ਜਾਂਦੇ ਪੰਜਾਬ ਸਰਕਾਰ ਵੱਲੋਂ ਗੁੱਟ 'ਤੇ ਕੱਟ ਲਗਾ ਕੇ ਯੂਨੀਵਰਸਿਟੀ ਨੂੰ ਖੋਲ੍ਹਣ ਦੀਆਂ ਸਾਜ਼ਿਸ਼ਾਂ ਰਹੀਆਂ ਜਾ ਰਹੀਆਂ ਹਨ, ਜਿਸ ਦਾ ਪੰਜਾਬ ਦੇ ਸਮੂਹ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

**ਪਾਤੜਾਂ (ਬੁਧਿੰਦਰ ਸਿੰਘ ਮੋਲਵੀਵਾਲਾ)**  
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਸੂਬੇ ਦੀਆਂ ਵਿਦਿਆਰਥੀ ਸੰਸਥਾਵਾਂ ਵਿੱਚ ਹੜਤਾਲ ਦੇ ਦਿੱਤੇ ਸੱਦੇ ਤਹਿਤ ਸਰਕਾਰੀ ਕਿਰਤੀ ਕਾਲਜ ਨਿਆਲ ਮੁਕੇਸ਼ ਤੋਰ 'ਤੇ ਬੰਦ ਰਿਹਾ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਾਲਜ ਵਿੱਚ ਕਲਾਸਾਂ, ਅਧਿਆਪਨ ਤੇ ਵਿਭਾਗੀ ਕੰਮ ਦਾ ਬੰਦੀਕਾਰ ਕਰਦਿਆਂ ਮੋਨ ਗੋਟ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਪੀਐਸਯੂ ਦੇ

ਮੁਆਫ਼ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਨਾਈਵਾਲਾ, ਮਨਪ੍ਰੀਤ ਕੌਰ, ਵੀਰਪਾਲ ਕੌਰ, ਗੁਰਦੀਪ ਕਲਵਾਨ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਤੇ ਕੋਮਲ ਖੰਨੀ ਨੇ ਵੀ ਸੰਬੰਧਤ ਕੀਤਾ।

**ਮਾਨਸਾ (ਮੁਨੀਸ਼ ਕੁਮਾਰ)** : ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਉੱਪਰ ਵਿੱਚ ਪੰਜਾਬੀ ਯੂਨੀਵਰਸਿਟੀ ਕਾਂਸਟੀਚਿਊਓਟ ਕਾਲਜ ਵਿੱਚ ਪੰਜਾਬ ਰੇਡੀਕਲ ਸਟੂਡੈਂਟਸ ਯੂਨੀਅਨ, ਪੀ. ਐੱਸ. ਐੱਫ ਤੇ ਐੱਸ. ਐੱਫ. ਆਈ. ਦੇ ਸਹਿਯੋਗ ਨਾਲ ਸਮੂਹ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਹੜਤਾਲ ਕਰਦੇ ਹੋਏ ਡੀ. ਸੀ. ਦਵਰਤ ਤੱਕ ਰੋਸ ਰੈਲੀ ਕੀਤੀ ਗਈ ਤੇ ਤਹਿਸੀਲਦਾਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਦਾ ਵਿੱਤੀ ਘਾਟਾ ਦੂਰ ਕਰਨ ਤੇ ਇਸ ਦਾ ਕਰਜ਼ਾ ਮਾਫ਼ ਕਰਨ ਦੇ ਕੀਤੇ ਵਾਅਦੇ ਨੂੰ ਵੀ ਇਸ ਸੰਘਰਸ਼ ਰਾਹੀਂ ਹੀ ਪੂਰਾ ਕਰਵਾਇਆ ਜਾ ਸਕਦਾ ਹੈ।

## ਕਾਰਤਾਂ

**ਗ਼ਜ਼ਲ ਵਰਕਸ਼ਾਪ ਤਲਕੇ**  
ਲੁਧਿਆਣਾ (ਭਾਣੀਆ, ਰੈਕਟਰ ਕਬੂਰੀਆ, ਪ੍ਰਦੀਪ)- ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 08 ਅਪ੍ਰੈਲ ਨੂੰ ਸਵੇਰੇ 11 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੋਹਲ ਤੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਦਿੱਤੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਦੇਵ ਸਿੰਘ ਤੇ ਗ਼ਜ਼ਲ ਵਰਕਸ਼ਾਪ ਦੇ ਕਨਵੀਨਰ ਤੇਲਚੰਨ ਲੱਚੀ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਜਨਾਬ ਸਰਦਾਰ ਪੰਕਜ ਕਰਨਗੇ ਤੇ ਵਿਸ਼ਾ ਮਾਹਰ ਸ੍ਰੀ ਗੁਰਦਿਆਲ ਰੋਸ਼ਨ ਤੇ ਸ੍ਰੀ ਸੁਲੱਖਣ ਸਰੋਹੀ ਹੋਣਗੇ।

**ਗੌਰਮਿੰਟ ਪੈਨਸ਼ਨਰ ਐਸ. ਏ. ਮੀਟਿੰਗ ਤਲਕੇ**  
ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ/ਪੁਸ਼ਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਆਉਟੀ 08 ਅਪ੍ਰੈਲ ਨੂੰ ਸਵੇਰੇ 10:00 ਵਜੇ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਕੜੇ) ਵਿੱਚ ਹੋਵੇਗੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਭਾਗ ਲੈਣਗੇ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਕਰਨਗੇ। ਪੰਜ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਅਟਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੰਸਥਾ ਦੇ ਚੇਅਰਮੈਨ ਬਲਦੇਵ ਸਿੰਘ ਬੰਦੀ ਤੇ ਵਾਇਸ ਚੇਅਰਮੈਨ ਹਰਦੇਵ ਸਿੰਘ ਵਿਸ਼ੇਸ਼ ਤੌਰ 'ਤੇ ਸੰਬੰਧਤ ਕਰਨਗੇ। ਜਨਰਲ ਸਕੱਤਰ ਅਟਵਾਲ ਨੇ ਸਮੂਹ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਫੈਮਲੀ ਪੈਨਸ਼ਨਰਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

**ਡੀ ਏ ਵੀ ਸਕੂਲ 'ਚ ਮਨਾਇਆ ਬੇਬੀ ਸ਼ੋਅ**  
ਬੇਬੀ ਸ਼ੋਅ (ਅਰੰਭ)-ਇਲਾਕੇ ਦੇ ਪ੍ਰਸਿੱਧ ਤੇ ਮੋਹਰੀ ਵਿਦਿਆਰਥੀ ਸੰਸਥਾ ਡੀ ਏ ਵੀ ਆਰ ਬੀ. ਸਕੂਲ ਜਿੱਥੇ ਕਿ ਵਿਦਿਆਰਥੀ ਗਤੀਵਿਧੀਆਂ ਦੇ ਨਾਲ ਨਾਲ ਬੱਚਿਆਂ ਦਾ ਸਰਵਸ਼ਾਖੀ ਵਿਕਾਸ ਲਈ ਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਤਹਿਤ ਡੀ ਏ ਵੀ. ਸਕੂਲ ਵਿੱਚ ਬੇਬੀ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਨਸਰੀ ਕਲਾ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ ਤੇ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਦਰਸ਼ਨ ਕੀਤੀਆਂ ਗਈਆਂ ਤੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਮੋਹਨ ਨੇ ਬੱਚਿਆਂ ਨੂੰ ਪ੍ਰਿੰਟ ਕੀਤਾ ਤੇ ਆਏ ਸਕੂਲ ਮਾਪਿਆਂ ਨੂੰ ਜੀ ਆਇਆਂ ਆਖਿਆ।

## ਬੀ ਕੇ ਯੂ ਏਕਤਾ ਡਕੌਦਾ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

**ਸੰਗਰੂਰ (ਪ੍ਰਵੀਨ ਸਿੰਘ)**  
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਰਨ ਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਅੱਜ ਹਜ਼ਾਰਾਂ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਪ੍ਰੋਗਰਾਮ ਵਿੱਚ ਕਿਸਾਨ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਹਰੇ ਝੰਡੇ ਤੇ ਹਰੀਆਂ ਚੁੰਨੀਆਂ ਦਾ ਸ਼ਿਰ ਵਿੱਚ ਹੜ ਆਇਆ ਹੋਇਆ ਸੀ। ਕਿਸਾਨ ਆਪੋ ਆਪਣੀਆਂ ਜ਼ਿਲ੍ਹਾ, ਬਲਾਕ ਤੇ ਪਿੰਡ ਕਮੇਟੀਆਂ ਦੀ ਅਗਵਾਈ ਵਿੱਚ ਸਵੇਰ ਤੋਂ ਹੀ ਵੇਰਕਾ ਮਿਲਕ ਪਲਾਂਟ ਕੋਲ ਇਕੱਠੇ ਹੋਏ ਸ਼ੁਰੂ ਹੋ ਗਏ ਸਨ। ਵੇਰਕਾ ਮਿਲਕ ਪਲਾਂਟ ਤੋਂ ਬਾਅਦ ਬੱਧ ਮਾਰਚ ਕਰਦੇ ਤੇ ਆਕਾਸ਼ ਗੁੰਜਾਉ ਨਾਹਰੇ ਮਾਰਦੇ ਹਜ਼ਾਰਾਂ ਸ਼ੁਰੂ ਕਰਕੇ ਕਿਸਾਨ ਮਰਦ ਤੇ ਔਰਤਾਂ ਦੇ ਕਾਲਵੇ ਮੁੱਖ ਮੰਤਰੀ ਦੀ ਕੋਠੀ ਵੱਲ ਰਵਾਨਾ ਹੋਏ। ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਰਨ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਆਪਣੇ ਸੰਬੰਧਤ ਗਾਹੀ ਮੰਗ ਕੀਤੀ ਕਿ ਪਿਛਲੇ ਦਿਨੀਂ ਹੋਈ ਬਰਸਾਤ, ਗੜੇਮਾਰ ਤੇ

ਖ਼ਤਮ ਕਰਕੇ ਇਹ ਮੁਆਵਜ਼ਾ ਏਕਤਾ ਨੂੰ ਇਕਾਈ ਮੰਨ ਕੇ ਦੇਣ, ਬਾਗਾਂ ਦੇ ਉਜਾੜੇ ਲਈ ਵਿਸ਼ੇਸ਼ ਪੈਕੇਜ ਦੇਣ, ਗਿਰਦਾਵਰੀਆਂ ਦਾ ਕੰਮ ਸਮਾਂਬੱਧ ਕਰਨ ਤੇ ਮੁਆਵਜ਼ਾ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਾਰੀ ਕਰਨ, ਪਿਛਲੇ ਸਾਲ ਗੁਲਾਬੀ ਸੁੱਤੀ ਕਾਰਨ ਨਰਮੇ ਦੇ ਨੁਕਸਾਨ ਦਾ ਮੁਆਵਜ਼ਾ, ਲੰਪੀ ਸਕਿਨ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ, ਚਾਈਨਾ ਵਾਇਰਸ ਕਾਰਨ ਹੋਏ ਝੋਨੇ ਦੇ ਨੁਕਸਾਨ ਦਾ ਮੁਆਵਜ਼ਾ ਵੀ ਤੁਰੰਤ ਜਾਰੀ ਕਰਨ, ਮਜ਼ਦੂਰਾਂ ਨੂੰ ਵੀ ਬਣਦਾ ਮੁਆਵਜ਼ਾ ਦੇਣ, ਇਸ ਇਕ ਸਾਲ ਦੇ ਸਮੇਂ ਦਾ ਵਿਆਜ ਸਰਕਾਰ ਵੱਲੋਂ ਅਦਾ ਕਰਨ ਦੀ ਮੰਗ ਕੀਤੀ।

ਕਿਸਾਨਾਂ ਨੂੰ ਉਪਰੋਕਤ ਅਨੁਸਾਰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਨਹੀਂ ਤਾਂ ਸੁਨ ਲਤਾ ਤੇ ਨਿਸ਼ਾ ਦੀ ਨਿਰਦੇਸ਼ਨਾਂ 'ਚ ਕੋਰੋਨਾਵਾਈਰਸ ਪੈਂਡ ਕੀਤੀ ਜਾਵੇਗੀ। ਪਲਸ ਮੰਚ ਦੇ ਪ੍ਰਧਾਨ ਅਮਲਕ ਸਿੰਘ ਇਸ ਮੌਕੇ ਸਮੂਹ ਮਿਹਨਤਕਸ਼ ਲੋਕਾਂ ਨੂੰ ਪਲਸ ਮੰਚ ਦਾ ਕਲਮ, ਕਣਕ ਤੇ ਸੰਗਰਾਮ ਦੀ ਜੋਟੀ ਸੰਬੰਧੀ ਸੁਨੇਹਾ ਦੇਣਗੇ। ਇਸ ਮੌਕੇ ਮੈਂਬਰ ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਇਨਕਲਾਬੀ ਕਵੀਸ਼ੀ ਜੰਘਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ,

## ਦਲਿਤਾਂ ਦੀ ਹੂਕ ਨੂੰ ਸਮਰਪਤ ਹੋਏਗੀ ਪੰਜਾਬੀ ਭਵਨ 'ਚ ਇੱਕ ਮਈ ਨੂੰ ਨਾਟਕਾਂ ਤੇ ਗੀਤਾਂ ਭਰੀ ਰਾਤ

**ਲੁਧਿਆਣਾ (ਐੱਮ ਐੱਸ ਭਾਣੀਆ/ਰੈਕਟਰ ਕਬੂਰੀਆ/ਪ੍ਰਦੀਪ ਸ਼ਰਮਾ)**  
ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪੰਜਾਬ ਲੋਕ ਸੱਭਿਆਚਾਰ ਮੰਚ (ਪਲਸ ਮੰਚ) ਵੱਲੋਂ ਪਹਿਲੀ ਮਈ ਨੂੰ ਹੋਣ ਵਾਲਾ ਸਾਲਾਨਾ ਸੁਭਾਈ ਨਾਟਕ ਤੇ ਗੀਤ ਸੰਗੀਤ ਮੇਲਾ, ਇਸ ਵਾਰ ਸਦੀਆਂ ਤੋਂ ਚੱਢੇ ਕੁਚਲੇ 'ਦਲਿਤਾਂ ਦੀ ਹੂਕ' ਨੂੰ ਸਮਰਪਤ ਹੋਵੇਗਾ। ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਇਸ ਮੇਲੇ 'ਚ ਹਰਕੇਸ ਚੋਗੀ, ਕੇਵਲ ਪਾਲੀਵਾਲ, ਏਕੰਦਰ, ਡਾ. ਸਾਹਿਬ ਸਿੰਘ ਤੇ ਜਸਵਿੰਦਰ ਪੰਪੀ ਦੀ ਨਿਰਦੇਸ਼ਨਾਂ 'ਚ ਕੰਮ ਕਰਦੀਆਂ ਨਾਟਕ ਮੰਡਲੀਆਂ ਨਾਟਕ ਪੇਸ਼ ਕਰਨਗੀਆਂ।

ਸੁਨ ਲਤਾ ਤੇ ਨਿਸ਼ਾ ਦੀ ਨਿਰਦੇਸ਼ਨਾਂ 'ਚ ਕੋਰੋਨਾਵਾਈਰਸ ਪੈਂਡ ਕੀਤੀ ਜਾਵੇਗੀ। ਪਲਸ ਮੰਚ ਦੇ ਪ੍ਰਧਾਨ ਅਮਲਕ ਸਿੰਘ ਇਸ ਮੌਕੇ ਸਮੂਹ ਮਿਹਨਤਕਸ਼ ਲੋਕਾਂ ਨੂੰ ਪਲਸ ਮੰਚ ਦਾ ਕਲਮ, ਕਣਕ ਤੇ ਸੰਗਰਾਮ ਦੀ ਜੋਟੀ ਸੰਬੰਧੀ ਸੁਨੇਹਾ ਦੇਣਗੇ। ਇਸ ਮੇਲੇ ਮੈਂਬਰ ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਇਨਕਲਾਬੀ ਕਵੀਸ਼ੀ ਜੰਘਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ,

ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ' ਨਾਲ ਸਨਮਾਨਤ ਕੀਤਾ ਜਾਵੇਗਾ। ਸਮਾਗਮ 'ਚ ਲੋਕ ਪੰਥੀ ਸਾਹਿਤ ਦੀਆਂ ਪੁਸਤਕਾਂ ਲੋਕ ਅਭਵਤ ਕੀਤੀਆਂ ਜਾਣਗੀਆਂ। ਇਸ ਮੇਲੇ 'ਚ ਚਿਤਰਕਾਰ ਤੇ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਪਿੰਚ ਦਾ ਕੱਚਾ ਰਮੂਲਪੁਰ, ਨਰਗਿਸ, ਪਰਮਿੰਦਰ ਮਸਾਣੀ, ਅਮਲਕ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੁਭਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਅਮਲਕ ਸਿੰਘ ਤੇ ਜਨਰਲ ਸਕੱਤਰ ਕੇਵਲਜੀਤ ਖੰਨਾ ਨੇ ਦੱਸਿਆ ਕਿ ਇਹ ਮੇਲਾ ਦੋ ਦੋ ਦਿਨਾਂ ਵਿੱਚ ਕਰਕੇ ਸਾਰੇ ਸੂਬੇ ਅੰਦਰ 'ਗੁਰਮਰ ਭਾਅ ਜੀ ਕਲਾ ਸਮਾਨ'

# ਨਵਾਂ ਜ਼ਮਾਨਾ, ਜਲੰਧਰ

**Public Notice**  
I, Sunitha Peterson W/o Saratchandra Bose Peterson R/o Ruby Nether Memorial Hospital C-1, Cantt Road, Jalandhar, declare that my name is mentioned in the passport of my husband as Sunitha Peterson. Please note... (7382)

**Criminal Courts, Ludhiana**  
In the Court of  
**MS Prabha Prashar**  
Judicial Magistrate-1st Class,  
Ludhiana.  
CNR No.PBLD003574952018  
Peshi : 28.5.2023  
Publication notice for proclamation under section 82 CR.PC  
Ashwani Kumar  
Versus  
Devi Dyal  
Petition U/S 138 of Negotiable Instruments Act 1881 Amended upto date  
Notice to : Devi Dyal S/o Sh. Bhumraj R/o Vill. Bhai Samadh, Distt. Moga  
Whereas it has been proved to the satisfaction of this Court that the accused above named can't be served in the ordinary way of service. Hence this proclamation under 82 CR.PC is hereby issued against him/himself and should appear personally or through their counsel on 28.5.2023 at 10.00 a.m.  
Take notice that, in default of his/his appearance on the day before mentioned the above said case will be heard and determined in his/his absence.  
Given under my hand and the seal of the Court.  
For details logon to https://highcourtdh.gov.in/?trs=districtnotice&district=Ludhiana  
Judicial Magistrate-1st Class,  
Ludhiana

**Court Notice**  
In the Court of  
**Sh. Shaminder Pal Singh**  
Civil Judge (Junior Division),  
Ludhiana.  
CNR No. PBLD02-003280-2017  
Next Date : 13.4.2023  
Nankana Sahib Education Trust  
Versus  
Naresh Kumar  
Publication issued to : Naresh Kumar Tenant in Shop No. 6, Situated a Commercial Complex Constructed by Nankana Sahib Education Trust situated at Ludhiana Malerkotla Road, Near Canal Bridge Campus of G.N.E. College VII, Gill, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 13.4.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 23.3.2023

**Court Notice**  
In the Court of  
**Ms. Ashima Sharma**  
Civil Judge (Junior Division),  
Ludhiana.  
CNR No. PBLD02-002995-2020  
Next Date : 5.5.2023  
Punjab National Bank  
Versus  
M/S Magpie Engineering Works  
Publication issued to : 1. M/S Magpie Engineering Works 510/1, Near Lotey Kanda, Mangli, Chandigarh Road, Ludhiana through its Partners 2. Yogendra Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 3. Ritu Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 4. Bhupinder Tyagi R/o H.No. 34, Street No. 2, Guru Teg Bahadur Nagar, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.5.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 28.3.2023

**Court Notice**  
In the Court of  
**Ms. Manjot Singh**  
Civil Judge (Senior Division),  
Pathankot.  
CNR No. PBPO02-001243-2022  
Next Date : 20.5.2023  
Rajinder Kumar  
Versus  
Parveen Kumari  
Publication issued to : Nishan Saini S/O Late Sh. Hira Lal Jangla Bhawani Tehsil and Distt. Pathankot alternative address Nsc Classes Third Floor Nand Complex, Dhangu Road, Pathankot 3. Nikhil Saini S/O Late Hira Lal Saini Nsc Classes Third Floor Nand Complex, Dhangu Road, Pathankot.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 20.5.2023 at 10.00 a.m.  
For details logon to https://highcourtdh.gov.in/?trs=districtnotice&district=Pathankot  
Civil Judge (Senior Division),  
Pathankot.  
Dated, this day of 5.4.2023

**Court Notice**  
In the Court of  
**Ms. Ashima Sharma**  
Civil Judge (Junior Division),  
Ludhiana.  
CNR No. PBLD02-002995-2020  
Next Date : 5.5.2023  
Punjab National Bank  
Versus  
M/S Magpie Engineering Works  
Publication issued to : 1. M/S Magpie Engineering Works 510/1, Near Lotey Kanda, Mangli, Chandigarh Road, Ludhiana through its Partners 2. Yogendra Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 3. Ritu Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 4. Bhupinder Tyagi R/o H.No. 34, Street No. 2, Guru Teg Bahadur Nagar, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.5.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 28.3.2023

**Court Notice**  
In the Court of  
**Ms. Manjot Singh**  
Civil Judge (Senior Division),  
Pathankot.  
CNR No. PBPO02-001243-2022  
Next Date : 20.5.2023  
Rajinder Kumar  
Versus  
Parveen Kumari  
Publication issued to : Nishan Saini S/O Late Sh. Hira Lal Jangla Bhawani Tehsil and Distt. Pathankot alternative address Nsc Classes Third Floor Nand Complex, Dhangu Road, Pathankot 3. Nikhil Saini S/O Late Hira Lal Saini Nsc Classes Third Floor Nand Complex, Dhangu Road, Pathankot.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 20.5.2023 at 10.00 a.m.  
For details logon to https://highcourtdh.gov.in/?trs=districtnotice&district=Pathankot  
Civil Judge (Senior Division),  
Pathankot.  
Dated, this day of 5.4.2023

**Court Notice**  
In the Court of  
**Ms. Ashima Sharma**  
Civil Judge (Junior Division),  
Ludhiana.  
CNR No. PBLD02-002995-2020  
Next Date : 5.5.2023  
Punjab National Bank  
Versus  
M/S Magpie Engineering Works  
Publication issued to : 1. M/S Magpie Engineering Works 510/1, Near Lotey Kanda, Mangli, Chandigarh Road, Ludhiana through its Partners 2. Yogendra Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 3. Ritu Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 4. Bhupinder Tyagi R/o H.No. 34, Street No. 2, Guru Teg Bahadur Nagar, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.5.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 28.3.2023

**Court Notice**  
In the Court of  
**Ms. Manjot Singh**  
Civil Judge (Senior Division),  
Pathankot.  
CNR No. PBPO02-001243-2022  
Next Date : 20.5.2023  
Rajinder Kumar  
Versus  
Parveen Kumari  
Publication issued to : Nishan Saini S/O Late Sh. Hira Lal Jangla Bhawani Tehsil and Distt. Pathankot alternative address Nsc Classes Third Floor Nand Complex, Dhangu Road, Pathankot 3. Nikhil Saini S/O Late Hira Lal Saini Nsc Classes Third Floor Nand Complex, Dhangu Road, Pathankot.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 20.5.2023 at 10.00 a.m.  
For details logon to https://highcourtdh.gov.in/?trs=districtnotice&district=Pathankot  
Civil Judge (Senior Division),  
Pathankot.  
Dated, this day of 5.4.2023

**Court Notice**  
In the Court of  
**Ms. Ashima Sharma**  
Civil Judge (Junior Division),  
Ludhiana.  
CNR No. PBLD02-002995-2020  
Next Date : 5.5.2023  
Punjab National Bank  
Versus  
M/S Magpie Engineering Works  
Publication issued to : 1. M/S Magpie Engineering Works 510/1, Near Lotey Kanda, Mangli, Chandigarh Road, Ludhiana through its Partners 2. Yogendra Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 3. Ritu Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 4. Bhupinder Tyagi R/o H.No. 34, Street No. 2, Guru Teg Bahadur Nagar, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.5.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 28.3.2023

**Court Notice**  
In the Court of  
**Ms. Manjot Singh**  
Civil Judge (Senior Division),  
Pathankot.  
CNR No. PBPO02-001243-2022  
Next Date : 20.5.2023  
Rajinder Kumar  
Versus  
Parveen Kumari  
Publication issued to : Nishan Saini S/O Late Sh. Hira Lal Jangla Bhawani Tehsil and Distt. Pathankot alternative address Nsc Classes Third Floor Nand Complex, Dhangu Road, Pathankot 3. Nikhil Saini S/O Late Hira Lal Saini Nsc Classes Third Floor Nand Complex, Dhangu Road, Pathankot.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 20.5.2023 at 10.00 a.m.  
For details logon to https://highcourtdh.gov.in/?trs=districtnotice&district=Pathankot  
Civil Judge (Senior Division),  
Pathankot.  
Dated, this day of 5.4.2023

**Court Notice**  
In the Court of  
**Ms. Ashima Sharma**  
Civil Judge (Junior Division),  
Ludhiana.  
CNR No. PBLD02-002995-2020  
Next Date : 5.5.2023  
Punjab National Bank  
Versus  
M/S Magpie Engineering Works  
Publication issued to : 1. M/S Magpie Engineering Works 510/1, Near Lotey Kanda, Mangli, Chandigarh Road, Ludhiana through its Partners 2. Yogendra Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 3. Ritu Tyagi Partner of M/S Magpie Engineering Works 510/1, Near Lotey Kanda, Mangli, Chandigarh Road, Ludhiana 4. Bhupinder Tyagi R/o H.No. 34, Street No. 2, Guru Teg Bahadur Nagar, Ludhiana.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.5.2023 at 10.00 a.m.  
For details logon to https://highcourtdh.gov.in/?trs=districtnotice&district=Ludhiana  
Civil Judge (Junior Division),  
Ludhiana.  
Dated, this day of 28.3.2023

**Public Notice**  
This is General Public notice that Applicant Japan Singh S/o Sh. Parminder Singh take as Secure Business Loan of Rs. 58,90,000/- from Au Small Finance Bank, Patiala Branch vide Rapid -429200 on dated 31.3.2023 duly accepted by the Japan Singh S/o Sh. Parminder Singh applicant. The said property has been transferred by Parminder Singh S/o Manjit Singh of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

**Public Notice**  
This is General Public notice that Applicant Manjit Singh S/o Sh. Parminder Singh take as Secure Business Loan of Rs. 22,00,000/- (Rupees Twenty Lakh Only) Au Small Finance Bank, Patiala Branch. The said property has been transferred by Manjit Singh S/o Kuldip Singh by virtue of Transfer deed vide No. 2022-2324/12460 dated 24.2.2023 as per verification of records of Sub Registrar, Bhawanigarh from the year 1989. It was found that earlier the property i.e the schedule property No. PT-504-1525681 situated at Vill. Ajpal, Sub Tehsil Mandi Gobindgarh, Tehsil Anand and Distt. Fatehgarh Sahib, Area measuring 124.12 sq. yds (117.11 sq. Ft) was owned by Sh. Kuldip Singh S/o Sh. Joginder Singh as depicted in ss. 111.11 of m/c, Mandi Gobindgarh. After the death of Sh. Kuldip Singh S/o Sh. Joginder Singh his above said property measuring 124.12 sq. yds (117.11 sq. Ft) was inherited by Sh. Manjit Singh S/o Sh. Kuldip Singh as per Kurnimsana of late Sh. Kuldip Singh S/o Sh. Joginder Singh. Thereafter Sh. Manjit Singh S/o Sh. Kuldip Singh has transferred the property measuring 124.12 sq. yds (117.11 sq. Ft) to Smt. Mintu Rani W/o Sh. Manjit Singh vide Transfer deed No. 2022-2324/12460 dated 24.2.2023 as per verification of records of Sub Registrar, Bhawanigarh. The said property is unencumbered. There is no title of property in the name of the address mentioned herein below within 7 days from the date here of, falling within the claim, if any of such person will be considered to have waived and my client shall proceed with the disbursement of loan and creation of mortgage in respect there of. Advocate RUPINDER SINGH Ch. No. 508, DISTRICT COURTS, PATIALA, 147001 m.no. 9914379170

ਕੋਲਮ ਦਾ ਨਾਮ	ਯੁਕੀ (ਈ-ਟੈਂਡਰਿੰਗ)	ਟੈਂਡਰ ਪ੍ਰਕਿਰਮ ਦਾ ਸਿਸਟਮ	ਸਿਗਨਲ ਪੈਕੇਟ ਸਿਸਟਮ
ਟੈਂਡਰ ਬੰਦ ਕਰਨ ਦੀ ਮਿਤੀ ਅਤੇ ਸਮਾਂ	24.04.2023 15:00	ਟੈਂਡਰ ਦੀ ਆਨਲਾਈਨ ਕਰਨ ਦੀ ਮਿਤੀ ਅਤੇ ਸਮਾਂ	01.04.2023 15:41
ਟੈਂਡਰ ਪ੍ਰੀ ਫਿਡ ਚਾਰੀਟੀ	ਨਹੀਂ	ਬਿਡਿੰਗ ਸੂਚੀ ਦੀ ਮਿਤੀ ਆਈਆਰਟੀਐਮੀਐਸ	10.04.2023
ਅਨੁਮਾਨਿਤ ਕੀਮਤ	(i) 2711874.72 (ii) 2325941.28	ਟੈਂਡਰਿੰਗ ਸੈਕਸ਼ਨ	ਸਿੱਕੇ
ਟੈਂਡਰ ਪ੍ਰਕਿਰਮ ਦਾ ਟੈਂਡਰ ਬੰਦ ਕਰਨ ਦੀ ਮਿਤੀ	ਸਿਗਨਲ ਸੈਕਸ਼ਨ ਦੀ ਹਰਕੋ ਮੁਕਾਬਲੇ ਵਿੱਚ	ਬਿਡਿੰਗ ਯੂਨਿਟ	ਕੁ/ਹਰਕੋ
ਬਿਮਾਨਾ ਰਾਸ਼ੀ (ਕੁ.)	(i) 54200.00 (ii) 46500.00	ਟੈਂਡਰ ਦੀ ਵੈੱਬਸਾਈਟ ਅਤੇ ਟੈਂਡਰ	60 ਇੰਚ
ਟੈਂਡਰ ਡਕੂਮੈਂਟ ਦੀ ਕੀਮਤ (ਕੁ.)	ਸਿਫਰ	ਕੌਮ ਪ੍ਰਕਾਰ ਦਾ ਸਮਾਂ	36 ਮਿੰਟ

ਟੈਂਡਰ ਸੂਚਨਾ ਨੰ: 433-ਸਿਗਟੀ/41-22-23  
ਬੰਦ ਹੋਣ ਦੀ ਮਿਤੀ/ਸਮਾਂ : 24.04.23 ਨੂੰ 15.00 ਵਜੇ  
ਗੁਪਤਕਾਰੀ ਸੇਵਾ ਵਿੱਚ ਮੁਕਾਮਨਾ ਦੇ ਨਾਲ 1059/2023

# Web : www.nawanzamana.in

**ਆਮ ਸੂਚਨਾ**  
ਇੱਕ ਟਿਊਬਵਲ ਰੁਕੋਕਾਮ ਖਾਣਾ ਨੰ: ਏ ਪੀ-3003711936, ਜੋ ਕਿ ਕਲਕੱਤਾ ਸਿੰਘ ਪੁੱਤਰ ਜਗਦੀਪ ਸਿੰਘ ਦੇ ਨਾਂ ਅਧੀਨ, ਜਿਲ੍ਹਾ ਜਲੰਧਰ ਵਿੱਚ ਚੱਲ ਰਿਹਾ ਹੈ। ਹੁਣ ਇਹ ਮੌਤ ਰੁਕੋਕਾਮ ਗੁਜਰੀ ਸਿੰਘ ਪੁੱਤਰ ਕਲਕੱਤਾ ਸਿੰਘ ਅਧੀਨ ਦੇ ਨਾਂ 'ਤੇ ਤਬਦੀਲ ਹੋਣਾ ਚਾਹੀਦਾ ਹੈ। ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ 10 ਦਿਨਾਂ ਦੇ ਅੰਦਰ-ਅੰਦਰ ਉੱਚ ਮੁਕੱਦਮਾ ਅਫਸਰ ਪੰਜਾਬ ਰਾਜ ਪਾਰਟ ਨਿਰਮ, ਸਿੱਖ ਆਦਮੀ ਨਾਲ ਸੰਪਰਕ ਕਰਨ। (ਵਿਕਲਿਕ)

**ਆਮ ਸੂਚਨਾ**  
ਟਿਊਬਵਲ ਰੁਕੋਕਾਮ ਖਾਣਾ ਨੰਬਰ ਏ ਪੀ 17/1203 ਸਤਿਦੇਵ ਪਾਲ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮਹਿਤਪੁਰ ਤੋਂ ਨਾਂ ਅਧੀਨ ਕਰਕੇ ਮਨਜੀਤ ਸਿੰਘ ਪੁੱਤਰ ਜੋਗਪਾਲ ਸਿੰਘ ਵਾਸੀ ਮਹਿਤਪੁਰ (ਜਲੰਧਰ) ਦੇ ਨਾਂ 'ਤੇ ਕਰਨਾ ਹੈ। ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਇਸ ਅੰਦਰ-ਅੰਦਰ ਉੱਚ ਮੁਕੱਦਮਾ ਅਫਸਰ ਪੰਜਾਬ ਰਾਜ ਪਾਰਟ ਨਿਰਮ, ਸਿੱਖ ਆਦਮੀ ਨਾਲ ਸੰਪਰਕ ਕਰਨ। (ਵਿਕਲਿਕ)

**Court Notice**  
In the Court of  
**Sh. Yogesh Gill**  
Civil Judge (Junior Division),  
Gurdaspur.  
CNR No. PBGD02-002156-2019  
Next Date : 18.4.2023  
Malkiat Singh  
Versus  
Jasbir Singh  
Publication issued to : (V) 1. Baljit Singh S/o Late Joginder Singh S/o Lachman Singh (VI) 2. Harwinder Kaur D/o Late Joginder Singh (VI) 3. Kulwinder Kaur D/o Late Joginder Singh (VI) 4. Manjit Kaur W/o Late Joginder Singh All R/o Vill. Balwanda, P.O. Chak Sharif, Tehsil and Distt. Gurdaspur.  
In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 18.4.2023 at 10.00 a.m.  
For details logon to https://highcourtdh.gov.in/?trs=districtnotice&district=Gurdaspur  
Civil Judge (Junior Division),  
Gurdaspur.  
Dated, this day of 6.4.2023</





# ਸਹਿਕਾਰੀ ਸਭਾ 'ਚ ਕਰੋੜਾਂ ਰੁਪਏ ਦੇ ਗਬਨ 'ਚ ਸ਼ਾਮਲ ਭਰਾੜੀ ਕਾਬੂ

ਨਵਾਸ਼ਹਿਰ, ਬਹਿਰਮਾ (ਮਨੋਜ ਲਾਡੀ, ਅਵਤਾਰ ਕਲੇਰ)-ਪੰਜਾਬ ਵਿਜ਼ੀਲੈਂਸ ਬਿਊਰੋ ਨੇ ਬ੍ਰਿਟਾਨਿਸ਼ ਵਿਦੇਸ਼ੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੇ ਗਬਨ ਦੇ ਕੇਸ ਵਿੱਚ ਭਰੋੜੇ ਹੋਏ ਸਾਬਕਾ ਖਜ਼ਾਨਚੀ ਹਰਪੀਤ ਸਿੰਘ ਪਿੰਡ ਕਰਨਾਣਾ, ਤਹਿਸੀਲ ਬੰਗਾ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਦੋਸ਼ੀ ਨੇ ਕਰਨਾਣਾ ਮਲੀਟਰਪੁਲ ਸਹਿਕਾਰੀ ਸੋਸਾਇਟੀ ਲਿਮਿਟਿਡ, ਪਿੰਡ ਕਰਨਾਣਾ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਵਿੱਚ 7,14,07,596 ਦਾ ਗਬਨ ਰੋਹਨਾਂ ਦੇ ਦੋਸ਼ੀਆਂ ਨਾਲ ਮਿਲੀਭੁਗਤ ਰਾਹੀਂ ਕੀਤਾ ਸੀ। ਉਹ ਸੰਤ ਮਹੀਨਿਆਂ ਤੋਂ ਭਰੋੜਾ ਸੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਐੱਸ.ਬੀ.ਐੱਸ. ਨਗਰ ਦੀ ਸਮਰੱਥ ਅਦਾਲਤ ਦੇ ਸਾਹਮਣੇ ਵਿਜ਼ੀਲੈਂਸ ਬਿਊਰੋ ਵੱਲੋਂ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਤਮ ਸਮਰੱਥ ਕਰਨ ਲਈ ਆਇਆ ਸੀ। ਵਿਜ਼ੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਹਿਕਾਰੀ ਸਭਾ ਵਿੱਚ 1000 ਦੇ ਕਰੀਬ ਖਾਤਾਧਾਰਕ/ਮੈਂਬਰਾਂ ਤੋਂ ਇਲਾਵਾ ਛੇ ਤਨਖਾਹਦਾਰ ਕਰਮਚਾਰੀ ਹਨ। ਇਸ ਸਭਾ ਕੋਲ ਇਕ ਪੈਟਰੋਲ ਪੰਪ, ਇਕ ਟੈਂਕਰਟ ਤੋਂ ਇਲਾਵਾ ਕਿਰਾਏ 'ਤੇ ਜ਼ਮੀਨ ਦੀ ਖੇਤੀ ਲਈ ਖੇਤੀ ਮਸ਼ੀਨਰੀ ਵੀ ਹੈ। ਇਸ ਤੋਂ ਇਲਾਵਾ, ਉਕਤ ਸੁਸਾਇਟੀ ਆਪਣੇ ਮੈਂਬਰਾਂ/ਕਿਸਾਨਾਂ ਨੂੰ ਕੀਟਨਾਸ਼ਕ ਅਤੇ ਨਦੀਨਾਸ਼ਕ ਵੀ ਵੇਚਦੀ ਹੈ। ਇਸ ਸੁਸਾਇਟੀ ਦੇ ਵੱਖ-ਵੱਖ ਮੈਂਬਰਾਂ ਅਤੇ ਇਸ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਸੁਸਾਇਟੀ ਵਿੱਚ ਕਰੋੜਾਂ ਰੁਪਏ ਦੀਆਂ ਐਫ.ਡੀ ਆਰਜ ਵੀ ਜਮ੍ਹਾਂ ਕਰਵਾਈਆਂ ਹੋਈਆਂ ਹਨ। ਵਿਜ਼ੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਮਿਤੀ 01-04-2018 ਤੋਂ 31-03-2020 ਤੱਕ ਸੁਸਾਇਟੀ ਮੈਂਬਰਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਐਫ.ਡੀ ਆਰਜ ਅਤੇ ਲਿਮਟਾਂ ਰਾਹੀਂ ਲਏ ਗਏ ਕਰਵਾਇਆਂ ਵਿੱਚ 7,14,07,596 ਰੁਪਏ ਦਾ ਗਬਨ ਕੀਤਾ ਗਿਆ ਸੀ। ਇਸ



ਇਹ ਲੋਕ ਇਕ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ 36,36,71,952 ਰੁਪਏ ਦੀਆਂ ਗੰਭੀਰ ਉਣਤਾਈਆਂ ਵੀ ਕੀਤੀਆਂ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੈਕਟਰੀ ਇੰਦਰਜੀਤ ਪੀਰ ਨੇ ਸੁਸਾਇਟੀ ਵਿੱਚ 2 ਕੰਪਿਊਟਰ ਲਗਾਏ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਮੈਂਬਰਾਂ ਦੀਆਂ ਜਮ੍ਹਾਂ ਕਰਵਾਈਆਂ ਐਂਟਰੀਆਂ ਨੂੰ ਅਸਲੀ ਦਿਖਾ ਕੇ ਮੈਂਬਰਾਂ ਨਾਲ ਧੋਖਾਧੜੀ ਕਰਨ ਲਈ ਤਿਆਰ ਕੀਤਾ ਗਿਆ ਸੀ। ਪਰ ਇਸ ਦਾ ਡਾਟਾ ਵੀ ਜਾਂਚ ਪਤਾ ਲੱਗਾ 'ਤੇ ਪਤਾ ਲਗਾ ਕਿ ਦੂਜੇ ਕੰਪਿਊਟਰ ਰਾਹੀਂ ਉਕਤ ਸਕੱਤਰ ਨੇ ਕੈਸ਼ੀਅਰ ਅਤੇ ਹੋਰਾਂ ਨਾਲ ਮਿਲ ਕੇ ਫਰਾਡ ਦੀ ਰਕਮ ਅਨੁਸਾਰ ਡਾਟਾ ਵੀਡ ਕਰਕੇ ਵਿਭਾਗ ਦੇ ਆਡਿਟ ਅਫਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰਦੇ ਸਨ। ਉਨ੍ਹਾਂ ਦੱਸਿਆ ਕਿ ਵਿਜ਼ੀਲੈਂਸ ਬਿਊਰੋ ਨੇ ਇਸ ਸਬੰਧੀ ਸੁਸਾਇਟੀ ਦੇ 7 ਕਰਮਚਾਰੀਆਂ/ਮੈਂਬਰਾਂ ਵਿਰੁੱਧ ਵਿਜ਼ੀਲੈਂਸ ਕੇਸ ਦੇ ਪੁਲਸ ਖਾਤਾ, ਜਲੰਧਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 406, 409, 420, 465, 468, 471, 477-ਏ, 120-ਬੀ ਅਤੇ ਬ੍ਰਿਟਾਨਿਸ਼ ਕਾਨੂੰਨ ਦੀ ਧਾਰਾ 13 (1)ਏ, 13 (2) ਤਹਿਤ ਐਫ.ਐਚ.ਐਫ. ਨੰਬਰ-15 ਮਿਤੀ 29-08-2022 ਅਧੀਨ ਗਬਨ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸਾਬਕਾ ਸਕੱਤਰ ਇੰਦਰਜੀਤ ਪੀਰ, ਕੈਸ਼ੀਅਰ ਹਰਪੀਤ ਸਿੰਘ, ਟੀਚਰ ਸਿੰਘ, ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਕਮਲਜੀਤ ਸਿੰਘ (ਸਾਰੇ ਮੌਜੂਦ ਅਤੇ ਵਾਸੀ ਪਿੰਡ ਕਰਨਾਣਾ) ਪਿਲਾਫ ਕੇਸ ਦਰਜ ਕਰਕੇ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਵਿੱਚ ਫਰਾਡ ਸਾਬਕਾ ਕੈਸ਼ੀਅਰ ਹਰਪੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਚਾਰੋਂ ਫਰਾਡ ਸਕੱਤਰ ਇੰਦਰਜੀਤ ਪੀਰ ਦੀ ਗ੍ਰਿਫਤਾਰੀ ਲਈ ਡਾਪਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ 36,36,71,952 ਰੁਪਏ ਦੀਆਂ ਗੰਭੀਰ ਉਣਤਾਈਆਂ ਵੀ ਕੀਤੀਆਂ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੈਕਟਰੀ ਇੰਦਰਜੀਤ ਪੀਰ ਨੇ ਸੁਸਾਇਟੀ ਵਿੱਚ 2 ਕੰਪਿਊਟਰ ਲਗਾਏ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਮੈਂਬਰਾਂ ਦੀਆਂ ਜਮ੍ਹਾਂ ਕਰਵਾਈਆਂ ਐਂਟਰੀਆਂ ਨੂੰ ਅਸਲੀ ਦਿਖਾ ਕੇ ਮੈਂਬਰਾਂ ਨਾਲ ਧੋਖਾਧੜੀ ਕਰਨ ਲਈ ਤਿਆਰ ਕੀਤਾ ਗਿਆ ਸੀ। ਪਰ ਇਸ ਦਾ ਡਾਟਾ ਵੀ ਜਾਂਚ ਪਤਾ ਲੱਗਾ 'ਤੇ ਪਤਾ ਲਗਾ ਕਿ ਦੂਜੇ ਕੰਪਿਊਟਰ ਰਾਹੀਂ ਉਕਤ ਸਕੱਤਰ ਨੇ ਕੈਸ਼ੀਅਰ ਅਤੇ ਹੋਰਾਂ ਨਾਲ ਮਿਲ ਕੇ ਫਰਾਡ ਦੀ ਰਕਮ ਅਨੁਸਾਰ ਡਾਟਾ ਵੀਡ ਕਰਕੇ ਵਿਭਾਗ ਦੇ ਆਡਿਟ ਅਫਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰਦੇ ਸਨ। ਉਨ੍ਹਾਂ ਦੱਸਿਆ ਕਿ ਵਿਜ਼ੀਲੈਂਸ ਬਿਊਰੋ ਨੇ ਇਸ ਸਬੰਧੀ ਸੁਸਾਇਟੀ ਦੇ 7 ਕਰਮਚਾਰੀਆਂ/ਮੈਂਬਰਾਂ ਵਿਰੁੱਧ ਵਿਜ਼ੀਲੈਂਸ ਕੇਸ ਦੇ ਪੁਲਸ ਖਾਤਾ, ਜਲੰਧਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 406, 409, 420, 465, 468, 471, 477-ਏ, 120-ਬੀ ਅਤੇ ਬ੍ਰਿਟਾਨਿਸ਼ ਕਾਨੂੰਨ ਦੀ ਧਾਰਾ 13 (1)ਏ, 13 (2) ਤਹਿਤ ਐਫ.ਐਚ.ਐਫ. ਨੰਬਰ-15 ਮਿਤੀ 29-08-2022 ਅਧੀਨ ਗਬਨ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸਾਬਕਾ ਸਕੱਤਰ ਇੰਦਰਜੀਤ ਪੀਰ, ਕੈਸ਼ੀਅਰ ਹਰਪੀਤ ਸਿੰਘ, ਟੀਚਰ ਸਿੰਘ, ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਕਮਲਜੀਤ ਸਿੰਘ (ਸਾਰੇ ਮੌਜੂਦ ਅਤੇ ਵਾਸੀ ਪਿੰਡ ਕਰਨਾਣਾ) ਪਿਲਾਫ ਕੇਸ ਦਰਜ ਕਰਕੇ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਵਿੱਚ ਫਰਾਡ ਸਾਬਕਾ ਕੈਸ਼ੀਅਰ ਹਰਪੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਚਾਰੋਂ ਫਰਾਡ ਸਕੱਤਰ ਇੰਦਰਜੀਤ ਪੀਰ ਦੀ ਗ੍ਰਿਫਤਾਰੀ ਲਈ ਡਾਪਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

# ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਖਸਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਭਲਾਣ, (ਵਿੱਲੋਂ)-ਸਕੂਲੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਵਿਭਾਗੀ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਿਲਦੀਆਂ ਸਕੂਲਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਕੂਲਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਸਰਕਾਰੀ ਪੱਧਰ 'ਤੇ ਉਪਗਰਾਹਿਣਾਂ ਸੰਬੰਧੀ ਜਾਗਰੂਕ ਕਰਨ ਹਿੱਤ ਬਲਾਕ ਨੰਗਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਖਸਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਕਟਰ ਸੋਜੀਵ ਗੋਸ਼ਟ ਨੇ ਕਿ ਇੱਕ ਪ੍ਰਸਿੱਧ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਨੇ ਬੱਚੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਸ਼ੁਰੂਆਤ ਸਮਾਂ ਰੋਸ਼ਨ ਕਰਕੇ ਕਰਵਾਈ। ਇਨ੍ਹਾਂ ਤੋਂ ਇਲਾਵਾ, ਬਲਾਕ ਨੰਗਲ ਦੇ ਬੀ ਪੀ ਈ ਏ ਯੋਗਰਾਜ ਅਤੇ ਬਲਾਕ ਨੰਗਲ ਦੀ 'ਪੜ੍ਹੇ ਪੰਜਾਬ ਪੜ੍ਹਾਓ ਪੰਜਾਬ' ਟੀਮ ਮੈਂਬਰ ਬੀ. ਐਮ. ਟੀ. ਅਮਰਜੀਤ ਸਿੰਘ, ਅਨਿਲ ਕੁਮਾਰ ਅਤੇ ਸਕੂਲ ਸਟਾਫ 'ਚ, ਅਮਰਜੀਤ ਚੌਧਰੀ, ਨੀਲਮ ਕੁਮਾਰੀ, ਸੁਖਵਿੰਦਰ ਕੌਰ, ਮਨਜੀਤ ਕੌਰ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਤੇ ਪਿੰਡ ਦੇ ਪਤਵੰਤੇ ਸੱਸਣ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਨ, ਸਕੂਲ ਦੇ ਵੱਕ, ਅੰਗਨਵਾੜੀ ਵਰਗ ਆਦਿ ਸਾਰਿਆਂ ਨੇ ਬੜੇ ਜੋਸ਼-ਧਰੋਸ ਨਾਲ ਸਮਾਰਟ ਵਿੱਚ ਭਾਗ ਲਿਆ। ਇਸ ਸਮਾਗਮ ਵਿੱਚ ਬੱਚਿਆਂ ਦੀ ਪੇਸ਼ਕਾਰੀ ਗੀਤ, ਭੋਗਤਾ ਅਤੇ ਕੋਰੀਓਗਰਾਫੀਆਂ ਨੇ ਸਾਰੇ ਮਾਪਿਆਂ ਦਾ ਮਨ ਮੋਹ ਲਿਆ। ਇਸ ਮੌਕੇ ਸਨਮਾਨਤ



ਬੱਚਿਆਂ ਵਿੱਚ ਗਿੱਧਾ ਮੰਨਤ ਚੋਰੀ, ਗੀਤਾਂਜਲੀ, ਗਨਿਕਾ ਸ਼ਰਮਾ, ਅੰਸ਼ਕਾ ਰਾਣਾ, ਮਹਿਤ, ਜ਼ਮਨ ਨੌਰਾ, ਅਭਿਜੰਤ, ਚੰਨਵੀਰ, ਸਮ ਸ਼ਰਮਾ, ਪੁਨੀਤ ਚੋਰੀ, ਮਹਿਤ, ਪ੍ਰਿੰਸ ਚੋਰੀ, ਰਾਜ, ਸੋਹਿਲਾ, ਜਿਨੀਆ ਸੋਈ ਆਦਿ ਸਨ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਅਵਾਰਡ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੱਠੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਛੋਟੇ ਛੋਟੇ ਬੱਚਿਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਕੂਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸੱਸਣ ਸਕੱਤਰ ਦੀ ਬੁਠੀਕਾ ਕੁਲਵਿੰਦਰ ਕੌਰ ਨੇ ਬਾਬੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਕੁਮਾਰ ਰਿਕ, ਨੰਬਰਦਾਰ ਵਿਪਨ ਸ਼ਰਮਾ, ਮੋਹਨ ਲਾਲ, ਅੰਮ੍ਰਿਤ ਸੋਈ, ਸੋਹਣ ਸਿੰਘ ਚਾਹਲ, ਸੁਰੇਸ਼ ਕੁਮਾਰ, ਕਮਲਜੀਤ ਕੌਰ, ਤਰਵੇਜ਼ ਕੁਮਾਰ, ਅਜੈ ਕੁਮਾਰ, ਮੰਨੂ, ਪ੍ਰੇਮ ਕੁਮਾਰ ਸ਼ਰਮਾ, ਪ੍ਰਿਥਵੀ ਰਾਜ, ਪਿੰਡਬਰ ਲਾਲ, ਕਮਲਜੀਤ ਕੌਰ, ਗਮਨਜੀਤ ਕੌਰ, ਤੇਜਾ ਸ਼ਰਮਾ, ਗੀਤਾ ਰਾਣੀ, ਜਗਮੋਹਨ ਕੌਰ, ਤਰਲੋਚਨ ਸਿੰਘ ਭੱਟੀ, ਅਰਮਾਨ ਖਾਨ, ਜਗਮੋਹਨ ਆਦਿ ਹਾਜ਼ਰ ਸਨ।

# ਸਰਕਾਰੀ ਐਲੀਮੈਂਟਰੀ ਸਕੂਲ ਖੜਾ ਕੋਲੀ ਦੇ ਨਵੇਂ ਸੈਸ਼ਨ ਮੌਕੇ ਸਮਾਗਮ

ਦਸੂਹਾ, ਲਵਜੀਤ ਸਿੰਘ)-ਬੀਤੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲ ਖੜਾ ਕੋਲੀ ਬਲਾਕ 1 ਦਸੂਹਾ ਦੇ ਨਵੇਂ ਸੈਸ਼ਨ ਦੇ ਆਰੰਭ 'ਤੇ ਸਕੂਲ ਸਟਾਫ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਪਿੰਡ ਖੜਾ ਕੋਲੀ ਦੇ ਵਿਧਾਇਕ ਕਰਮਵੀਰ ਸਿੰਘ ਪ੍ਰਿੰਟਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੋਂਦ ਟੀਚਰ ਹਰਵਿੰਦਰ ਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੰਨਵਾਚ ਕੀਤਾ। ਇਸ ਸਮੇਂ ਬੱਚਿਆਂ ਦੁਆਰਾ ਖੂਬਸੂਰਤ ਪ੍ਰੋਗਰਾਮ ਪੇਸ਼ ਕੀਤਾ। ਪਿੰਡ ਖੜਾ ਕੋਲੀ ਦੇ ਪੰਚਾਇਤ ਅਤੇ ਸਮੂਹ ਐੱਸ. ਐਮ. ਸੀ ਮੈਂਬਰ, ਸੀ. ਐਚ. ਟੀ. ਰਾਜੇਸ਼ ਅਰੋੜਾ, ਬੱਚਿਆਂ ਦੇ ਮਾਪੇ ਅਤੇ ਪਿੰਡ ਦੀਆਂ ਜਾਣੀਆਂ ਮਾਣੀਆਂ ਸ਼ਾਮਲੀਆਂ ਤੋਂ ਇਲਾਵਾ ਗਮਨਜੀਤ ਕੌਰ ਟੀ.ਟੀ.ਟੀ ਟੀਚਰ, ਕਿਰਨਜੀਤ ਕੌਰ ਟੀ.ਟੀ.ਟੀ ਟੀਚਰ, ਆਸ਼ਾ ਰਾਣੀ ਸਿੱਖਿਆ ਪ੍ਰੋਵਾਈਡਰ, ਆਰਗਨਾਈਜ਼ਰ ਵਰਕਰ ਨੀਲਮ ਅਤੇ ਆਗਵਣਵਾੜੀ ਹੈਲਪ ਕੌਮਲ ਤੋਂ ਇਲਾਵਾ ਸਕੂਲ ਦੇ ਮਿੱਠ ਡੇ ਮੀਲ ਵਰਕਰ ਗੀਤਾ ਦੇਵੀ ਅਤੇ ਰਾਣੀ ਵੀ ਹਾਜ਼ਰ ਸਨ।

# ਬੈਂਕ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲੋਂ 4 ਲੱਖ ਰੁਪਏ ਲੁੱਟ ਕੇ ਫਰਾਰ



ਜਲੰਧਰ (ਇਕਬਾਲ ਸਿੰਘ ਉੱਥੀ)- ਪੰਜਾਬ ਦੇ ਜਲੰਧਰ ਦੇ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ 'ਚੋਂ ਇਕ ਲੁਟੇਰਾ 4 ਲੱਖ ਰੁਪਏ ਦੀ ਨਕਦੀ ਜਮ੍ਹਾਂ ਕਰਵਾਉਣ ਆਏ ਬਜ਼ੁਰਗ ਵਿਅਕਤੀ ਨੂੰ ਲੁੱਟ ਕੇ ਫਰਾਰ ਹੋ ਗਿਆ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਉਚਰ ਵਿੱਚ ਗਲਤੀ ਦੱਸੀ। ਇਸ ਮਗਰੋਂ ਜਮ੍ਹਾਂ ਕਰਵਾਉਣ ਦਾ ਕਹਿ ਕੇ ਲੁਟੇਰਾ ਨਕਦੀ ਲੈ ਕੇ ਫਰਾਰ ਹੋ ਗਿਆ। ਲੁੱਟ ਦੀ ਸਹੀ ਘਟਨਾ ਬੈਂਕ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਚ ਹੋ ਗਈ ਹੈ। ਜਾਣਕਾਰੀ ਮੁਤਾਬਕ ਫਰਾਵਾਜ਼ਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ 80 ਸਾਲਾ ਵਿਜੇ ਚੋਪੜਾ

ਰੋਜ਼ਾਨਾ ਦੀ ਤਰ੍ਹਾਂ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ 'ਚ ਨਕਦੀ ਜਮ੍ਹਾਂ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਂਕ ਵਿੱਚ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸ ਕੇ ਹੋਏ ਬਜ਼ੁਰਗ ਵਿਜੇ ਚੋਪੜਾ ਨੂੰ ਕਿਹਾ ਕਿ ਤੁਸੀਂ ਵਾਉਚਰ ਸਹੀ ਢੰਗ ਨਾਲ ਨਹੀਂ ਭਰਿਆ ਅਤੇ ਬਜ਼ੁਰਗ ਨੂੰ ਕਿਹਾ ਕਿ ਕੋਸ਼ ਮੈਨੂੰ ਦੇ ਦਿਓ, ਉਹ ਵਾਉਚਰ 'ਤੇ ਜਮ੍ਹਾਂ ਕਰਵਾ ਦਿੱਤਾ। ਬੈਂਕ ਮੁਲਾਜ਼ਮ ਸਮਝ ਕੇ ਵਿਜੇ ਚੋਪੜਾ ਨੇ ਉਸ ਨੂੰ ਕੋਸ਼ ਦੇ ਦਿੱਤਾ। ਇਸ ਤੋਂ ਬਾਅਦ ਲੁਟੇਰਾ ਵਾਉਚਰ 'ਤੇ ਜਾਣ ਦੀ ਬਜਾਏ ਸਿੱਧਾ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੋਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਨਕਦੀ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸਨ। ਇਸ ਘਟਨਾ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਬੈਂਕ ਵਿੱਚ ਲੱਗੇ 33 ਕੈਮਰਿਆਂ ਦੀ ਫੁੱਲ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੱਖਿਆ ਗਿਆ।

# ਕੌਮਾਂਤਰੀ ਪੱਧਰ 'ਤੇ ਮਨਾਏ ਜਾ ਰਹੇ ਬਾਜਰੇ ਦੇ ਸਾਲ ਬਾਰੇ ਕਰਵਾਇਆ ਸੈਮੀਨਾਰ



ਟਾਂਡਾ ਉਮੁਕਸ਼, (ਓਕਾਰ ਸਿੰਘ ਜਸਵਿੰਦਰ ਸੰਧੂ)-ਸੱਤਰੇ ਗੋਸ਼ਟ ਸਿੰਘ ਸਮਾਜੀਕ ਨੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਏ ਜਾ ਰਹੇ ਸੱਤ ਮਾਥਾ ਸਿੰਘ ਕਰਮਜੋਤ ਕਾਲਜ ਮਿਆਣੀ ਵਿਖੇ ਅੰਤਰਰਾਸ਼ਟਰੀ ਬਾਜਰੇ ਦਾ ਸਾਲ ਮਨਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਇਸ ਵਿਸ਼ੇ ਬਾਰੇ ਪੇਸ਼ਕਾਰੀ ਕੀਤੀ। ਬਾਜਰੇ ਨੂੰ ਵਾਪਸ ਲਿਆਉਣ ਅਤੇ ਘਰੇਲੂ, ਗਲੋਬਲ ਮੰਗ ਪੈਦਾ ਕਰਨ ਅਤੇ ਲੋਕਾਂ ਨੂੰ ਪੇਸ਼ਕਾਰੀ ਕਰਨ ਦਾ ਪ੍ਰਦਾਨ ਕਰਨ ਲਈ, ਭਾਰਤ ਸਰਕਾਰ ਨੇ 2018 ਵਿੱਚ ਬਾਜਰੇ ਦਾ ਰਾਸ਼ਟਰੀ ਸਾਲ ਮਨਾਉਣ ਦਾ ਫੈਸਲਾ ਕੀਤਾ। ਬਾਜਰੇ ਦੇ ਪੌਸ਼ਟਿਕ ਮੁੱਲ ਨੂੰ ਖਿਆਲ ਵਿੱਚ ਰੱਖਦੇ ਹੋਏ ਸਰਕਾਰ ਨੇ ਬਾਜਰੇ ਨੂੰ ਵੀ ਨੋਟੀਫਾਈ ਕੀਤਾ ਹੈ। ਉਸੇ ਸਾਲ ਪੇਸ਼ਕਾਰੀ ਅਤੇ ਇਸ ਨੂੰ ਪੇਸ਼ਕਾਰੀ ਮਿਸ਼ਨ ਤਹਿਤ ਸ਼ਾਮਲ ਕੀਤਾ ਗਿਆ




2021 ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵੱਲੋਂ ਐਲਾਨ ਕਰਨ ਦਾ ਪ੍ਰਸਤਾਵ ਦਿੱਤਾ। ਭਾਰਤ ਦੇ ਪ੍ਰਸਤਾਵ ਨੂੰ 72 ਦੇਸ਼ਾਂ ਦਾ ਸਮਰਥਨ ਮਿਲਿਆ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਐਲਾਨ ਕੀਤਾ। ਹੁਣ ਭਾਰਤ ਸਰਕਾਰ ਨੇ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵੱਲੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੱਕ

ਲਹਿਰ ਬਣਾਉਣ ਲਈ ਤਾਂ ਜੋ ਭਾਰਤੀ ਬਾਜਰੇ, ਸੁਆਦੇ ਪਦਾਰਥ, ਵੈਲਯੂ ਐਡਡ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ 'ਚ ਅਨਾਜ ਦੀ ਕਮੀ ਸੀ ਤਾਂ ਉਸ ਸਮੇਂ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ ਗਿਆ ਸੀ। ਅੱਜੋਂ ਅਨੰਦਵਾਹ ਸਮਾਜਿਕ ਖਾਣਾ ਦੀ ਵਰਤੋਂ ਕਰ ਕੇ ਅਨਾਜ ਦੀ ਪੈਦਾਵਾਰ ਵਧਾ ਸਕਦੇ ਹਾਂ ਪਰ ਇਸ ਦਾ ਸਾਥੀ ਸਿਹਤ 'ਤੇ ਮਾੜਾ ਅਸਰ ਪਿਆ, ਜੋ ਅੱਜ ਵੀ ਦਿਖਾਈ ਦੇ ਰਿਹਾ ਹੈ। ਅਸੀਂ ਦੁੱਧ ਭੋਗ ਰਹੇ ਹਾਂ। ਸਿਹਤਮੰਦ ਸਰੀਰ ਸਾਡੀ ਸਭ ਤੋਂ ਵੱਡੀ ਸੰਪਤੀ ਹੈ, ਇਸੇ ਕਰ ਕੇ ਅਸੀਂ ਜੈਵਿਕ ਅਤੇ ਕੁਦਰਤੀ ਖੇਤੀ ਵੱਲ ਘੁਲ ਰਹੇ ਹਾਂ। ਇਸ ਮੌਕੇ ਪ੍ਰ. ਮਨਪ੍ਰੀਤ ਕੌਰ, ਪ੍ਰ. ਲਵਜੀਤ ਕੌਰ, ਨਵਜੋਤ ਕੌਰ, ਸੋਨਮ, ਸੁਨੀਤਾ, ਨਵਦੀਪ ਕੌਰ, ਲਵਦੀਪ ਕੌਰ, ਗੁਰਪ੍ਰੀਤ ਸਿੰਘ, ਸੁਪਰਡੈਂਟ ਗਮਨਜੀਤ ਸਿੰਘ, ਜਗਤਾਰ ਸਿੰਘ ਮੌਜੂਦ ਸਨ।

# ਪੀ ਟੀ ਐੱਮ ਆਰੀਆ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ

ਨੁਰਮਿਲ (ਬਾਲ ਕ੍ਰਿਸ਼ਨ ਬਾਲੀ)-ਸਥਾਨਕ ਪੀ. ਟੀ. ਐੱਮ ਆਰੀਆ ਕਾਲਜੀਏਟ ਸੀ. ਜੇ. ਸਕੂਲ ਨੁਰਮਿਲ ਦਾ ਨਵੀਂ ਅਤੇ ਗਿਆਰਵੀਂ ਜਮਾਤ ਦਾ ਨਤੀਜਾ ਬਹੁਤ ਬਿਹਾਰਕ ਰਿਹਾ। ਡਾਇਰੈਕਟਰ ਆਰ. ਐ. ਜੈਨ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ। ਨੌਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਨੇ 80% ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਗਮਦੀਪ ਨੇ 78% ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ। ਗਿਆਰਵੀਂ ਜਮਾਤ ਆਰਟਸ ਗਰੁੱਪ ਵਿੱਚੋਂ ਨਵਦੀਪ ਕੌਰ ਨੇ 78% ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਨਵਦੀਪ ਕੌਰ ਨੇ 76% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਗਮਦੀਪ ਨੇ 72% ਅੰਕ ਪ੍ਰਾਪਤ ਕੀਤੇ। ਇਸੇ ਪ੍ਰਕਾਰ ਗਿਆਰਵੀਂ ਜਮਾਤ ਆਰਟਸ ਗਰੁੱਪ ਵਿੱਚੋਂ ਪ੍ਰਦੀਪ ਕੌਰ 84% ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਹੇਰਕਾ 82% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਗਮਦੀਪ ਕੌਰ 81% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਚੰਗੀਆਂ ਪ੍ਰਦਰਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਮ- ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਕੂਲ ਦਾ ਸਿਰਫ ਸਕੂਲ ਦੇ ਮਿਹਨਤੀ ਸਟਾਫ ਸਿਰ ਜਾਂਦਾ ਹੈ। ਮਨੋਮੋਹਿਤ ਕਮੇਟੀ ਦੇ ਪ੍ਰਧਾਨ ਐਮ. ਪ੍ਰਕਾਸ਼ ਚੰਦੀ, ਕਰਮਲ ਸਿੰਘ, ਨੌਬੂ ਰਾਮ ਹਾਜ਼ਰ ਸਨ। ਮਨੋਮੋਹਿਤ ਕਮੇਟੀ ਨੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੌਜੂਦਾ ਸਕੂਲ ਦੀ ਭੂਮਿਕਾ ਮੌਜੂਦਾ ਤਰੀਕਾ, ਅਨਦੀਪ ਕੌਰ ਅਤੇ ਮੌਜੂਦਾ ਨਾਹਰ ਵਲੋਂ ਨਿਭਾਈ ਗਈ। ਇਸ ਮੌਕੇ 'ਤੇ ਪ੍ਰ. ਅਨੀ ਕੁਮਾਰ, ਸੁਰਿੰਦਰ ਸਿੰਘ, ਨੌਬੂ ਰਾਮ, ਬਬੀਤਾ ਰਾਣੀ ਅਤੇ ਸਮੂਹ ਸਟਾਫ ਹਾਜ਼ਰ ਸੀ।

# ਫਸਲਾਂ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ : ਖਹਿਰਾ




ਮਹਿਤਪੁਰ (ਰਾਜਾ) ਮੀਂਹ ਹਨੇਰੀ ਅਤੇ ਗੜ੍ਹੇਮਾਰੀ ਨਾਲ ਪੰਜਾਬ 'ਚ ਖਰਾਬ ਹੋਈਆਂ ਫਸਲਾਂ ਕਣਕ ਮੌਕੀ ਆਲੂ ਆਦਿ ਦੀ ਜਲਦ ਤੋਂ ਜਲਦ ਗਰਦਾਵਰੀ ਕਰਵਾ ਕੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੇਵਲ ਸਿੰਘ ਖਹਿਰਾ ਤੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਕੀਤਾ। ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਹਰੀ ਬਰਸਾਤ ਹਨੇਰੀ ਨੇ ਕਣਕਾਂ ਲੀਆਂ ਪਾ ਦਿੱਤੀਆਂ ਹਨ। ਕਣਕਾਂ ਦੇ ਦਾਣੇ ਕਾਲੇ ਪੈਣਾ ਅਤੇ ਦੋਹਾ ਦਾ ਖਰਾਬ ਹੋਣ ਦਾ ਵੀ ਖਦਸ਼ਾ ਹੈ। ਕੇਵਲ ਸਿੰਘ ਖਹਿਰਾ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਹੁਣ ਕੁਦਰਤ ਦੀ ਮਾਰ ਪੈ ਗਈ ਹੈ। ਮੁੱਖ ਮੰਤਰੀ ਸ਼ਰਾਵਣ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਮੀਂਹ ਹਨੇਰੀ ਅਤੇ ਗੜ੍ਹੇਮਾਰੀ ਨਾਲ ਫਸਲ ਮਾਰ ਪਈ ਹੈ ਉਥੇ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ

ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੋਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਨਕਦੀ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸਨ। ਇਸ ਘਟਨਾ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਬੈਂਕ ਵਿੱਚ ਲੱਗੇ 33 ਕੈਮਰਿਆਂ ਦੀ ਫੁੱਲ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੱਖਿਆ ਗਿਆ।

ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕੇਵਲ ਸਿੰਘ ਖਹਿਰਾ, ਨਰਿੰਦਰ ਸਿੰਘ ਬਾਜਵਾ, ਸਪੀਜ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ, ਲਖਬੀਰ ਸਿੰਘ, ਗੋਬਿੰਦਪੁਰ, ਗੁਰਵਿੰਦਰ ਸਿੰਘ ਸੰਗਵਾਲ ਗਮਨਜੀਤ ਸਿੰਘ ਸਰਾ ਮਹਿਤਪੁਰ, ਬਲਰਾਜ ਸਿੰਘ, ਕਮਲਜੀਤ ਸਿੰਘ ਪੀਟਰ, ਗੁਰਜੰਟ ਸਿੰਘ, ਪਾਲ ਸਿੰਘ, ਅਮਰੀਕ ਸਿੰਘ ਮੰਗਲ ਸਿੰਘ ਆਦਿ ਹਾਜ਼ਰ ਸਨ।

# ਜੰਗਲ ਲਗਵਾਉਣ ਲਈ ਨੰਬਰਦਾਰ ਮਨਪ੍ਰੀਤ ਸਿੰਘ ਦਾ ਹੋਇਆ ਸਨਮਾਨ



ਅੱਡਾ ਸਰਾਂ (ਕਾਜਲ)-ਪਿੰਡ ਦੇਹਰੀਵਾਲ ਵਿਖੇ ਸੋਸ਼ਾ ਈਕੋ ਸਿੱਖ ਦੇ ਸਹਿਯੋਗ ਨਾਲ ਗੁਰੂ ਨਾਨਕ ਪਵਿੱਤਰ ਜੰਗਲ ਲਗਵਾਉਣ ਵਾਲੇ ਨੰਬਰਦਾਰ ਮਨਪ੍ਰੀਤ ਸਿੰਘ ਦਾ ਪਿੰਡ ਦੀ ਪੰਚਾਇਤ ਅਤੇ ਹੋਰਨਾਂ ਸੋਸ਼ਾਵਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਪ੍ਰਸ਼ੰਸਕ ਨੂੰ ਸਫਲਤਾਪੂਰਕ ਨੇਪਰੇ ਚਾੜਨ ਤੋਂ ਬਾਅਦ ਈਕੋ ਸਿੱਖ ਪ੍ਰੋਜੈਕਟ ਸਾਊਥ ਏਸ਼ੀਆ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਵੱਲੋਂ ਵਿਸ਼ੇਸ਼ ਪੁਸ਼ਟੀ ਸਨਮਾਨ ਹਾਸਲ ਹੋਣ ਤੋਂ ਬਾਅਦ ਪਿੰਡ ਵਿੱਚ ਹੋਏ ਸਨਮਾਨ ਸਮਾਗਮ ਦੌਰਾਨ ਸਰਬੱਤ ਹਰਿਆਲ ਸਿੰਘ, ਖੋਖੇ ਪ੍ਰਮੋਦ ਦਲਜੀਤ ਸਿੰਘ ਅਤੇ ਅਰਜੁਨ ਕਲੱਬ ਟਾਂਡਾ ਦੇ ਪ੍ਰਧਾਨ ਰਵਨੀਤ ਸਿੰਘ ਸਿੰਘ ਨੇ ਨੰਬਰਦਾਰ ਮਨਪ੍ਰੀਤ ਦਾ ਸਨਮਾਨ ਕੀਤਾ। ਉਕਤ ਆਗੂਆਂ ਨੇ ਹੋਰਨਾਂ ਪਿੰਡਾਂ ਤੇ ਲੋਕਾਂ ਅਤੇ ਸਮਾਜ ਸੇਵੀ ਸੋਸ਼ਾਵਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਟਾਂਡਾਵਰਨ ਸੰਗਲ ਲਈ ਆਪ ਆਪਣੇ ਪਿੰਡਾਂ ਵਿੱਚ ਅਜਿਹੇ ਜੰਗਲ ਲਗਾਉਣ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਪਿੰਡ ਦੇਹਰੀਵਾਲ ਵਿੱਚ ਉੱਦਮ ਕਰਨ ਵਾਲੇ



ਨੰਬਰਦਾਰ ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਈਕੋ ਸਿੱਖ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਲਗਭਗ 12 ਮਰਲੇ ਜ਼ਮੀਨ ਵਿੱਚ ਅਕਤੂਬਰ 2019 ਵਿੱਚ 550 ਵੇਂ ਵੱਖ ਵੱਖ ਲਗਭਗ 37 ਕਿਸਮਾਂ ਦੇ ਦੋਸੀ ਖੁੱਟਿਆਂ ਦਾ ਇੱਕ ਜੰਗਲ ਲਾਇਆ ਸੀ। ਇਸ ਮੌਕੇ ਬਲਜਿੰਦਰ ਸਿੰਘ ਭਿੰਡਰ, ਰਵਨੀਤ ਸਿੰਘ ਸਿੰਘ, ਮਨਦੀਪ ਲਿੱਤਰ, ਮਹਿੰਦਰ ਸਿੰਘ ਦੇਹਰੀਵਾਲ ਆਦਿ ਮੌਜੂਦ ਸਨ।

# ਡੀ ਟੀ ਐੱਫ ਵੱਲੋਂ ਜਲਾਲਾਬਾਦ ਹਾਦਸੇ 'ਚ ਮਾਰੇ ਗਏ ਅਧਿਆਪਕਾਂ ਨੂੰ ਸ਼ਰਧਾਂਜਲੀ



ਗੜਬੋਰ, (ਫੂਲਾ ਸਿੰਘ ਬੀਰਪੁਰ) ਸ਼ਹਿਰ ਦੇ ਸਥਾਨਕ ਬੰਗਾ ਚੌਕ 'ਚ ਸਥਿਤ ਗਾਂਧੀ ਪਾਰਕ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਪਿਛਲੇ ਮਹੀਨੇ ਜਲਾਲਾਬਾਦ ਵਿਖੇ ਹੋਏ ਹਾਦਸੇ 'ਚ ਮਾਰੇ ਗਏ ਡੀ ਟੀ ਐੱਫ ਅਧਿਆਪਕਾਂ ਤੇ ਡਰਾਈਵਰ ਨੂੰ ਸ਼ਰਧਾਂਜਲੀ ਦਿੱਤੀ ਗਈ। ਸਰਧਾਂਜਲੀ ਸਮਾਗਮ 'ਚ ਵਿਭੱਤੇ ਸਾਥੀਆਂ ਨੂੰ ਸਰਧਾਂਜਲੀ ਦਿੱਤੀਆਂ ਵੱਖ ਵੱਖ ਬੁਲਾਰਿਆਂ ਪ੍ਰਿੰਸੀਪਲ ਬਿੱਬਰ ਸਿੰਘ ਡੀ ਟੀ ਐੱਫ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਡਾ. ਪ੍ਰਦੀਪ ਕੁਮਾਰ, ਭੁਪਿੰਦਰ ਸਿੰਘ ਸੜ



# ਪੰਜਾਬ ਸਰਕਾਰ ਨਹੀਂ ਲੈ ਰਹੀ ਬੇਮੌਸਮੀ ਬਰਸਾਤ ਦੇ ਝੰਡੇ ਕਿਸਾਨਾਂ ਦੀ ਸਾਰ : ਦਿਆਲਪੁਰਾ

ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ, ਰਣਬੀਰ ਸਿੰਘ ਗੋਲਣ)-ਸੂਬੇ ਅੰਦਰ ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨ ਅਨੁਸਾਰ ਗਿਰਾਵਾ ਵੀ ਕਰਵਾ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਤਾਂ ਪੰਜਾਬ ਸਰਕਾਰ ਨੇ ਫਸਲਾਂ ਦੀ ਗਿਰਾਵਾ ਵੀ ਨਹੀਂ ਕਰਵਾਈ।



ਕਿਸਾਨਾਂ ਨੂੰ ਪ੍ਰਭਾਵਨ ਕਰੋਗੀ ਅਤੇ ਦੁੱਖ ਉਤਪਾਦਕ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋਣ ਕਾਰਨ ਮਜ਼ਦੂਰ ਸ਼੍ਰੇਣੀ ਵੀ ਭੁੱਖਮਰੀ ਦਾ ਸ਼ਿਕਾਰ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਪ੍ਰਤੀ ਪਰਵਾਰ 5 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 10 ਅਪ੍ਰੈਲ ਦਿਨ ਸੋਮਵਾਰ ਸਮੇਂ 11 ਵਜੇ ਫਸਲਾਂ ਦੇ ਖਰਾਬੇ ਲਈ ਐਸ ਡੀ ਐਮ ਤਰਨ ਤਾਰਨ ਨੂੰ ਮੰਗ ਪੱਤਰ ਦੇਣ ਲਈ ਤਰਨ ਤਾਰਨ ਪਹੁੰਚਣ।

ਪਹਿਲਾਂ ਹੀ ਕਰਕੇ ਦੀ ਮਾਰ ਫਲ ਹੋ ਗਿਆ ਦੀ ਮਦਦ ਕਰਨ ਦੀ ਬਜਾਏ ਬਿਆਨਾਂ ਨਾਲ ਕੰਮ ਚਲਾ ਰਹੀ ਸਰਕਾਰ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਰਨੈਲ ਸਿੰਘ ਦਿਆਲਪੁਰਾ ਨੇ ਖੇਤਾਂ 'ਚ ਪਹੁੰਚ ਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਪਿਛਾਂ 'ਚ ਡਿੱਗੀਆਂ ਕਣਕਾਂ ਦਾ ਜਾਇਜ਼ਾ ਲੈਣ ਸਮੇਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੱਕ ਫਸਲਾਂ ਦੀ ਗਿਰਾਵਾ ਵੀ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਕੋਈ

ਪਹਿਲਾਂ ਹੀ ਕਰਕੇ ਦੀ ਮਾਰ ਫਲ ਹੋ ਗਿਆ ਦੀ ਮਦਦ ਕਰਨ ਦੀ ਬਜਾਏ ਬਿਆਨਾਂ ਨਾਲ ਕੰਮ ਚਲਾ ਰਹੀ ਸਰਕਾਰ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਰਨੈਲ ਸਿੰਘ ਦਿਆਲਪੁਰਾ ਨੇ ਖੇਤਾਂ 'ਚ ਪਹੁੰਚ ਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਪਿਛਾਂ 'ਚ ਡਿੱਗੀਆਂ ਕਣਕਾਂ ਦਾ ਜਾਇਜ਼ਾ ਲੈਣ ਸਮੇਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੱਕ ਫਸਲਾਂ ਦੀ ਗਿਰਾਵਾ ਵੀ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਕੋਈ

ਪਹਿਲਾਂ ਹੀ ਕਰਕੇ ਦੀ ਮਾਰ ਫਲ ਹੋ ਗਿਆ ਦੀ ਮਦਦ ਕਰਨ ਦੀ ਬਜਾਏ ਬਿਆਨਾਂ ਨਾਲ ਕੰਮ ਚਲਾ ਰਹੀ ਸਰਕਾਰ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਰਨੈਲ ਸਿੰਘ ਦਿਆਲਪੁਰਾ ਨੇ ਖੇਤਾਂ 'ਚ ਪਹੁੰਚ ਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਪਿਛਾਂ 'ਚ ਡਿੱਗੀਆਂ ਕਣਕਾਂ ਦਾ ਜਾਇਜ਼ਾ ਲੈਣ ਸਮੇਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੱਕ ਫਸਲਾਂ ਦੀ ਗਿਰਾਵਾ ਵੀ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਕੋਈ

# ਖਰਾਬ ਹੋਈ ਫਸਲ ਦਾ 50 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ : ਗੰਡੀਵਿੰਡ

ਸਰਾਏ ਅਮਾਨਤ ਖਾਂ (ਮੱਖਣ ਮਨੋਜ)-ਬੇਮੌਸਮੀ ਬਰਸਾਤ ਕਾਰਨ ਫਸਲ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਣਕ ਦੇ ਸਰਬਥਨ ਮੁੱਲ 'ਚ 300 ਰੁਪਏ ਦਾ ਵਾਧਾ ਕਰਨ ਅਤੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦਾ ਯਕਮੁਸ਼ਤ ਮੁਆਵਜ਼ਾ ਮਨਜ਼ੂਰ ਕੀਤਾ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਹਰਿਆਣਵਲ ਫਾਉਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਕਾਰਨ ਖੜ੍ਹੀ ਕਣਕ ਦੀ ਫਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਲਗਭਗ ਪੂਰੀ ਫਸਲ ਦੇ ਨੁਕਸਾਨ ਲਈ ਮਾਮੂਲੀ 15000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਰ ਇਹ ਰਕਮ ਕਿਸਾਨ ਲਈ ਫਸਲ ਦੀ ਬਿਥਾਈ ਦਾ ਖਰਚਾ ਵਸੂਲਣ ਲਈ ਵੀ ਕਾਫੀ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਣਕ ਦੇ ਮੌਸੂਮਾ ਸਰਬਥਨ ਮੁੱਲ 'ਚ ਘਟ-ਘਟ 300 ਰੁਪਏ ਦਾ ਵਾਧਾ ਕਰਨ, 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਯਕਮੁਸ਼ਤ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ ਤਾਂ ਜੋ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।



# ਪੁਰਾਣੀ ਰੰਜਸ਼ ਨੂੰ ਲੈ ਕੇ ਚੱਲੀ ਗੋਲੀ 'ਚ ਨੌਜਵਾਨ ਜ਼ਖਮੀ

ਤਰਨ ਤਾਰਨ (ਸਾਗਰ ਅਰੋੜਾ)-ਜ਼ਿਲ੍ਹਾ ਤਰਨ ਤਾਰਨ ਵਿਖੇ ਗੁੱਡਾਗਰਦੀ ਦੇ ਲੁੱਟਾਂ ਖੋਹਾਂ ਦੀਆਂ ਵਾਰਦਾਦਾਂ ਆਏ ਦਿਨ ਹੀ ਵਧਦੀਆਂ ਜਾ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੀ ਦਿਨ ਬਾਣਾ ਸਦਰ ਤਰਨ ਤਾਰਨ ਦੇ ਅਪੀਨ ਪੇਂਡੇ ਪਿੰਡ ਕੱਚੇਗਿੱਲ ਵਿਖੇ ਵੱਖਣ ਨੂੰ ਮਿਲੀ, ਜਿਥੇ ਕਿ ਪੁਰਾਣੀ ਰੰਜਸ਼ ਨੂੰ ਲੈ ਕੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਅਸਰਦਾਰ ਸਿੰਘ ਪੁੱਤਰ ਹਰਬਜਨ ਸਿੰਘ ਵਾਸੀ ਕੱਚੇਗਿੱਲ 'ਤੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦ ਕਿ ਪਿੰਡਤ ਪਰਵਾਰ ਵੱਲੋਂ ਪੁਲਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧ 'ਚ ਪਿੰਡਤ ਅਸਰਦਾਰ ਸਿੰਘ ਤੇ ਉਸ ਦੀ ਪਤਨੀ ਭੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਗੁਰਜੰਟ ਸਿੰਘ ਪੁੱਤਰ ਗਿਆਨ ਸਿੰਘ ਤੇ ਉਸ ਦੇ ਦੋ ਸਾਥੀਆਂ ਵੱਲੋਂ ਉਨ੍ਹਾਂ ਨੂੰ ਬੜਾ ਹੀ ਤੰਗ ਪ੍ਰਿਆਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਪਿੰਡ ਦੀਆਂ ਵੀ ਉਨ੍ਹਾਂ ਨਾਲ ਲੜਾਈ ਝਗੜਾ ਕੀਤਾ ਗਿਆ ਸੀ, ਜਿਸ ਦਾ ਪੱਛਾਇਤ ਨੇ ਕਈ ਵਾਰ ਰਾਜੀਨਾਮਾ ਵੀ ਕਰਵਾਇਆ ਤੇ ਇਸੇ ਹੀ ਰੰਜਸ਼ ਦੇ ਤਹਿਤ ਉਕਤ ਵਿਅਕਤੀਆਂ ਨੇ ਬੀਤੀ ਅੰਤਰਵਾਰ ਦੀ ਸ਼ਾਮ ਨੂੰ ਜਦੋਂ ਉਹ ਸ਼ਾਂਤੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਜੋ ਕਿ ਚਿੱਕੀ ਕਰਨ 'ਚ ਸਵਾਸ ਨੇ ਤੇ ਗੁਰਜੰਟ ਸਿੰਘ ਨੇ ਉਸ 'ਤੇ ਗੋਲੀ ਚਲਾਈ ਤੇ ਗੋਲੀ ਉਸ ਦੀ ਖਾਂਗ 'ਤੇ ਜਾ ਵੱਜੀ ਤੇ ਉਹ ਡਿੱਗ ਪਿਆ। ਫਿਰ ਉਨ੍ਹਾਂ ਨੂੰ ਘੱਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਿੰਡਤ ਪਰਵਾਰ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਤਰਕੀਬ 4 ਦਿਨ ਦਾ ਮੀਂਹ ਬੀਤ ਚੁੱਕਾ ਹੈ, ਬਾਣਾ ਸਦਰ ਦੀ



ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੂਜੀ ਫਿਰ ਉਨ੍ਹਾਂ ਨੂੰ ਫਿਰ ਤੋਂ ਜਾਨ ਮਾਰਨ ਦੀਆਂ ਯਕੀਨੀਆਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਉਸ ਦੇ ਪਰਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀ ਤੇ ਬਾਣਾ ਸਦਰ ਦੀ ਪੁਲਸ ਸੁੰਦਰਵਾਰ ਹੋਵੇਗੀ। ਪਿੰਡਤ ਪਰਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੇ ਕਾਰਵਾਈ ਕੀਤੀ ਜਾਵੇ। ਬਾਣਾ ਸਦਰ ਤਰਨ ਤਾਰਨ ਦੇ ਐੱਸ ਐੱਚ ਓ ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਅੱਗੇ ਆਉਣ 'ਚ ਹੋ ਤੇ ਮਾਮਲੇ ਦੀ ਤਰਕੀਬ ਦੇ ਐੱਸ ਐੱਚ ਓ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਅਜੇ ਕੋਈ ਵੀ ਡਾਕਟਰੀ ਰਿਪੋਰਟ (ਐਮ ਐਲ ਆਰ) ਪ੍ਰਾਪਤ ਨਹੀਂ ਹੋਈ। ਡਾਕਟਰੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਹੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ।

# ਮਜ਼ਦੂਰਾਂ ਦਾ ਜਥਾ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਲਈ ਚੰਡੀਗੜ੍ਹ ਰਵਾਨਾ

ਤਰਨ ਤਾਰਨ (ਪ੍ਰਿਤਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਆਗੂ ਦਿਆਲ ਸਿੰਘ ਮੀਆਂਵਿੰਡ, ਨਰੇਜਣ ਸਿੰਘ ਬਰਗਾੜੀ, ਮੋਹਰ ਸਿੰਘ ਤਲਵੰਡੀ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਤੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਦਾ ਜਥਾ ਕੌਮੀ ਇਨਸਾਫ਼ ਮੋਰਚੇ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ, ਬਹਿਬਲ ਕਲਾਂ ਕੋਟਕਪੂਰਾ ਗੋਲੀ ਭਾਰ ਸਮੇਤ ਚਾਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੋਹਾਲੀ ਥਾਰਡਰ 'ਤੇ ਚੱਲ ਕੇ ਕੌਮੀ ਇਨਸਾਫ਼ ਮੋਰਚੇ ਨੂੰ ਜਥੇਬੰਦੀ ਪਹਿਲੇ ਦਿਨ ਤੋਂ ਹੀ ਹਮਾਇਤ ਦੇ ਰਹੀ ਹੈ ਅਤੇ ਪੰਜਾਬ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਜਲਦ ਤੋਂ ਜਲਦ ਮੋਰਚੇ ਦੀਆਂ ਮੰਗਾਂ 'ਤੇ ਕਾਰਵਾਈ ਕਰਦੇ ਹੋਏ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸਰਕਾਰ ਖਿਲਾਫ ਲੋਕਾਂ ਦੀ ਅਣਸਹਿਣ ਕਾਰਨ ਛੇੜੇ ਚਾਰੇ ਸਭ ਪੱਤਰਕਾਰ, ਖੁੱਧੀਜੀਵੀ ਅਤੇ ਸਭ ਸਮਾਜਸੇਵੀ ਕਾਰਕੁੰਨ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਤੁਰੰਤ ਰਿਹਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਾਮੂਲੀ ਤੋਂ ਭਾਵਨਾਤਮਕ ਨੋਨਵਾਨਾਂ 'ਤੇ ਕਰਾਏ ਐਨ ਐੱਸ ਏ ਵਰਗੇ ਗੈਰ-ਜਮਹੂਰੀ ਕਾਨੂੰਨ ਵਾਪਸ ਲੈਣੇ ਚਾਹੀਦੇ




ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਮੌਸਮੀ ਬਰਸਾਤ ਅਤੇ ਗੰਭੀਰਾ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਐਲਾਨ ਕੀਤੀ ਗਈ ਰਕਮ 7.5% ਤੋਂ ਵੱਧ ਨੁਕਸਾਨ 'ਤੇ 15000 ਅਤੇ 33-75% ਤੱਕ 6750 ਰੁਪਏ ਅਤੇ 33% ਤੱਕ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦੇਣ ਅਤੇ ਮਜ਼ਦੂਰਾਂ ਲਈ ਸਿਰਫ 10% ਦੀ ਨਿਗੂਣੀ ਰਾਸ਼ੀ ਦਾ ਐਲਾਨ ਕੀਤਾ ਜਦੋਂ ਕਿ ਪਹਿਲਾਂ ਮੁਆਵਜ਼ੇ ਦੀ ਰਾਸ਼ੀ 25% ਹੋਏ ਨੁਕਸਾਨ ਤੋਂ ਸ਼ੁਰੂ ਹੁੰਦੀ ਸੀ। ਉਨ੍ਹਾਂ ਕਿਹਾ ਕਿ ਨਵੇਂ ਜਾਰੀ ਕੀਤੇ ਫਰਮਾ ਨੇ ਭਗਵੰਤ ਮਾਨ ਸਰਕਾਰ ਦਾ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਨਿਰਾ ਕਰ ਦਿੱਤਾ ਹੈ। ਦੂਜੇ ਪਾਸੇ 10 ਫੀਸਦੀ ਤੋਂ ਵੱਧ ਨੁਕਸਾਨ 'ਤੇ 25 ਫੀਸਦੀ ਕੱਟ ਲਾਉਣ ਦੀ ਤਿਆਰੀ 'ਤੇ ਚੁੱਕੀ ਹੈ, ਜੋ ਬਦਰਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਪੰਜਾਬ ਭਰ 'ਚ ਗਿਰਾਵਾ ਵੀ ਖਿੱਚਣ ਤੋਂ ਤੁਰੰਤ ਮੁਕੰਮਲ ਕਰ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਤੇ ਫਸਲਾਂ ਦੀ ਬੀਮਾ ਪਾਲਿਸੀ ਲਿਆ ਕੇ ਸਰਕਾਰ ਖੁਦ ਸਮੁੱਚੇ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕਰੇ।

# ਸਕੋਡਾ ਸਲਾਵੀਆ ਨੂੰ ਕ੍ਰੋਸ ਸੁਰੱਖਿਆ 'ਚ 5 ਸਟਾਰ ਮਿਲੇ

ਅੰਮ੍ਰਿਤਸਰ: ਸਲਾਵੀਆ ਸੇਡਾਨ ਨੇ ਗਾਲ ਜੀ ਦੇ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਗਲੋਬਲ ) ਦੇ ਕ੍ਰੋਸ ਟੈਸਟ 'ਚ 5 'ਚ 5 ਸਟਾਰ ਪ੍ਰਾਪਤ ਕੀਤੇ ਹਨ ਕਿਉਂਕਿ ਸੁਰੱਖਿਆ ਅਤੇ ਪਹਿਨਣ ਦੇ ਮਾਮਲੇ 'ਚ ਸਕੋਡਾ ਆਏ ਇੰਡੀਆ ਦੀਆਂ ਟਿਕਾਉਣਾ ਰੋਟਿੰਗ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸਲਾਵੀਆ ਗਲੋਬਲ ਦੁਆਰਾ ਟੈਸਟ ਕੀਤੀ ਗਈ ਸਭ ਤੋਂ ਸੁਰੱਖਿਅਤ ਕਾਰ ਵੀ ਬਣ ਜਾਂਦੀ ਹੈ, ਭਾਰਤ ਲਈ ਸੁਰੱਖਿਅਤ ਕਾਰਾਂ ਦੇ ਕਾਰਨ ਨੂੰ ਅੱਗੇ ਵਧਾਉਣ ਦੀ ਅਤੇ ਕ੍ਰੋਸ-ਟੈਸਟ ਕੀਤੀਆਂ ਕਾਰਾਂ ਦੇ ਪੂਰੇ ਫਲੀਟ ਨਾਲ ਸਕੋਡਾ ਆਏ ਇੰਡੀਆ ਨੂੰ ਭਾਰਤ 'ਚ ਇੱਕੋ ਇੱਕ ਨਿਰਮਾਤਾ ਬਣਾਉਣ ਦੀ, ਜਿਸ ਨੂੰ ਬਾਲਗ ਅਤੇ ਬੱਚਿਆਂ ਲਈ 5-ਸਟਾਰ ਮਿਲੇ ਹਨ। ਆਈਐਸ ਟੀਆ ਆਰਟੀਫਿਸ਼ਲ ਟੈਸਟ 'ਤੇ ਕਲੱਬ ਦੇ ਸਕੋਡਾ ਆਏ ਇੰਡੀਆ ਦੇ ਬਾਡ ਨਿਰਦੇਸ਼ਕ ਪੇਟਰ ਸੋਲਕ ਨੇ ਕਿਹਾ, "ਸਕੋਡਾ ਵਿਖੇ, ਸਾਡੀ ਟੈਕਨੀਕੀ ਸਾਡੇ ਗਾਹਕਾਂ ਦੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਾ ਹੈ। ਮੈਨੂੰ ਇਹ ਸਾਡਾ ਕਰਦੇ ਹੋਏ ਖੁਸ਼ੀ ਹੈ ਰਹੀ ਹੈ ਕਿ ਸਾਡੀ ਦੂਜੀ ਭਾਰਤ 2.0 ਕਾਰ ਸਲਾਵੀਆ ਨੇ ਗਲੋਬਲ ਸੁਰੱਖਿਆ ਟੈਸਟ 'ਚ 5-ਸਟਾਰ ਰੋਟਿੰਗ ਪ੍ਰਾਪਤ ਕੀਤੀ ਹੈ। ਇਹ ਸੁਰੱਖਿਆ, ਪਰਵਾਰ ਅਤੇ ਮਨੁੱਖੀ ਸੰਪਰਕ ਦੇ ਸਾਡੇ ਬਾਡ ਮੁੱਲਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਅਸੀਂ ਆਪਣੇ ਗਾਹਕਾਂ ਦੀ ਦਿਲੋਂ ਪ੍ਰੀਤਸਾ ਕਰਦੇ ਹਾਂ ਜਿਨ੍ਹਾਂ ਨੇ ਇੱਕ ਆਈਐਸ ਟੀ ਆਰਟੀਫਿਸ਼ਲ ਟੈਸਟ ਕੀਤਾ ਹੈ। ਮੈਨੂੰ ਇਹ ਸਾਡਾ ਕਰਦੇ ਹੋਏ ਖੁਸ਼ੀ ਹੈ ਕਿ ਅਸੀਂ ਉਨ੍ਹਾਂ ਨੂੰ ਮਾਮੂਲੀ ਵਿੱਚ ਸਭ ਤੋਂ ਸੁਰੱਖਿਅਤ ਕਾਰਾਂ ਦੀ ਪੇਸ਼ਕਾਰੀ ਕਰ ਸਕਦੇ ਹਾਂ। ਸੁਰੱਖਿਆ ਲਈ ਇੱਕ ਵਿਆਪਕ ਪਹੁੰਚ ਦੇ ਨਾਲ, ਸਾਡੇ ਕੋਲ 5-ਤਾਰਾਂ ਸੁਰੱਖਿਅਤ ਕਾਰਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਰੱਜ ਹੈ। ਸੁਰੱਖਿਆ ਸਾਡੀ ਟੈਕਨੀਕੀ ਦਾ ਮੁੱਖ ਮਿੱਸਾ ਹੈ ਅਤੇ ਅਸੀਂ ਇਸੇ ਫਲਸਫੇ ਨਾਲ ਕਾਰਾਂ ਬਣਾਉਣਾ ਜਾਰੀ ਰੱਖਾਂਗੇ।"

# ਵਿਸ਼ਾਲ ਸ਼ਾਂਤੀ-ਮਾਰਚ

ਡੇਰਾ ਬਾਬਾ ਨਾਨਕ (ਰੋਸ਼ਨ ਸ਼ਾਮ)-ਫੋਕਲੋਰ ਗਿਰਜਾ ਅਕਾਦਮੀ ਅੰਮ੍ਰਿਤਸਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਇਲਾਕੇ ਦੇ ਸਕੂਲਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾਕਿਸਤਾਨ ਸਥਿਤ ਪਵਿੱਤਰ ਸਭਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਕਾਰੋਬਾਰ ਰਾਹੀਂ ਸੰਗਤਾਂ ਨੂੰ ਦਰਬਨ ਦੀਦਾਰ ਕਰਨ ਸਬੰਧੀ ਆਉਣੀਆਂ ਕਰਿਆਈਆਂ ਦੇ ਮੱਦੇਨਜ਼ਰ ਪਾਸਪੋਟ ਦੀ ਸ਼ਰਤ ਖਤਮ ਕਰਨ, 20 ਭਾਰਨ ਦੀ ਰਕਮ ਖਤਮ ਕਰਨ, ਭਾਰਤ-ਪਾਕਿਸਤਾਨ ਦਰਮਿਆਨ ਵਪਾਰ ਸ਼ੁਰੂ ਕਰਨ ਅਤੇ ਐੱਮੀ ਆਨਲਾਈਨ ਬੁਕਿੰਗ ਪੁਕਿਰਿਆ ਖਤਮ ਕਰਨ ਲਈ ਪੰਜਾਬ ਤੇ ਕੇਂਦਰ ਸਰਕਾਰ ਅੱਗੇ ਅਵਾਜ਼ ਬੁਲੰਦ ਕਰਨ ਲਈ ਅੱਜ ਸ੍ਰੀ ਕਰਤਾਰਪੁਰ ਸਾਹਿਬ ਦਰਬਨ ਸਥਲ ਕੋਰੀਡੋਰ 'ਤੇ ਗੁਰਦੁਆਰਾ ਸ੍ਰੀ ਕਰਤਾਰ



ਸਾਹਿਬ ਡੇਰਾ ਬਾਬਾ ਨਾਨਕ ਤੱਕ ਫੋਕਲੋਰ ਗਿਰਜਾ ਅਕਾਦਮੀ ਦੇ ਪ੍ਰਧਾਨ ਰੋਸ਼ਨ ਯਾਦਵ, ਵਿਜੈ ਕੁਮਾਰ ਸੇਨੀ, ਹਰਬੀ ਸਿੰਘ ਬਬਲੂ ਸਿੰਘੀ ਹਮਦਾਸ ਦੀ ਅਗਵਾਈ ਹੇਠ ਇੱਕ ਵਿਸ਼ਾਲ ਸ਼ਾਂਤੀ-ਮਾਰਚ ਕੱਢਿਆ ਗਿਆ। ਇਸ ਮਾਰਚ 'ਚ ਪਨਵੰਤ ਸਿੰਘ ਖਤਰਾਦੇ ਕਲਾਂ ਸੁਵਾਈ ਅਗੂ ਕਿਰਤੀ ਕਿਸਾਨ ਪੰਜਾਬ, ਵਿਜੈ ਕੁਮਾਰ ਸੇਨੀ ਪ੍ਰਧਾਨ ਅਤੇ ਅੰਮ੍ਰਿਤ ਪ੍ਰਧਾਨ ਹਰਬੀ ਸਿੰਘ ਬਬਲੂ ਸਿੰਘੀ ਹਮਦਾਸ ਸ੍ਰੀ ਕਰਤਾਰਪੁਰ ਸਾਹਿਬ ਸੰਘਰਸ਼ ਕਮੇਟੀ ਨੇ ਪ੍ਰਮੁੱਖ ਭੂਮਿਕਾ ਨਿਭਾਈ। ਮਾਰਚ 'ਚ ਵੱਡੀ ਗਿਣਤੀ 'ਚ ਲੋਕਾਂ ਅਤੇ ਵੱਖ-ਵੱਖ ਸਕੂਲ ਦਰਮਿਥ ਪਬਲਿਕ ਸੀ.ਐਸ. ਕੋਲੀਜੀ ਸੁਰਤਮਲੀ, ਇਸ ਮਾਰਚ 'ਚ ਹਰਜੀਤ ਸਿੰਘ ਸਰਕਾਰੀਆ, ਮਾਰਚ ਸਿੰਘ ਰਾਜਗੀਆ, ਪ੍ਰਭਾਜ ਸਿੰਘ ਭੁੱਲਾ, ਗੁਰਜਿੰਦਰ ਸਿੰਘ ਬਠਿੰਡਾ, ਮਨਜੀਤ ਸਿੰਘ ਗੁੱਟਵਾਲ, ਮਨਜੀਤ ਸਿੰਘ ਧਾਲੀਵਾਲ, ਓਕਾਰ ਸਿੰਘ ਰਾਜਗੀਆ, ਆਰਫ ਚੌਹਾਨ, ਦਿਲਬਾਗ ਸਿੰਘ ਡੋਰਾਲ, ਗੁਰਮੀਤ ਸਿੰਘ ਲਾਡੀ, ਹਰਪਾਲ ਸਿੰਘ ਡੀਨਾ, ਡਿੱਪਲ ਕੁਮਾਰ ਹਮਦਾਸ, ਤੇਜਬੀਰ ਸਿੰਘ ਮਾਨ, ਹਰਚਰਨ ਸਿੰਘ ਬਜਵਾ, ਸ਼ਮੀਰ ਸਿੰਘ ਸਿੰਘੀ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਸੁਖਮਨੀ ਪਬਲਿਕ ਸਕੂਲ ਚਾਕਾਂਵਾਲੀ, ਯੋਗੀਰਾਜ ਬਾਵਾ ਲਾਲ ਮੰਡਰਿਨ ਸ ਸ ਸ ਪਿਆਨਪੁਰ, ਜੀ ਐਸ ਏਟਰਨੈਸ਼ਨਲ ਇੰਟਰਨੈਸ਼ਨਲ ਚਿਲਦਰਾਂ, ਭਾਈ ਗੁਰਦਾਸ ਸੀਨੀਅਰ ਪਬਲਿਕ ਸਕੂਲ ਭਗਵਾਨਪੁਰ, ਸੀ ਐਸ ਏਟਰਨੈਸ਼ਨਲ ਸਕੂਲ ਭਗਵਾਨਪੁਰ, ਸੀ ਐਸ ਚਾਇਲਡ ਕੈਰੀਅਰ ਸਕੂਲ ਡੇਰਾ ਬਾਬਾ ਨਾਨਕ, ਬਾਬਾ ਬੰਦਾ ਸਾਹਿਬ ਸ ਸ ਸ ਓਰੀਐਂਟਲ ਆਰਟ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਨੇ ਭਾਗ ਲਿਆ। ਇਸ ਮਾਰਚ ਦੀਆਂ ਮੰਗਾਂ ਨੂੰ ਦਰਸਾਉਂਦੀਆਂ ਇਬਾਰਤਾਂ ਵਾਲੇ ਬੈਨਰ ਚੁੱਕੇ ਹੋਏ ਸਨ। ਇਸ ਮਾਰਚ 'ਚ ਹਰਜੀਤ ਸਿੰਘ ਸਰਕਾਰੀਆ, ਮਾਰਚ ਸਿੰਘ ਰਾਜਗੀਆ, ਪ੍ਰਭਾਜ ਸਿੰਘ ਭੁੱਲਾ, ਗੁਰਜਿੰਦਰ ਸਿੰਘ ਬਠਿੰਡਾ, ਮਨਜੀਤ ਸਿੰਘ ਗੁੱਟਵਾਲ, ਮਨਜੀਤ ਸਿੰਘ ਧਾਲੀਵਾਲ, ਓਕਾਰ ਸਿੰਘ ਰਾਜਗੀਆ, ਆਰਫ ਚੌਹਾਨ, ਦਿਲਬਾਗ ਸਿੰਘ ਡੋਰਾਲ, ਗੁਰਮੀਤ ਸਿੰਘ ਲਾਡੀ, ਹਰਪਾਲ ਸਿੰਘ ਡੀਨਾ, ਡਿੱਪਲ ਕੁਮਾਰ ਹਮਦਾਸ, ਤੇਜਬੀਰ ਸਿੰਘ ਮਾਨ, ਹਰਚਰਨ ਸਿੰਘ ਬਜਵਾ, ਸ਼ਮੀਰ ਸਿੰਘ ਸਿੰਘੀ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

# ਭਾਜਪਾ ਨੇ ਮਨਾਇਆ ਸਥਾਪਨਾ ਦਿਵਸ

ਚੀਨਾਨਗਰ (ਬਲਵਿੰਦਰ ਸਿੰਘ ਖਿੱਲਾ)-ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਪਾਰਟੀ ਦਾ ਸਥਾਪਨਾ ਦਿਵਸ ਲੋਕਗੜ੍ਹ ਕੋਠੇ ਵਿਖੇ ਮੌਲਾ ਪ੍ਰਧਾਨ ਸੈਂਪੀ ਸੋਹਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਧਾਨ ਭਾਜਪਾ ਸ਼ਿਵਬੀਰ ਸਿੰਘ ਰਾਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਾਇਆ ਗਿਆ। ਇਸ ਸਮਾਗਮ 'ਚ ਜ਼ਿਲ੍ਹਾ ਜਨਰਲ ਸਕੱਤਰ ਯਸਵੀਰ ਕੌਰਲ ਅਤੇ ਮੌਲਾ ਦੇ ਪ੍ਰਭਾਗੀ ਜਸਵਿੰਦਰ ਸਿੰਘ ਬਬਲੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਯਸਵੀਰ ਕੌਰਲ ਨੇ ਭਾਰਤ ਮਾਰਟ ਦੀ ਸੇਵਾ ਨੂੰ ਸਮਰਪਣ ਭਾਜਪਾ ਦੇ ਹਰੇਕ ਵਰਕਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਥਾਪਨਾ ਤੋਂ ਲੈ ਕੇ



ਅੱਜ ਤੱਕ ਜਿਨ੍ਹਾਂ ਮਹਾਨ ਸ਼ਖਸੀਅਤਾਂ ਨੇ ਪਾਰਟੀ ਨੂੰ ਤਿਆਰ ਕੀਤਾ ਹੈ, ਭਾਰਤ ਦਿੱਤੀ ਹੈ, ਮੈਂ ਉਨ੍ਹਾਂ ਸਾਰੀਆਂ ਮਾਨ ਸ਼ਖਸੀਅਤਾਂ ਨੂੰ ਸ਼ਿਰ ਭੁਕਾਉਂਦਾ ਹਾਂ, ਜਿਨ੍ਹਾਂ ਨੇ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਸੀਨੀਅਰ ਅਹੁਦੇ ਤੱਕ ਦੇਸ਼ ਅਤੇ ਪਾਰਟੀ ਦੀ ਸੇਵਾ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਲਾਲ, ਚਰਨ ਦਾਸ, ਸੁਮਨ ਬਾਲਾ, ਲੀਲਾ ਦੇਵੀ, ਵਿਜੈ ਲਕਸ਼ਮੀ, ਪ੍ਰਦੀਪ ਸਲਾਹੀਆ, ਸੋਨੀਵ ਡੋਰਾਲ, ਅਵਤਾਰ ਸਿੰਘ, ਕਸਮੀਰ ਸਿੰਘ, ਪੁਨਨ ਚੰਦ, ਲੱਕੀ ਸੁਰਿਆਵੇਸ਼ੀ, ਕੁਮਾਰ ਗੌਰਵ, ਬਲਵਿੰਦਰ ਸਿੰਘ, ਬਿੰਦੂ ਠਾਕਰ, ਪ੍ਰਦੀਪ, ਹਰਜਿੰਦਰ ਆਦਿ ਹਾਜ਼ਰ ਸਨ।

# ਕੌਮੀ ਇਨਸਾਫ਼ ਮੋਰਚੇ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਡੇ ਕਾਫ਼ਲੇ ਨਾਲ ਕੀਤੀ ਸ਼ਿਰਕਤ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਰਾਭਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ 'ਚ ਸੂਬਾ ਪੱਧਰੀ ਪ੍ਰੋਗਰਾਮ ਤਹਿਤ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਭਾਰ ਸਮੇਤ ਚਾਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੋਹਾਲੀ ਥਾਰਡਰ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋਏ ਦਹਿ-ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਦੇ ਹੜ੍ਹ ਨੇ ਸੰਕੇਤ ਕਾਰਾਂ, ਟ੍ਰੈਕਟਰ-ਟਰਾਲੀਆਂ ਦੇ ਕਾਫ਼ਲੇ ਬਣਾ ਕੇ ਭਰਵੇਂ ਸ਼੍ਰੋਮਣੀਅਤ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬੰਬਾਲਾ, ਸੀਨੀਅਰ ਆਗੂ ਸਰਵਣ ਸਿੰਘ ਪੰਚ ਅਤੇ ਸੂਬਾ ਆਗੂ ਗੁਰਬਖ਼ਤ ਸਿੰਘ ਚੌਥਾ ਨੇ ਕਿਹਾ ਕਿ ਮਾਨ ਸਰਕਾਰ ਮੋਰਚੇ ਨੂੰ ਅਣਗੌਲਿਆ ਕਰਕੇ ਓਹੀ ਗਲਤੀ ਕਰ ਰਹੀ ਹੈ ਜੋ ਸੀਨੀ ਸਰਕਾਰ ਨੇ ਦਿੱਲੀ ਮੋਰਚੇ ਨੂੰ ਲੈ ਕੇ ਕੀਤੀ ਸੀ। ਜਲਦ ਤੋਂ ਜਲਦ ਮੋਰਚੇ ਦੀਆਂ ਮੰਗਾਂ 'ਤੇ ਕਾਰਵਾਈ ਕਰਦੇ ਹੋਏ ਬਣਦੀ ਤੋਂ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘ ਅਤੇ ਗੈਰ-ਜਮਹੂਰੀ ਵੰਗ ਨਾਲ ਵਫ ਕੇ ਜੇਲ੍ਹਾਂ 'ਚ ਬੰਦ ਕੀਤੇ ਬੁੱਧੀਜੀਵੀ, ਪੱਤਰਕਾਰ ਅਤੇ ਸਮਾਜ ਸੇਵੀ ਕਾਰਕੁੰਨ, ਚਾਹੇ

# ਏ ਬੀ ਕਾਲਜ 'ਚ ਲਗਾਈ ਪ੍ਰਦਰਸ਼ਨੀ

ਪਠਾਨਕੋਟ (ਦਵਿੰਦਰ ਸਿੰਘ)-ਆਦਰਸ਼ ਭਾਰਤੀ ਮਹਾਵਿਦਿਆਲਿਆ ਦੀ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਪ੍ਰੋ. ਡਾ. ਜੋਤੀ ਕਪੂਰ ਦੀ ਅਗਵਾਈ ਹੇਠ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਵਿਦਿਆਰਥਣਾਂ ਨੇ ਗਲਾਸ ਪੇਂਟਿੰਗ, ਬਰਤਨ ਬਣਾਉਣ, ਸੁੱਕੇ ਅਤੇ ਤਾਜ਼ੇ ਫੁੱਲਾਂ ਦੇ ਗੁਲਦਸਤ, ਟਾਈ ਅਤੇ ਰੰਗ ਹੋਏ ਦੁਪਟੇ ਅਤੇ ਸੂਟ ਦੇ ਨਾਲ-ਨਾਲ ਵੈਬਕਿਓ ਪੇਂਟਿੰਗ, ਡਰਾਈ-ਕਰਲ ਓਰਮਾਲ, ਤੇਲੀਆ ਆਦਿ ਵੱਖ-ਵੱਖ ਰੂਪਾਂ 'ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।



ਕਾਲਜ ਪ੍ਰਿੰਸੀਪਲ ਪ੍ਰੋ. ਕੁਲਦੀਪ ਗੁਮਰ ਗੁਰਤਾ ਨੇ ਮੁੱਖ ਮਹਿਮਾਨ ਐੱਸ ਡੀ ਐੱਮ ਕਮ ਪ੍ਰਸ਼ਾਸਕ ਕਾਲਾ ਕਮ ਕਾਂਸਲ ਅਤੇ ਉਨ੍ਹਾਂ ਦੀ ਯਠਮਤਨੀ ਨਿਊ ਖਾਲਸਾ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋ. ਸੁਨੀਤਾ ਗੁਪਤਾ ਵੀ ਹਾਜ਼ਰ ਸਨ। ਸਾਰਿਆਂ ਨੇ ਬੱਚਿਆਂ ਦੀ ਕਲਾ ਨੂੰ ਵੱਖ-ਵੱਖ ਨਾਲ ਸ਼ਲਾਘਾ ਅਤੇ ਇਸ ਦਾ ਸਿਹਰਾ ਭਾ. ਜੋਤੀ ਕਪੂਰ ਨੂੰ ਵੀ ਦਿੱਤਾ। ਵਿਦਿਆਰਥਣਾਂ ਨੂੰ ਸਨਮਾਨਤ ਕਰਨ ਉਪਰੰਤ ਵਿਭਾਗ ਦੇ ਮੁਖੀ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੱਠੀ ਦੇ ਕੇ ਸਨਮਾਨਤ ਕੀਤਾ ਅਤੇ

ਗੁਮਰ ਗੁਰਤਾ ਨੇ ਮੁੱਖ ਮਹਿਮਾਨ ਐੱਸ ਡੀ ਐੱਮ ਕਮ ਪ੍ਰਸ਼ਾਸਕ ਕਾਲਾ ਕਮ ਕਾਂਸਲ ਅਤੇ ਉਨ੍ਹਾਂ ਦੀ ਯਠਮਤਨੀ ਨਿਊ ਖਾਲਸਾ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋ. ਸੁਨੀਤਾ ਗੁਪਤਾ ਵੀ ਹਾਜ਼ਰ ਸਨ। ਸਾਰਿਆਂ ਨੇ ਬੱਚਿਆਂ ਦੀ ਕਲਾ ਨੂੰ ਵੱਖ-ਵੱਖ ਨਾਲ ਸ਼ਲਾਘਾ ਅਤੇ ਇਸ ਦਾ ਸਿਹਰਾ ਭਾ. ਜੋਤੀ ਕਪੂਰ ਨੂੰ ਵੀ ਦਿੱਤਾ। ਵਿਦਿਆਰਥਣਾਂ ਨੂੰ ਸਨਮਾਨਤ ਕਰਨ ਉਪਰੰਤ ਵਿਭਾਗ ਦੇ ਮੁਖੀ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੱਠੀ ਦੇ ਕੇ ਸਨਮਾਨਤ ਕੀਤਾ ਅਤੇ

# ਪਹਿਲਵਾਨ ਪਿਆਰਾ ਸਿੰਘ ਦੀ 20ਵੀਂ ਬਰਸੀ 'ਤੇ ਕਵੀ ਸੰਮੇਲਨ

ਝਾਲ (ਹਰਜਿੰਦਰ ਸਿੰਘ ਸੋਨੀ, ਰੌਜਿੰਦਰ ਸਿੰਘ ਸੋਨੀ)-ਅੱਜ ਅਜੀਤ ਸਿੰਘ ਨਬੀਪੁਰ ਦੇ ਪਿਤਾ ਪਿਆਰਾ ਸਿੰਘ ਪਹਿਲਵਾਨ ਦੀ 20ਵੀਂ ਬਰਸੀ 'ਤੇ ਜ਼ਿਲ੍ਹਾ ਭਾਸ਼ਾ ਦਵਤਰ ਅੰਮ੍ਰਿਤਸਰ 'ਚ ਕਵੀ ਸੰਮੇਲਨ ਕਰਵਾਇਆ ਗਿਆ ਅਤੇ ਇਸ ਸਾਲ 21ਵਾਂ ਪਿਆਰਾ ਸਿੰਘ ਪਹਿਲਵਾਨ ਯਾਦਗਾਰੀ ਪੁਰਸਕਾਰ ਜਸਬੀਰ ਸਿੰਘ ਝਾਲ ਨੂੰ ਦਿੱਤੇ ਹੋਏ ਇਸ ਗੁਰਬਖ਼ ਸਿੰਘ ਸੋਰਗਿਲ, ਜਗੀਰ ਕੌਰ ਤੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਮਟੂ ਅਤੇ ਬਹੁਤ ਸਾਰੇ ਕਵੀ ਸਾਹਿਬਾਨ ਹਾਜ਼ਰ ਸਨ।



ਅੱਜ ਤੱਕ ਜਿਨ੍ਹਾਂ ਮਹਾਨ ਸ਼ਖਸੀਅਤਾਂ ਨੇ ਪਾਰਟੀ ਨੂੰ ਤਿਆਰ ਕੀਤਾ ਹੈ, ਭਾਰਤ ਦਿੱਤੀ ਹੈ, ਮੈਂ ਉਨ੍ਹਾਂ ਸਾਰੀਆਂ ਮਾਨ ਸ਼ਖਸੀਅਤਾਂ ਨੂੰ ਸ਼ਿਰ ਭੁਕਾਉਂਦਾ ਹਾਂ, ਜਿਨ੍ਹਾਂ

